

ਸੰਪਾਦਕੀ

ਗੁਰੂ ਨਾਨਕ ਦੇਵ ਜੀ ਦੇ ਸ਼ੁਭ ਆਗਮਨ ਤੇ ਗੁਰੂ ਜੀ ਦੇ ਮੁਖ ਸਿਧਾਂਤ ਨੂੰ ਵਿਚਾਰਨਾ ਉਚਿਤ ਹੋਵੇਗਾ। ਗੁਰੂ ਨਾਨਕ ਮਾਰਗ ਸੱਚ ਦਾ ਮਾਰਗ ਹੈ ਗੁਰੂ ਜੀ ਨੇ 'ਸਤਿ' ਦਾ ਲਕਸ਼ 'ਸਤਿ' ਹੀ ਦਸਿਆ ਹੈ, 'ਸਤਿ' ਹੀ ਉਸਦਾ ਪਰਾਪੂਰਬਲਾ ਨਾਮ ਹੈ, ਬਾਕੀ ਸਭ ਕਿਰਤਾਂ ਨਾਮ ਹਨ। 'ਸਤਿ' ਦਾ ਭਾਵ ਹੈ, ਹੋਂਦ, Existence, Eternal; ਸਦੀਵਕਾਲੀ ਸਗੋਂ ਅਕਾਲ, ਕਾਲ ਰਹਿਤ, ਅਜੂਨੀ, ਸ੍ਰੈਂਡ, ਇਸ ਪਰਮਾਤਮ ਸੱਚ ਨੂੰ ਆਪ ਜੀ 'ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ' ਕਹਿੰਦੇ ਹਨ ਜਿਸ ਦਾ ਭਾਵ ਹੈ ਕਿ ਇਕੋ ਇਕ ਸਤਿ-ਸਰੂਪ ਪਰਮਾਤਮ ਜੋਤਿ ਹੀ ਪੂਰਬ-ਰਚਨਾ ਸਥਿਤੀ ਵਿਚ ਵਿਚਰ ਰਹੀ ਸੀ, ਆਦਿ ਕਾਲ ਤੋਂ, ਪਰਾਰੰਭਤਾ ਤੋਂ ਵੀ ਇਹੋ ਪਰਮ ਜੋਤਿ ਪ੍ਰਕਾਸ਼ਮਾਨ ਹੋ ਰਹੀ ਹੈ, ਹੁਣ ਵੀ ਉਸਦਾ ਹੀ ਪ੍ਰਕਾਸ਼ ਹੈ ਅਤੇ ਸਦੀਵ ਕਾਲ ਲਈ, ਸਗੋਂ ਕਾਲ ਦੀ ਸਮਾਪਤੀ ਉਪਰੰਤ ਵੀ ਉਸ ਦਾ ਹੀ ਪ੍ਰਕਾਸ਼ ਰਹੇਗਾ। ਕਾਲ ਉਸ ਦੀ ਹੀ ਕਿਰਤ ਹੈ ਪਰ ਆਪ ਕਾਲ-ਰਹਿਤ 'ਅਕਾਲ ਮੁਰਤਿ' ਹੈ। 'ਸਤਿ' ਤੋਂ ਬਿਨਾਂ ਕਿਸੇ ਹੋਂਦ ਨੂੰ ਮੰਨਣਾ ਦੈਤ-ਭਾਵਨਾ ਹੈ, ਕੂੜ-ਭਾਵਨਾ ਹੈ, 'ਤੁਧ ਬਾਝ ਕੂੜੇ ਕੂੜ' ਹੈ। ਇਸ ਲਈ ਪ੍ਰਮੁੱਖ ਬਾਣੀ 'ਜਪੁਜੀ' ਵਿਚ ਗੁਰੂ ਜੀ ਨੇ ਮਨੁੱਖ ਦਾ ਜੀਵਨ ਆਦਰਸ਼ ਵੀ 'ਕੂੜੀ ਦੀ ਪਾਲਿ' ਨੂੰ ਤੋੜ੍ਹ ਕੇ 'ਸਚਿਆਰਾ' ਹੋਣਾ ਦਸਿਆ ਹੈ; ਉਦਾਸੀਆਂ ਦੇ ਲੰਮੇ ਸਫਰ ਦੌਰਾਨ ਕੁਲ ਲੁਕਾਈ ਪਾਸ ਜੋ ਸੰਦੇਸ਼ ਆਪ ਜੀ ਲੈ ਕੇ ਗਏ, ਉਹ ਇਸ 'ਸੱਚ' ਦਾ ਸੰਦੇਸ਼ ਹੀ ਸੀ, ਸਾਰੀ ਬਾਣੀ ਇਸ 'ਸੱਚ' ਦਾ ਪ੍ਰਗਟਾਅ ਹੈ, ਸਮੁੱਚੀ ਬਾਣੀ 'ਕੂੜ' ਨਾਲੋਂ ਤੋੜ੍ਹਦੀ ਅਤੇ ਸੱਚ ਨਾਲ ਜੋੜਦੀ ਹੈ; ਕੂੜ ਕੱਚ ਹੈ, ਛਲਾਵਾ ਹੈ, ਹਉਮੈ ਹੈ, ਬਿਨਸਨਹਾਰ ਹੈ, ਸਥੂਲ ਪਦਾਰਥ ਹਨ, ਮੋਹਣੀ ਮਾਇਆ ਹੈ, ਛਿਨ ਭੰਗਰ ਹੈ, ਮਨ ਨੂੰ ਮੌਹਦਾ ਹੈ ਪਰ ਪ੍ਰਤੀਕਰਮ ਵਜੋਂ ਦੁਖਦਾਇਕ ਹੈ; ਇਸ ਵਿਚ ਬੰਧਨ ਹਨ, ਪਛਤਾਵਾ ਹੈ, ਈਰਖਾ ਹੈ, ਨਫਰਤ ਹੈ, ਦੈਤ ਹੈ, ਵਿਕਾਰ ਹਨ, ਮਨੁੱਖ ਸ਼ਾਇਦ ਕਈ ਜਨਮ 'ਸੱਚ' ਨੂੰ ਭੁੱਲਿਆ 'ਕੱਚ' ਨਾਲ ਜੁੜਿਆ ਸਫਰ ਤਹਿ ਕਰ ਰਿਹਾ ਹੈ -

ਬੈਰ ਬਿਰੋਧ ਕਾਮ ਕ੍ਰੋਧ ਸੋਹਾ॥
ਕੁਠ ਬਿਕਾਰ ਮਹਾ ਲੇਭ ਧੋਹ॥
ਇਆਹੁ ਜੁਗਤਿ ਬਿਗਨੇ ਕਈ ਜਨਮ॥

ਨਾਨਕ ਰਾਖਿ ਲੇਹੁ ਆਪਨ ਕਰਿ ਕਰਮ॥ ਪੰਨਾ - 268

ਹੁਣ (ਇਹ ਜੀਵਨ) ਸੱਚ ਨਾਲ ਜੁੜਨ ਦਾ ਸੁਨਹਿਰੀ ਅਵਸਰ ਹੈ। 'ਕੂੜ ਕੱਚ' ਦੇ ਵਿਪਰੀਤ 'ਸੱਚ' ਸਦੀਵ ਹੈ, 'ਨੀਤ ਨਵਾਂ ਹੈ, ਕਦੇ ਪੁਰਾਣਾ ਨਹੀਂ ਹੁੰਦਾ; ਸਭਨੀ ਬਾਂਈ ਪ੍ਰਕਾਸ਼ਮਾਨ ਹੈ, ਪਿਆਰ-ਸਰੂਪ ਸੁੰਦਰ, ਸੁਖਾਵਾਂ, ਸੁਖ-ਸਾਗਰ, ਵਿਗਾਸ-ਮਈ, ਅਨੰਦ ਭਰਪੂਰ ਹੈ। ਸਰਬ ਬਹਿਮੰਡ ਵਿਚ ਇਸ ਦਾ ਹੀ ਪਸਾਰਾ ਹੈ ਅਤੇ ਮਨੁੱਖ ਦੇ ਹਿਰਦੇ ਵਿਚ ਹੀ ਇਹ ਸੱਚ ਵਿਆਪਕ ਹੋ ਰਿਹਾ ਹੈ -

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੇ ਚਾਨਣਿ ਸਭ ਮਹਿ ਚਾਨਣ ਹੋਇ॥

ਪੰਨਾ - 13

ਇਸ ਆਸੇ ਤੋਂ ਬਾਣੀ ਦੀ ਵੀਚਾਰ ਕਰਨੀ ਅਤੇ ਗੁਰੂ ਜੀ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਅਸੀਂ ਉਪਰ ਕਿਹਾ ਹੈ, ਜਪੁਜੀ ਦਾ ਅਤੇ ਸਮੁੱਚੀ ਬਾਣੀ ਦਾ ਪ੍ਰਮੁੱਖ ਪ੍ਰਸ਼ਨ ਹੈ - ਕਿਵ ਸਚਿਆਰਾ ਹੋਈਐ? ਗੁਰੂ ਜੀ ਅਨੁਸਾਰ ਬਾਹਰਲੀ ਸੁਚਮਤਾ ਰਾਹੀਂ, ਚੁੱਪ ਸਾਧਿਆਂ, ਮੌਨ ਵਰਤ ਰੱਖਿਆਂ, ਅੰਦਰ ਦੀ ਚੁੱਪ ਵਿਆਪਕ ਨਹੀਂ ਹੁੰਦੀ, ਨਾ ਹੀ ਮਨ ਸ਼ਾਂਤ ਹੁੰਦਾ ਹੈ, ਨਾ ਸੱਚ ਦੀ ਪਛਾਣ ਹੁੰਦੀ ਹੈ; ਏਸੇ ਤਰ੍ਹਾਂ ਭੁੱਖਿਆਂ ਰਿਹਿਣ ਨਾਲ, ਵਰਤ ਰੱਖਣ ਨਾਲ ਜਾਂ ਪਦਾਰਥਾਂ ਦੇ ਢੇਰ ਇਕੱਠੇ ਕਰ ਲੈਣ ਨਾਲ ਮਨ ਤ੍ਰਿਪਤ ਨਹੀਂ ਹੁੰਦਾ। ਕੇਵਲ ਤ੍ਰਿਪਤ ਹੋਇਆ, ਸ਼ਾਂਤ ਹੋਇਆ, ਟਿੱਕਿਆ ਹੋਇਆ ਮਨ ਹੀ ਆਪਣੇ ਦਰਪਣ ਵਿਚੋਂ 'ਸੱਚ' ਦੇ ਦਰਸ਼ਨ ਕਰ ਸਕਦਾ ਹੈ। ਲੱਖਾਂ ਸਿਆਲਪਾਂ, ਚਤੁਰਾਈਆਂ, ਵਿਦਿਅਕ ਪ੍ਰਾਪਤੀਆਂ, ਪੰਡਤਾਈਆਂ ਰਾਹੀਂ 'ਸੱਚ' ਤਕ ਅਪੜਿਆ ਨਹੀਂ ਜਾ ਸਕਦਾ ਹੈ, ਇਹ ਤਾਂ ਪਰਮਾਤਮ-ਹੁਕਮ ਦਾ ਮਾਰਗ ਹੈ, ਧੂਰ ਦੇ ਲਿਖੇ ਫੁਰਮਾਨ ਅਤੇ ਆਗਿਆ ਦੇ ਪਾਲਣ ਦਾ ਰਸਤਾ ਹੈ ਜਿਸ ਹੁਕਮ ਤੋਂ ਇਹ ਰਚਨਾ ਹੋਈ, ਸਾਰੇ ਆਕਾਰ ਹੋਂਦ ਵਿਚ ਆਏ, ਕਿਰਿਆਸ਼ੀਲ ਹੋਏ ਅਤੇ ਖੇ ਹੋ ਰਹੇ ਹਨ। ਗੁਰੂ ਨਾਨਕ ਦੇਵ, ਦੈਵੀ ਹੁਕਮ ਦੀ ਪਛਾਣ ਦਾ ਇਕ ਚਿੰਨ੍ਹ ਇਹ ਦਸਦੇ ਹਨ ਕਿ ਜੋ ਹੁਕਮ ਨੂੰ ਪਛਾਣ ਲੈਂਦਾ ਹੈ, ਉਸ ਦੀ 'ਹਉਮੈ' ਦਾ ਵਿਨਾਸ ਹੋ ਜਾਂਦਾ ਹੈ, ਉਹ ਆਪ ਸਹੇਤੀ ਹੰਗਤਾ ਅਤੇ ਮਸਤਾ ਤੋਂ ਮੁਕਤ ਹੋ ਜਾਂਦਾ ਹੈ।

ਨਾਨਕ ਹੁਕਮੈ ਜੇ ਭੁੜੈ ਤ ਹਉਮੈ ਕਰੈ ਨ ਕੋਇ॥

ਪੰਨਾ - 1

ਇਹ ਹਉਮੈ, ਜੀਵ ਦੀ ਸਹੇਤੀ ਝੂਠੀ ਮੈਂ, ਮੇਰੀ, ਮੇਰ ਤੇਰ ਦਾ ਸਿਰਜਿਆ ਸਾਰਾ ਸੰਸਾਰ ਹੀ ਸਾਰੇ ਵੈਰ ਵਿਰੋਧਾਂ, ਝਗੜਿਆਂ, ਈਰਖਾਵਾਂ ਅਤੇ ਦੋਸ਼ਾਂ ਦੀ ਜੜ੍ਹ ਹੈ। ਇਹੋ 'ਕੂੜ ਦੀ ਪਾਲਿ' ਹੈ ਜਿਸ ਦੇ ਟੁੱਟਣ ਨਾਲ 'ਸੱਚ' ਪ੍ਰਕਾਸ਼ਮਾਨ ਹੋ ਜਾਂਦਾ ਹੈ। ਧਨ ਅਤੇ ਪਿਰ ਇਕ ਥਾਂ ਇਕ ਸੇਜਾ ਤੇ ਹੀ ਵਸਦੇ ਹਨ, ਮਨੁੱਖ ਦੇ ਹਿਰਦੇ ਵਿਚ ਹੀ ਆਤਮ ਪਰਮਾਤਮ ਦਾ ਮਿਲਾਪ ਪ੍ਰਾਪਤ ਹੈ, 'ਵਿਚ ਹਉਮੈ ਭੀਤ ਕਰਾਰੀ' ਕਾਰਨ ਮਨੁੱਖ ਭਟਕ ਰਿਹਾ ਹੈ।

'ਸੱਚ' ਅਤੇ 'ਹੁਕਮ' ਦੀ ਪਛਾਣ ਦਾ ਮਾਰਗ ਦਰਸ਼ਨ ਕਰਦਿਆਂ ਗੁਰੂ ਨਾਨਕ ਦੇਵ ਜੀ ਦਸਦੇ ਹਨ ਕਿ ਪਰਮ 'ਸੱਚ' ਨਾਮ ਰਾਹੀਂ ਵਿਆਪਕ ਹੋ ਰਿਹਾ ਹੈ, ਸਾਰੇ ਖੰਡਾਂ ਬ੍ਰਹਮੰਡਾਂ ਅਤੇ ਜੀਵਾਂ ਦਾ ਆਧਾਰ ਸੱਚ ਨਾਮ ਹੀ ਹੈ। ਸੱਚ ਨਾਮ-ਸ਼ਕਤੀ ਰਾਹੀਂ ਸਭਨੀ ਬਾਣੀ ਕਿਰਿਆਸ਼ੀਲ ਹੈ। ਇਸ ਦੀ ਪਛਾਣ ਅਤੇ ਅਨੁਭਵ ਦੇ ਮਾਰਗ ਨੂੰ ਹੀ ਨਾਮ ਮਾਰਗ ਕਿਹਾ ਹੈ -

1. ਸਾਰਾ ਸਾਹਿਬੁ, ਸਾਚੁ ਨਾਇ, ਭਾਖਿਆ ਭਾਉ ਅਪਾਰੁ।
2. ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
3. ਨਾਨਕ ਏਵੈ ਜਾਣੈਐ ਸਭ ਆਪੇ ਸਚਿਆਰੁ॥

ਗੁਰੂ ਨਾਨਕ ਦੇਵ ਜੀ ਦੀ ਸਿਖਿਆ ਅਨੁਸਾਰ 'ਸੱਚ' ਦੀ ਸੋਝੀ ਅਤੇ ਅਨੁਭਵ ਦਾ ਮਾਰਗ 'ਨਾਮ' ਦਾ ਮਾਰਗ ਹੈ। ਨਾਮ ਮਾਰਗ ਦੇ ਤਿੰਨ ਅੰਗ ਦੱਸੇ ਹਨ -

(ੴ) 1. ਗਾਵੀਐ 2. ਸੁਣੀਐ 3. ਮਨਿ ਰਖੀਐ ਭਾਉ

(ਅ) ਸੁਣਿਆ, ਮੰਨਿਆ, ਮਨਿ ਕੀਤਾ ਭਾਉ॥

ਨਾਮ ਦੇ ਸਰਵਣ ਪੱਖ ਦੀ ਵਿਆਖਿਆ ਜਪੁਜੀ ਦੀਆਂ ਚਾਰ ਪਉੜੀਆਂ 8 ਤੋਂ 11 ਵਿਚ ਪ੍ਰਾਪਤ ਹੈ, ਗੁਰੂ ਗ੍ਰੰਥ ਸਾਹਿਬ ਪੰਨਾ 1240 ਉਪਰ ਸੁਣਿਐ ਦੇ ਮਹਾਤਮ ਦੇ ਚਾਰ ਹੋਰ ਸ਼ਬਦ ਪ੍ਰਾਪਤ ਹਨ। ਇਸ ਤਰ੍ਹਾਂ ਹੀ ‘ਨਾਮ’ ਦੇ ਮੰਨਣ ਪੱਖ ਨੂੰ ਚਾਰ ਪਉੜੀਆਂ (12 ਤੋਂ 15 ਤਕ) ਅਤੇ ਚਾਰ ਵਿਸ਼ੇਸ਼ ਸ਼ਬਦਾਂ (ਪੰਨਾ 1240) ਅਤੇ ਹੋਰ ਅਨੇਕ ਸ਼ਬਦਾਂ ਵਿਚ ਦਸਿਆ ਹੈ। ਨਾਮ ਨੂੰ ‘ਸੁਣਨ’ ‘ਮੰਨਣ’ ਅਤੇ ‘ਮਨਿ ਰਖੀਐ ਭਾਉ’ ਦੀ ਅਵਸਥਾ ਸਦਾ ਵਿਗਾਸ ਦੀ ਅਵਸਥਾ ਹੈ - ‘ਨਾਨਕ ਭਗਤਾ ਸਦਾ ਵਿਗਾਸੁ’ (ਪੰਨਾ 3) ਜਿਸ ਵਿਚ ਕੋਈ ਦੁਖ, ਕੋਈ ਪਾਪ, ਕੋਈ ਵਿਘਨ ਵਿਆਪਕ ਨਹੀਂ ਹੁੰਦਾ, ‘ਸੁਣਿਐ ਦੁਖ ਪਾਪ ਕਾ ਨਾਸਾ’ ਸੱਚ ਦਾ ਧਾਰਨੀ ‘ਸਚਿਆਰ’ ਹੀ ‘ਪੰਚ’ ਪਦ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਪ੍ਰਭੂ ਦਰਬਾਰ ਵਿਚ, ਸੱਚ ਦੀ ਦਰਗਾਹ ਵਿਚ ਪ੍ਰਵਾਨਗੀ ਤੋਂ ਸ਼ੋਭਾ ਮਿਲਦੀ ਹੈ -

1. ਪੰਚ ਪਰਵਾਨ ਪੰਚ ਪਰਧਾਨੁ॥
ਪੰਚੇ ਪਾਵਹਿ ਦਰਗਹਿ ਮਾਨੁ॥ ਪੰਨਾ - 3

2. ਸਚਾ ਆਪਿ ਸਚਾ ਦਰਬਾਰੁ॥
ਤਿਖੈ ਸੋਹਨਿ ਪੰਚ ਪਰਵਾਨੁ॥
ਨਦਰੀ ਕਰਮਿ ਪਵੈ ਨੀਸਾਨੁ॥ ਪੰਨਾ - 8

ਜਿਸ ਮੰਡਲ ਵਿਚ ਨਿਰੰਕਾਰ ਦਾ ਵਾਸਾ ਹੈ, ਉਸ ਨੂੰ ਵੀ ਸੱਚ ਦਾ ਮੰਡਲ ‘ਸੱਚ ਖੰਡ’ ਨਾਮ ਨਾਲ ਹੀ ਸੰਬੋਧਨ ਕੀਤਾ ਹੈ -

ਸਚ ਖੰਡਿ ਵਸੈ ਨਿਰੰਕਾਰ॥
ਕਰਿ ਕਰਿ ਵੇਖੈ ਨਦਰਿ ਨਿਹਾਲੁ॥ ਪੰਨਾ - 8

ਜਪੁਜੀ ਦੇ ਅੰਤ ਤੇ ਜਿਸ ‘ਸੱਚੀ ਟਕਸਾਲ’ ਦਾ ਜ਼ਿਕਰ ਹੈ, ਜਿਥੇ ‘ਸਚਿਆਰ’ ਦੀ ਘਾੜਤ ਘੜੀ ਜਾਂਦੀ ਹੈ, ਉਸ ਦੇ ਅੰਗ ਦੱਸੇ ਹਨ -

(ਜਤੁ) ਬ੍ਰਹਮਚਰਯਾ, ਧੀਰਜੁ (ਸਬਰ), ਮਤਿ (ਸਮਝ ਸੋਝੀ), ਵੇਦ (ਬ੍ਰਹਮਗਿਆਨ), ਭਉ (ਰੱਬੀ ਡਰ), ਤਪ (ਤਪਸਿਆ, ਮਿਹਨਤ)’ ਭਾਉ (ਪ੍ਰਭੂ ਪਿਆਰ)’ ਪ੍ਰਭੂ ਨਦਰ ਸਦਕਾ ਇਨ੍ਹਾਂ ਗੁਣਾਂ ਵਾਲੇ ਹਿਰਦੇ ਰੂਪੀ ਬਰਤਨ ਵਿਚ ਨਾਮ ਅੰਮ੍ਰਿਤ ਦੀ ਫੁਹਾਰ ਦਾ ਰਸ ਚੌਂਦਾ ਹੈ -

ਘੜੀਐ ਸਬਦੁ ਸਚੀ ਟਕਸਾਲੁ॥
ਜਿਨ ਕਉ ਨਦਰਿ ਕਰਮੁ ਤਿਨ ਕਰ॥
ਨਾਨਕ ਨਦਰੀ ਨਦਰਿ ਨਿਹਾਲੁ॥ ਪੰਨਾ - 8

ਥੋੜ੍ਹੇ ਸ਼ਬਦਾਂ ਵਿਚ ਇਹ ਹੈ ‘ਸੱਚ ਦਾ ਸਿਧਾਂਤ’ ਜੋ ਗੁਰੂ ਨਾਨਕ ਦੇਵ ਜੀ ਦੀ ਪ੍ਰਮੁੱਖ ਰਚਨਾ ਜਪੁਜੀ ਵਿਚ ਪ੍ਰਾਪਤ ਹੈ। ਇਸੇ ਦੀ ਪ੍ਰੇੜਤਾ ‘ਆਸਾ ਜੀ ਦੀ ਵਾਰ’ ਵਿਚ ਪ੍ਰਾਪਤ ਹੈ। ਇਸੇ ਦੀ ਪ੍ਰੇੜਤਾ ਸਮੁੱਚੀ ਬਾਣੀ ਵਿਚ ਪ੍ਰਾਪਤ ਹੈ। ਗੁਰੂ ਮਹਾਰਾਜ ਦਸਦੇ ਹਨ ਕਿ ‘ਸੱਚ’ ਦੀ ਸਰਬ ਵਿਆਪਕਤਾ ਕਾਰਨ ਹੀ ਉਸਦੀਆਂ ਸਾਰੀਆਂ ਕਿਰਤਾਂ ‘ਸੱਚ’ ਰੂਪ ਹਨ, ਸਾਰੇ ਖੰਡ, ਬ੍ਰਹਮੰਡ, ਲੋਅ, ਆਕਾਰ, ਸੱਚ ਦਾ ਹੀ ਪ੍ਰਗਟਾਅ

ਹਨ, ‘ਸੱਚ’ ਨਾਲ ਜੁੜਿਆ ਮਨੁੱਖ ਹੀ ਸੱਚ ਸਰੂਪ (ਸਚਿਆਰਾ) ਹੈ, ਸੱਚ ਤੋਂ ਟੁਟਿਆ ਕੱਚ ਸਰੂਪ (ਕਚਿਆਰ, ਕੂੜਿਆਰ) ਜੰਮਣ ਮਰਣ ਦੇ ਗੋੜ ਵਿਚ ਪੈ ਜਾਂਦਾ ਹੈ -

ਨਾਨਕ ਸਚੁ ਧਿਆਇਨ ਸਚੁ॥

ਜੋ ਮਰਿ ਜੰਮੇ ਸੁ ਕਚੁ ਨਿਕਚੁ॥

ਪੰਨਾ - 463

ਸਗੋਂ ਇਹ ਸੰਸਾਰ ਉਸ ਸੱਚੇ ਸੁਆਮੀ ਦਾ ਨਿਵਾਸ- ਅਸਥਾਨ ਹੈ ਜਿਥੇ ਸਤਿ ਪੁਰਖ ਦਾ ਵਸੇਵਾ ਹੈ -

ਇਹੁ ਜਗੁ ਸਰੈ ਕੀ ਹੈ ਕੋਠੜੀ ਸਚੇ ਕਾ ਵਿਵਚ ਵਾਸੁ॥

ਇਕਨਾ ਹਰਮਿ ਸਮਾਇ ਲਏ

ਇਕਨਾ ਹਰਕੇ ਕਰੇ ਵਿਣਾਸੁ॥

ਪੰਨਾ - 463

‘ਸਚਿਆਰ’ ਪਦ ਦੀ ਪ੍ਰਾਪਤੀ ਦਾ ਸੰਜਮ ਦਸਦਿਆਂ ਗੁਰੂ ਮਹਾਰਾਜ ਫੁਰਮਾਉਂਦੇ ਹਨ ਕਿ ਕੇਵਲ ਸੰਤੋਖੀ ਜੀਵਨ ਵਾਲਾ ਪੁਰਸ਼ ਹੀ ਸੱਚ ਦਾ ਧਾਰਨੀ ਹੋ ਸਕਦਾ ਹੈ ਅਤੇ ਸਿਮਰਨ ਦੀ ਘਾਲਣਾ ਘਾਲ ਸਕਦਾ ਹੈ, ਪਾਪਾਂ ਤੋਂ ਦੂਰ ਰਹਿ ਕੇ, ਜਗਤ ਦੇ ਜੰਜਾਲਾਂ ਨੂੰ ਤੋੜ ਕੇ, ਥੋੜ੍ਹਾ ਅੰਨ ਪਾਣੀ ਛਕਣ ਵਾਲਾ ਜਗਿਆਸੂ ਹੀ ਵਾਹਿਗੁਰੂ ਦੇ ਜਸ ਗਾਇਨ ਰਾਹੀਂ, ‘ਸਚਿਆਰ’ ਪਦ ਨੂੰ ਪ੍ਰਾਪਤ ਹੁੰਦਾ ਹੈ -

ਸੇਵ ਕੀਤੀ ਸੰਤੋਖੀਈ ਜਿਨੀ ਸਚੇ ਸਚੁ ਧਿਆਇਆ॥

ਛਨੀ ਮਦੈ ਪੈਭੁ ਨ ਰਖਿਓ ਕਰਿ ਸੁਕਿਤੁ ਧਰਮੁ ਕਮਾਇਆ॥

ਪੰਨਾ - 467

ਇਹ ਨਦਰੁ ਦਾ ਮਾਰਗ ਹੈ, ਜਿਸ ਨੂੰ ਪ੍ਰਭੂ ਬਖਸ਼ਿਸ਼ ਕਰਦਾ ਹੈ, ਓਹੀ ਸੱਚ ਦੀ ਕਮਾਈ ਕਰਕੇ ਉਸ ਨੂੰ ਪਾ ਲੈਂਦਾ ਹੈ। ਸੱਚੇ ਗੁਰੂ ਦੇ ਅੰਦਰ ਇਹ ਸੱਚ ਵਿਆਪਕ ਹੁੰਦਾ ਹੈ, ਉਸ ਨੂੰ ਭੇਟਣ ਨਾਲ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪ-ਹੁਦਰੇਪਣ ਨਾਲ, ਹਉਮੈ ਦੀ ਮੂਰਖਤਾ ਨਾਲ ਸੱਚ ਨੂੰ ਜਾਣਿਆ ਨਹੀਂ ਜਾ ਸਕਦਾ, ਸਗੋਂ ਜੀਵਨ ਨਿਸਫਲ ਹੋ ਜਾਂਦਾ ਹੈ। ਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ -

ਸਚਾ ਸਾਹਿਬੁ ਏਕ ਤੁੰ ਜਿਨਿ ਸਚੇ ਸਚੁ ਵਰਤਾਇਆ॥

ਜਿਸ ਤੂੰ ਦੇਹਿ ਤਿਸੁ ਮਿਲੈ ਸਚੁ ਤਾਂ ਤਿਨੀ ਸਚ ਕਮਾਇਆ॥

ਸਤਿਗੁਰਿ ਮਿਲਿਆ ਸਚੁ ਪਾਇਆ

ਜਿਨ ਕੈ ਹਿਰਦੈ ਸਚੁ ਵਸਾਇਆ॥

ਮੁਰਖ ਸਚੁ ਨ ਜਾਣਨੀ ਮਨਮੁਖੀ ਜਨਮੁ ਗਵਾਇਆ॥

ਵਿਚ ਦੁਨੀਆ ਕਾਹੇ ਆਇਆ॥

ਪੰਨਾ - 467

ਇਸ ਸਾਗੀ ਵਿਚਾਰ ਦਾ ਸਾਰ ਅਤੇ ਸਤਿ ਸਿਧਾਂਤ ਦਾ ਸਹੀ ਸੰਕਲਪ ਆਪ ਜੀ ਨੇ ਨਿਮਨ ਸ਼ਬਦ ਵਿਚ ਦਿਤਾ ਹੈ, ਜਿਸ ਵਿਚ ਆਪ ਜੀ ਦਸਦੇ ਹਨ ਕਿ ਸੱਚ ਦਾ ਅਨੁਭਵ, ਸੱਚ ਦੀ ਪਛਾਣ ਸੱਚੇ ਹਿਰਦੇ ਵਿਚ ਹੀ ਸੰਭਵ ਹੈ; ਕੂੜ੍ਹ ਦੀ ਮੈਲ ਤੋਂ ਮੁਕਤ ਸੂੜ ਹਿਰਦਾ ਹੀ ਸੱਚ ਨੂੰ ਧਾਰਨ ਕਰ ਸਕਦਾ ਹੈ; ਸੱਚ ਲਈ ਅੰਦਰ ਸੱਚਾ ਪਿਆਰ ਹੋਵੇ; ਜਦੋਂ ਸੱਚੇ ਨਾਮ ਦਾ ਜ਼ਿਕਰ ਹੋਵੇ ਤਾਂ ਮਨ ਦਾ ਕੰਵਲ ਖਿੜ ਜਾਵੇ, ਸੱਚ ਪ੍ਰਾਪਤੀ ਲਈ ਇਕ ਵਿਸ਼ੇਸ਼ ਜੁਗਤਿ ਧਾਰਨੀ ਪੈਂਦੀ ਹੈ ਜਿਸ ਅਨੁਸਾਰ ਸਰੀਰ ਪੈਲੀ ਨੂੰ ਵਿਸ਼ੇ-ਵਿਕਾਰਾਂ ਤੋਂ ਮੁਕਤ ਕਰਕੇ ਇਸ ਵਿਚ ਸਤਿਨਾਮ ਦਾ ਬੀਜ ਬੀਜਿਆ ਜਾਂਦਾ ਹੈ, ਗੁਰੂ ਦੀ ਸਿਖਿਆ ਲੈ ਕੇ ਸਭਨਾਂ ਜੀਆਂ ਵਲ ਦਇਆ ਦੀ ਦਿੱਸ਼ਟੀ ਧਾਰਨ ਕਰਨੀ ਅਤੇ ਪੁੰਨ ਦਾਨ ਦੀ ਬਿਰਤੀ ਧਾਰਨ ਕਰਨੀ (ਬਾਕੀ ਪੰਨਾ 31 ਤੇ)

ਬਾਬਾਣੀਆਂ ਕਹਾਣੀਆਂ

ਸੰਤ ਵਰਿਆਮ ਸਿੰਘ ਜੀ
ਬਾਨੀ ਤੇ ਮੁਖੀ ਵਿ. ਗੁ. ਰੁ. ਮਿਸ਼ਨ।

(ਲੜੀ ਜੋੜਨ ਲਈ ਦੇਖੋ ਅਕਤੂਬਰ ਅੰਕ ਪੰਨਾ - 42)

ਜਦੋਂ ਸੰਤ ਮਹਾਰਾਜ ਜੀ ਭਾਗੀ ਤਪਸਿਆ ਕਰ ਰਹੇ ਸਨ ਉਸ ਵੇਲੇ ਐਸੇ ਲੋਕ ਵੀ ਸਨ, ਜਿਨ੍ਹਾਂ ਨੂੰ ਇਸ ਤਪਸਿਆ ਦੀ ਮਹੱਤਤਾ ਦਾ ਪਤਾ ਨਹੀਂ ਸੀ। ਉਹ ਬਿਨਾਂ ਵਿਚਾਰੇ, ਅਕਾਲ ਉਸਤਤ ਵਿਚ ਆਏ ਗੁਰੂ ਦਸ਼ਮੇਸ਼ ਪਿਤਾ ਜੀ ਦੇ ਬਚਨ ਸੁਣਾ ਕੇ ਪ੍ਰੇਮੀਆਂ ਦਾ ਹਿਰਦਾ ਵਿੰਨ੍ਹ ਦਿਆ ਕਰਦੇ ਸਨ। ਗੁਰੂ ਦਸ਼ਮੇਸ਼ ਪਿਤਾ ਜੀ ਨੇ ਤਾਂ ਪਾਖੰਡ ਕਰਨ ਵਾਲਿਆਂ ਬਾਬਤ ਅਕਾਲ ਉਸਤਤ ਵਿਚ 20 ਕਬਿੱਤਾਂ ਰਾਹੀਂ ਉਨ੍ਹਾਂ ਦੇ ਪਾਖੰਡਾਂ ਦਾ ਖੰਡਨ ਕੀਤਾ ਹੈ। ਆਪ ਜੀ ਦਾ ਫੁਰਮਾਨ ਸੀ ਕਿ ਮੈਲੇ ਰਹਿਣ ਵਾਲੇ ਕੋਈ ਵਿਸ਼ੇਸ਼ ਬੰਦੇ ਨਹੀਂ, ਗਧਾ ਵੀ ਮੈਲਾ ਰਹਿੰਦਾ ਹੈ, ਗਧਾ ਬਿਛੁਰਾਗੀ ਹੈ ਜਾਂਦਾ ਹੈ ਜਦੋਂ ਉਹ ਸੁਆਹ ਵਿਚ ਲਿਟੇ? ਮਟ ਵਾਸੀਆਂ ਦੇ ਬਾਰੇ ਆਪ ਫੁਰਮਾਇਆ ਕਰਦੇ ਸਨ ਕਿ ਘੁੱਗੁ ਇਕ ਨਿਕਾ ਜਿਹਾ ਕੀੜਾ ਹੈ, ਉਹ ਰੇਤੇ ਵਿਚ ਆਪਣਾ ਥਾਂ ਬਣਾ ਲੈਂਦਾ ਹੈ ਅਤੇ ਉਸ ਦੇ ਵਿਚ ਹੀ ਰਹਿੰਦਾ ਹੈ। ਇਹ ਉਨ੍ਹਾਂ ਬਾਰੇ ਬਚਨ ਹੈ ਜੋ ਭੋਗੇ ਪੁੱਟ ਕੇ ਵਿਚ ਬੈਠਦੇ ਹਨ, ਮਸਾਣਾਂ ਵਿਚ ਬੈਠਣ ਵਾਲਿਆਂ ਨੂੰ ਮਹਾਰਾਜ ਗਿਧੂਏ ਦੀ ਪਦਵੀ ਦਿੰਦੇ ਹਨ। ਮੌਨਯਾਰੀਆਂ ਨੂੰ ਮਿਰਗ ਦੇ ਸਮਾਨ, ਨੰਗੇ ਪੈਰੀਂ ਫਿਰਨ ਵਾਲਿਆਂ ਨੂੰ ਬਾਂਦਰਾਂ ਦੇ ਸਮਾਨ ਗਿਣਦੇ ਸਨ ਅਤੇ ਆਪ ਜੀ ਫੁਰਮਾਨ ਕਰਦੇ ਹਨ ਕਿ ਜੇ ਮਨ ਕਾਮ ਵਸ ਆਇਆ ਇਸਤੀਆਂ ਦੇ ਅਧੀਨ ਕਾਮ, ਕ੍ਰੋਧ ਦੇ ਅਧੀਨ ਹੈ, ਜੇ ਉਸ ਨੂੰ ਗਿਆਨ ਨਹੀਂ ਹੋਇਆ ਤਾਂ ਉਪਰਲੀਆਂ ਦੱਸੀਆਂ ਕ੍ਰਿਆਵਾਂ ਉਸ ਦਾ ਕੁਝ ਵੀ ਨਹੀਂ ਸੰਵਾਰਿਆ ਕਰਦੀਆਂ। ਇਸ ਤਰ੍ਹਾਂ ਦਸ਼ਮੇਸ਼ ਬਾਣੀ ਵਿਚ ਪਾਖੰਡ ਦੇ ਖੰਡਨ ਵਾਲੇ ਬਚਨ ਆਉਂਦੇ ਹਨ। ਆਪ ਦਾ ਫੁਰਮਾਨ ਹੈ-

**ਖੁਕਮਲ ਹਾਰੀ ਗਜ ਗਦਹਾ ਬਿਛੁਰਿ ਧਾਰੀ
ਗਿਦੂਆ ਮਸਾਨ ਬਾਸੁ ਕਰਿਓਈ ਕਰਤ ਹੈ॥**
**ਘੁੜੁ ਮਟ ਬਾਸੀ ਲਗੇ ਛੱਲਤ ਉਦਾਸੀ ਮ੍ਰਿਗ ਤਰਵਰ
ਸਦੀਵ ਮੋਨ ਸਾਧੇਈ ਮਰਤ ਹੈ॥**
**ਬਿੰਦ ਕੇ ਸਧਯਾ ਤਾਹਿ ਹੀਜਕੀ ਬਡਯਾਦੇਤ
ਬੰਦਰਾਂ ਸਦੀਵ ਪਾਇ ਨਗੇ ਹੀ ਫਿਰਤ ਹੈ॥**
**ਅੰਗਨਾ ਅਧੀਨ ਕਾਮ ਕ੍ਰੋਧ ਮੌਨ ਪਰਬੀਨ ਏਕ
ਗਿਆਨ ਕੇ ਬਹੀਨ ਛੀਨ ਕੈਸੇ ਕੈ ਤਰਤ ਹੈ॥**

ਅਕਾਲ ਉਸਤਤਿ

ਸੋ ਇਸ ਤਰ੍ਹਾਂ ਦੀਆਂ ਅਨੇਕਾਂ ਗੱਲਾਂ ਬਣਾ ਕੇ ਉਨ੍ਹਾਂ ਨੇ ਮਹੱਪੁਰਸ਼ਾਂ ਦੀ ਨਿੰਦਿਆ ਕਰਨ ਨੂੰ ਆਪਣਾ ਪੇਸ਼ਾ ਹੀ ਬਣਾ ਛੱਡਿਆ ਸੀ ਸੰਤ ਮਹਾਰਾਜ ਜੀ ਕਿਉਂਕਿ ਜਗਿਆਸੂਆਂ ਦਾ ਮੋਨ ਵਰਤ ਧਰਾ ਕੇ ਇਕਾਂਤ ਥਾਂ ਅਖੰਡ ਰੂਪ ਵਿਚ ਭਜਨ ਬੰਦਰੀ ਕਰਨ ਦੀ ਹਦਾਇਤ ਦਿਆ ਕਰਦੇ ਸਨ ਅਤੇ ਆਪ ਨੇ ਵੀ ਬਹੁਤ ਸਾਲ ਮੋਨ ਰੱਖਿਆ ਅਤੇ ਭੋਗੇ ਵਿਚ ਬੈਠੇ ਜਦੋਂ ਤਕ ਪ੍ਰਮੇਸ਼ਰ ਨਾਲ ਇਕਮਿਕ ਨਹੀਂ ਹੋ ਗਏ ਉਨ੍ਹਾਂ ਚਿਰ ਆਪ ਨੇ ਭਾਗੀ ਤਪਸਿਆ ਕੀਤੀ। ਜੋ ਅਖੰਡ ਅੰਤਰੀਵੀ ਖੋਜ ਲਈ

ਘਾਲ ਕਮਾਈ ਕਰਨ ਨੂੰ ਬੁਰਾ ਆਖਿਆ ਹੈ, ਉਹ ਵਾਚ ਗਿਆਨੀ ਹੋਇਆ ਕਰਦਾ ਹੈ ਕਿਉਂਕਿ ਉਸ ਨੇ ਕੁਝ ਕਰਕੇ ਨਹੀਂ ਦੇਖਿਆ ਹੁੰਦਾ। ਗੁਰੂ ਨਾਨਕ ਪਾਤਸ਼ਾਹ ਬਾਰੇ ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤਾ ਹੈ -

ਰੇਤੁ ਅਭ ਆਹਾਰੁ ਕਰਿ ਰੋੜਾਂ ਦੀ ਗੁਰ ਕਰੀ ਵਿਛਾਈ॥

ਭਾਗੀ ਕਰੀ ਤਪਸਿਆ ਵੱਡੇ ਭਾਗ ਹੋਰਿ ਸਿਉ ਬਣਿ ਆਈ॥

ਭਾਈ ਗੁਰਦਾਸ ਜੀ, ਵਾਰ 1/24

ਗੁਰੂ ਦਸ਼ਮੇਸ਼ ਪਿਤਾ ਜੀ ਨੇ ਵੀ ਆਪਣੀ ਤਪਸਿਆ ਬਾਰੇ ਬਚਿੰਡ੍ਹ ਨਾਟਕ ਵਿਚ ਲਿਖਿਆ ਹੈ -

ਇਹ ਬਿਧਿ ਕਰਤ ਤਪਸਿਆ ਭਯੋ।

ਦੂੰ ਤੇ ਏਕ ਰੂਪ ਹੈ ਗਯੋ।

ਜਿਹੜੇ ਪ੍ਰੇਮੀ ਪ੍ਰਮੇਸ਼ਰ ਨੂੰ ਮਿਲਣ ਦੀ ਸਿੱਕ ਨਾਲ ਵਿੰਨੇ ਪਏ ਹਨ ਉਹ ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਵੀ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦੇ ਹਨ। ਸਾਡਾ ਵਾਹ ਇਕ ਬਹੁਤ ਹੀ ਆਕੀ ਰਾਜੇ ਨਾਲ ਪਿਆ ਹੋਇਆ ਹੈ ਜੋ ਆਪਣੇ ਆਪ ਨੂੰ ਅਜਿੱਤ ਸਮਝਦਾ ਹੈ ਕਿਉਂਕਿ ਉਸ ਦੀ ਫੌਜ ਵਿਚ ਮਹਾਂ ਧੰਧਰ ਸੈਨਾਪਤੀ ਹਨ। ਉਨ੍ਹਾਂ ਸਾਮ੍ਰਾਂ ਮਾੜੇ ਮੋਟੇ ਵਾਚ ਗਿਆਨੀਆਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਉਹ ਤਾਂ ਵੱਡੇ-ਵੱਡੇ ਤਪੀਆਂ, ਜਪੀਆਂ, ਸਾਧਕਾਂ, ਅੰਤਰ ਖੋਜੀਆਂ ਦੀ ਸੁਰਤ ਭੁਲਾ ਦਿੰਦੇ ਹਨ ਅਤੇ ਪਤਿਤਪੁਣੇ ਦੀ ਡੂੰਘੀ ਹਨੁੰਗੀ ਗਹਿਰੀ ਖੱਡ ਵਿਚ ਸੁਟਣ ਦੀ ਸਮੱਥਾ ਰਖਦੇ ਹਨ, ਜਿਥੋਂ ਨਿਕਲਣਾ ਅਤਿ ਕਠਨ ਹੈ। ਉਹ ਮਾੜੇ ਮੋਟੇ ਗਿਆਨੀ ਦੇ ਵਸ ਤਾਂ ਆਉਂਦੇ ਹੀ ਨਹੀਂ। ਜੋ ਐਵੇਂ ਭੇਖ ਧਾਰੀ ਸੰਤ-ਸੰਤ ਕਹਾਉਂਦੇ ਹਨ ਜਦੋਂ ਮਨ ਦੇ ਕਿਸੇ ਭੀ ਸੂਗਮੇਂ ਦਾ ਉਨ੍ਹਾਂ ਉਤੇ ਇਕ ਭੀ ਵਾਰ ਹੋ ਜਾਂਦਾ ਹੈ ਤਾਂ ਇਕ ਦਮ ਧਰਤੀ ਤੇ ਗਿਰ ਪੈਂਦੇ ਹਨ। ਇਹ ਕਹਿ ਦੇਣਾ ਬਹੁਤ ਹੀ ਸੁਖਾਲਾ ਹੈ ਕਿ ਵਾਹਿਗੁਰੂ ਜੀ ਸਾਡੇ ਅੰਗ ਸੰਗ ਵਸਦਾ ਹੈ, ਭੋਰਿਆਂ ਵਿਚ ਬੈਠਣ ਦੀ ਕੀ ਲੋੜ ਹੈ, ਲੰਮੇ ਮੋਨ ਰੱਖਣ ਦੀ ਕੀ ਲੋੜ ਹੈ, ਇਹ ਗੱਲਾਂ ਉਨ੍ਹਾਂ ਪੁਰਸ਼ਾਂ ਵਾਸਤੇ ਹਨ ਜਿਨ੍ਹਾਂ ਨੇ ਪ੍ਰਮੇਸ਼ਰ ਦੇ ਮਿਲਣ ਲਈ ਘੋਰ ਸੰਘਰਸ਼ ਨਹੀਂ ਕੀਤਾ। ਮਨ ਰਾਜਾ ਆਕੀ ਰਾਜਾ ਹੈ, ਇਸ ਤੋਂ ਕੋਈ ਸੂਰਮਾ ਸਾਧਕ ਹੀ ਗੁਰੂ ਦੀ ਓਟ ਵਿਚ ਬਚ ਸਕਦਾ ਹੈ। ਜੇ ਪੁਸਤਕਾਂ ਪੜ੍ਹੇ ਕੇ ਕਹੋ ਕਿ ਮੈਂ ਇਸ ਨੂੰ ਜਿੱਤ ਲਵਾਂਗਾ ਉਹ ਵਾਚ ਗਿਆਨੀ ਹੈ, ਉਹ ਐਧਰਲੀਆਂ ਉਧਰਲੀਆਂ ਕਿਤਾਬਾਂ ਪੜ੍ਹੇ ਕੇ ਗਿਆਨੀ ਕੂੜਾ, ਕਪਟੀ, ਭੇਖੀ ਬਣਿਆ ਹੋਇਆ ਹੈ, ਉਹ ਕਾਮ, ਕ੍ਰੋਧ, ਅੱਗੇ ਨਹੀਂ ਠਹਿਰ ਸਕਦਾ। ਉਹ ਸਾਧਾਰਣ ਬੰਦਾ ਹੈ, ਉਸ ਦੇ ਅਨੁਭਵ ਵਿਚੋਂ ਕੋਈ ਬਚਨ ਨਹੀਂ ਨਿਕਲਿਆ ਕਰਦਾ, ਉਹ ਤੋਤੇ ਵਾਂਗੀ ਐਧਰੋਂ ਉਧਰੋਂ ਗੱਲਾਂ ਰਟ ਕੇ ਸੰਸਾਰ ਵਿਚ ਪੇਸ਼ ਕਰਦਾ ਹੈ, ਉਹ ਮਨ ਦੇ ਇਕ ਵਾਕ ਅੱਗੇ ਭੀ ਖੜ੍ਹ ਨਹੀਂ ਸਕਿਆ ਕਰਦਾ। ਰੋਟੀਆਂ ਕਾਰਨ ਤਾਲ ਪੂਰਦਾ ਅਤੇ ਦੁਨੀਆਂ ਨੂੰ ਧੋਖਾ ਦਿਦਾ ਹੈ।

ਸੋ ਜਿਨ੍ਹਾਂ ਦਿਨਾਂ ਦੀ ਮੈਂ ਗੱਲ ਕਰ ਰਿਹਾ ਹਾਂ ਉਨ੍ਹਾਂ ਦਿਨਾਂ ਵਿਚ ਸੰਤ ਮਹਾਰਾਜ ਜੀ ਬਹੁਤ ਘੋਰ ਤਪਸਿਆ ਰੂਪੀ

ਅਖੰਡ ਸਿਮਰਨ ਵਿਚ ਲੀਨ ਸਨ ਅਤੇ ਮੰਜ਼ਲ ਦਰ ਮੰਜ਼ਲ ਅੱਗੇ ਵਧ ਰਹੇ ਸਨ। ਆਪ ਨੇ ਖਣਾ ਪੀਣਾ, ਉਠਣਾ ਸੌਣਾ ਸਾਰੀ ਸਰੀਰਕ ਕ੍ਰਿਆ ਨੂੰ ਡੱਡ ਦਿਤਾ ਸੀ। ਕੇਵਲ ਇਸ਼ਨਾਨ ਕਰਨ ਲਈ ਉਠਦੇ ਸਨ, ਫੇਰ ਸਰਤੀ ਚੜ੍ਹ ਜਾਂਦੀ ਸੀ। ਇਹ ਵੀ ਨਹੀਂ ਪਤਾ ਸੀ ਕਿ ਇਕ ਦਿਨ ਬੈਠੇ ਰਹਿਣ, ਦੋ ਦਿਨ ਬੈਠੇ ਰਹਿਣ। ਸੰਤ ਮਹਾਰਾਜ ਜੀ ਦਸਿਆ ਕਰਦੇ ਸਨ ਕਿ ਅਸੀਂ ਸੱਤ-ਸੱਤ ਦਿਨ ਉਸੇ ਰਸ ਵਿਚ ਬੈਠੇ ਰਹਿਣਾ, ਉਪਰੋਂ ਜੇਠ ਦਾ ਮਹੀਨਾ ਹੋਣਾ ਜਿਸ ਵਿਚ ਗਰਮ ਹਵਾ ਚਲਿਆ ਕਰਦੀ ਹੈ। ਇਹ ਗਰਮ ਹਵਾ ਜਿਸ ਨਾਲ ਛੋਹ ਜਾਵੇ ਉਸਦਾ ਸਰੀਰ ਬੇਹਿਸ਼ ਕਰ ਦਿੰਦੀ ਹੈ ਅਤੇ ਤਥੀ ਹੋਈ ਰੇਤ ਦਾ ਤਾਂ ਕੋਈ ਹਿਸਾਬ ਹੀ ਨਹੀਂ ਕਿ ਉਹ ਕਿੰਨੀ ਗਰਮ ਹੁੰਦੀ ਹੈ। ਆਪ ਨੇ ਫੁਰਮਾਇਆ ਕਿ ਅਸੀਂ ਟਿੱਬੇ ਦੀ ਟੀਸੀ ਤੇ ਬੈਠ ਜਾਂਦੇ ਸੀ। ਉਸ ਵੇਲੇ ਉਹ ਠੰਢਾ ਹੁੰਦਾ ਸੀ, ਟੋਆ ਪੁੱਟ ਕੇ ਆਲੇ ਦੁਆਲੇ ਠੰਢਾ ਰੇਤਾ ਲਾ ਲੈਣਾ ਅਤੇ ਨਾਮ ਰਸ ਵਿਚ ਬੈਰਤੀ ਸਰੀਰ ਨੂੰ ਬਿਲਕੁਲ ਭੁੱਲ ਜਾਇਆ ਕਰਦੀ ਸੀ ਅਤੇ ਕਈ-ਕਈ ਦਿਨ ਉਸ ਰੇਤੇ ਵਿਚ ਬੈਠੇ ਰਹਿੰਦੇ ਸਾਂ। ਸਾਨੂੰ ਆਪਣੇ ਸਰੀਰ ਦਾ ਬਿਲਕੁਲ ਧਿਆਨ ਨਹੀਂ ਸੀ ਰਹਿੰਦਾ। ਉਨ੍ਹਾਂ ਦਿਨਾਂ ਵਿਚ ਆਪ ਦੇ ਅੰਦਰ ਬੈਰਾਗ ਦਾ ਹੜ੍ਹ ਚਲ ਰਿਹਾ ਸੀ। ਜਦੋਂ ਆਪ ਨੇ ਕੀਰਤਨ ਕਰਨਾ ਸ਼ੁਰੂ ਕਰਨਾ ਉਸ ਸਮੇਂ ਆਪ ਸਾਰੀ ਰੋਸ਼ਨੀ ਬੁਝਾ ਦਿਆ ਕਰਦੇ ਸਨ, ਦੂਰ ਲੈਂਘ ਜਲਿਆ ਕਰਦੇ ਸਨ ਕਿਉਂਕਿ ਬਿਜਲੀ ਉਨ੍ਹਾਂ ਦਿਨਾਂ ਵਿਚ ਆਇਆ ਨਹੀਂ ਸੀ ਕਰਦੀ। ਆਪ ਬੈਰਾਗ ਦੇ ਐਸੇ ਸ਼ਬਦ ਪਚਿਆ ਕਰਦੇ ਸਨ ਕਿ ਆਪ ਦੇ ਅਥਰੂ ਕਮੀਜ਼ ਤੋਂ ਹੇਠਾਂ ਹੁੰਦੇ ਲੱਤ ਨਾਲ ਲਗ ਕੇ ਪੈਰ ਦੇ ਅੰਗੂਠੇ ਤੋਂ ਹੋ ਕੇ ਫੇਰ ਹੇਠਾਂ ਗਿਰਦੇ ਸਨ। ਆਪ ਬੈਰਾਗ ਵਿਚ ਆਏ ਹੋਏ ਇਸ ਤਰ੍ਹਾਂ ਸ਼ਬਦ ਪਚਿਆ ਕਰਦੇ ਸਨ -

ਧਰਨਾ - ਜਿਸ ਤਨ ਲੱਗੀਆਂ ਸੋਈ ਤਨ ਜਾਣੇ,
ਕਿਸੇ ਦੀ ਲੱਗੀ ਕੌਣ ਜਾਣਦਾ।
ਮੇਰੇ ਪਿਆਰੇ, ਕਿਸੇ ਦੀ ਲੱਗੀ ਕੌਣ ਜਾਣਦਾ।
ਜਿਸ ਤਨ ਲੱਗੀਆਂ ਸੋਈ ਤਨ ਜਾਣੇ.....।

ਬਾਣੀ ਦੀਆਂ ਤੁਕਾਂ ਲਾਉਂਦੇ ਚਲੇ ਜਾਂਦੇ ਸਨ, ਫੇਰ ਸੰਤ ਮਹਾਰਾਜ ਜੀ ਜਦੋਂ ਬੈਰਾਗ ਦਾ ਕੀਰਤਨ ਕਰਦੇ ਸਨ ਤਾਂ ਸ਼ਬਦ ਬਾਣ ਐਨਾ ਸ਼ਕਤੀਸ਼ਾਲ ਹੁੰਦਾ ਸੀ ਕਿ ਸਖਤ ਤੋਂ ਸਖਤ ਮਾਇਆ ਅਗਨ ਵਿਚ ਮਨੁਰ ਹੋ ਚੁਕੇ ਬੰਦੇ ਦੇ ਦਿਲ ਅੰਦਰ ਜਿੰਦਗੀ ਦੀ ਰੂਮਕ ਪੈਂਦੀ ਸੀ, ਉਹ ਵੀ ਰੁਮਾਲ ਲੈ ਕੇ ਬੈਰਾਗ ਵਿਚ ਪ੍ਰਿਵਰਤ ਹੋ ਕੇ ਅੱਖਾਂ ਪੂੰਝਣ ਲਗ ਜਾਂਦਾ ਸੀ, ਉਹ ਇਕ ਮਾਹੌਲ ਸੀ ਜੋ ਬੈਰਾਗ ਨਾਲ ਭਰ ਜਾਇਆ ਕਰਦਾ ਸੀ। ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਇਕ ਡੋਬ ਪੈਂਦਾ ਹੈ, ਡੋਲੂ ਪੈਂਦਾ ਹੈ, ਇਹ ਯਾਚਨਾ ਆਉਂਦੀ ਹੈ ਕਿ ਹੇ ਵਾਹਿਗੁਰੂ! ਉਹ ਦਿਨ ਤਾਂ ਲੰਘ ਗਏ ਹਨ, ਹੁਣ ਤਾਂ ਮੁੜ ਕੇ ਨਹੀਂ ਆਉਣੇ ਕੇਵਲ ਦੋ ਹੰਡ੍ਹ ਹੀ ਅੱਖਾਂ ਵਿਚੋਂ ਤਿਲਕਦੇ ਉਸ ਅਵਸਥਾ ਦਾ ਪ੍ਰਤੀਕ ਬਣਦੇ ਹਨ।

ਆਮ ਸਮੇਂ ਵਿਚ ਆਪ ਬੰਦਰਗੀ ਕਰਨ ਵਾਲੇ ਜਗਿਆਸੂਆਂ ਦੀ ਸੰਭਾਲ ਵੀ ਕਰਦੇ ਸਨ। ਇਕ ਵਾਰੀ ਆਪ ਨੇ ਸਾਰੇ ਤਥੀਆਂ ਨੂੰ ਆਪਣੇ ਨੇੜੇ ਬੁਲਾਇਆ ਅਤੇ ਆਪ ਨੇ ਪੁਛਿਆ ਕਿ ਪ੍ਰੈਮੀਓ! ਜੇ ਕੋਈ ਪ੍ਰਸ਼ਨ ਤੁਸੀਂ ਕਰਨਾ ਹੋਵੇ ਤਾਂ ਕਰ ਸਕਦੇ ਹੋ। ਤਾਂ ਚੋਣਵੇਂ ਮੁਖੀ ਪ੍ਰੈਮੀਆਂ ਨੇ ਕਿਹਾ ਕਿ

ਮਹਾਰਾਜ ਜੀ! ਕ੍ਰਿਪਾ ਕਰਕੇ ਆਪ ਸਾਡਾ ਸੰਸਾ ਦੂਰ ਕਰੋ ਕਿ ਤੁਲਸੀ ਦਾਸ ਜੀ ਨੇ ਆਪਣੇ ਪ੍ਰਵਚਨ ਵਿਚ ਕਿਹਾ ਹੈ-

ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰੁ॥
ਨਹੀਂ ਤਾਂ ਜਨਨੀ ਬਾਂਝ ਰਹਿ ਕਾਰੇ ਗਵਾਵੈ ਨੂਰ॥

ਮਹਾਰਾਜ ਜੀ! ਭਗਤ ਅਤੇ ਦਾਨੀ ਦੀ ਗੱਲ ਤਾਂ ਸਾਡੀ ਸਮਝ ਵਿਚ ਆਉਂਦੀ ਹੈ ਪਰ ਸੁਰਮੇ ਦੀ ਗੱਲ ਉਪਰ ਸਾਡਾ ਨਿਸ਼ਚਾਰ ਨਹੀਂ ਆਉਂਦਾ। ਸਾਡੇ ਵਿਚੋਂ ਕਈਆਂ ਦਾ ਖਿਆਲ ਇਹ ਹੈ ਕਿ ਇਤਿਹਾਸਾਂ ਵਿਚ ਉਨ੍ਹਾਂ ਨੂੰ ਸੁਰਮੇ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਵਧ ਚੜ੍ਹ ਕੇ ਸਸ਼ਤਰ ਚਲਾਏ ਜਿਸ ਤਰ੍ਹਾਂ ਕਿ ਗੁਰੂ ਮਹਾਰਾਜ ਜੀ ਦੀ ਫੌਜ ਵਿਚ ਚਮਕੌਰ ਸਾਹਿਬ ਦੇ ਯੁੱਧ ਵਿਚ ਸਸ਼ਤਰ ਚਲਾਏ। ਉਨ੍ਹਾਂ ਨੂੰ ਸੁਰਮੇ ਕਹਿੰਦੇ ਹਨ ਅਤੇ ਜਦੋਂ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਨ ਉਸ ਵੇਲੇ ਉਹ ਕਹਿੰਦੇ ਹਨ ਸੂਰਮੇ ਉਹ ਨਹੀਂ ਜਿਹੜੇ ਲੜ ਕੇ ਮਰਦੇ ਹਨ ਜਿਵੇਂ ਕਿ -

ਸੂਰੇ ਏਹਿ ਨ ਆਖੀਐਹਿ ਅਹੰਕਾਰਿ ਮਰਹਿ ਦੁਖ ਪਾਵਹਿ॥
ਅਧੇ ਆਪੁ ਨ ਪਛਾਣੀ ਦੂਜੈ ਪਚਿ ਜਾਵਹਿ॥

ਪੰਨਾ - 1089

ਉਸ ਵੇਲੇ ਸੰਤ ਮਹਾਰਾਜ ਜੀ ਨੇ ਸਾਰੇ ਪ੍ਰੈਮੀਆਂ ਨੂੰ ਸੰਬੋਧਨ ਕਰਦੇ ਹੋਏ ਫੁਰਮਾਨ ਕੀਤਾ ਕਿ ਪ੍ਰੈਮੀਓ! ਇਨ੍ਹਾਂ ਗਰਵਾਕਾਂ ਅਨੁਸਾਰ ਜਿਹੜੇ ਪ੍ਰੈਮੀ ਅਭਿਮਾਨ ਵਿਚ ਆ ਕੇ, ਖੁਦੀ ਵਿਚ ਆ ਕੇ ਲੜ ਕੇ ਮਰਦੇ ਹਨ ਉਹ ਸੂਰਮੇ ਨਹੀਂ ਹੋਇਆ ਕਰਦੇ ਕਿਉਂਕਿ ਉਹ ਪ੍ਰਮੇਸ਼ਰ ਤੋਂ ਭੁੱਲੇ ਹੁੰਦੇ ਹਨ, ਉਨ੍ਹਾਂ ਦੇ ਯੁੱਧ ਆਪਣੀ ਗਰਜ ਵਾਸਤੇ ਹੁੰਦੇ ਹਨ। ਉਹ ਕਿਸੇ ਦੇ ਦੁਖ ਕੱਟਣ ਲਈ ਨਹੀਂ ਹੋਇਆ ਕਰਦੇ। ਗੁਰੂ ਘਰ ਵਿਚ ਜਿਨ੍ਹਾਂ ਸੂਰਮਿਆਂ ਨੇ ਗੁਰੂ ਦੇ ਨਮਿਤ ਆਪਣੇ ਸਰੀਰਾਂ ਦਾ ਬਲੀਦਾਨ ਦਿਤਾ, ਸਸ਼ਤਰ ਚਲਾਏ ਉਨ੍ਹਾਂ ਨੂੰ ਸੂਰਮੇ ਆਖਿਆ ਜਾਂਦਾ ਹੈ ਕਿਉਂਕਿ ਇਸ ਵਿਚ ਇਹ ਭੇਤ ਹੈ ਕਿ ਉਹ ਆਪਣੇ ਵਾਸਤੇ ਕੁਝ ਨਹੀਂ ਸੀ ਕਰ ਰਹੇ, ਆਪਣੇ ਗੁਰੂ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰ ਦਾ ਬਲੀਦਾਨ ਦਿਆ ਕਰਦੇ ਸਨ। ਇਸ ਕਰਕੇ ਕਿ ਉਨ੍ਹਾਂ ਨੇ ਪਛਾਣ ਲਿਆ ਸੀ ਕਿ ਮੈਂ ਸਰੀਰ ਨਹੀਂ ਹਾਂ, ਮੈਂ ਪੰਜ ਪ੍ਰਾਣ ਨਹੀਂ ਹਾਂ, ਮੈਂ ਗਿਆਨ ਇੰਦ੍ਰੇ ਨਹੀਂ ਹਾਂ, ਮੈਂ ਮਨ, ਚਿਤ, ਬੁੱਧੀ ਨਹੀਂ ਹਾਂ ਅਤੇ ਨਾ ਮੈਂ ਪਰਛਾਵੇਂ ਵਾਲੀ ਹਉਮੈ ਵਾਲੀ ਹੋਸ਼ ਹਾਂ, ਉਨ੍ਹਾਂ ਨੇ ਆਪਣੇ ਆਤਮ ਸਰੂਪ ਨੂੰ ਪਛਾਣ ਕੇ ਨਾਮ ਦੇ ਮੰਡਲ ਵਿਚ ਵਾਸਾ ਕੀਤਾ ਹੋਇਆ ਸੀ ਗੁਰੂ ਮਹਾਰਾਜ ਜੀ ਨੇ ਉਨ੍ਹਾਂ ਨੂੰ ਜਿਨ੍ਹਾਂ ਨੇ ਪ੍ਰਮੇਸ਼ਰ ਦੀ ਪਛਾਣ ਕਰ ਲਈ ਹੈ, ਉਸ ਨੂੰ ਸੂਰਮਾ ਕਿਹਾ ਹੈ -

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥
ਆਤਮ ਜਿਣੈ ਸਗਲ ਵੱਸਿ ਤਾ ਕੈ ਜਾ ਕਾ ਸਤਿਗੁਰੂ ਪੂਰਾ॥

ਪੰਨਾ - 680

ਸੂਰਮੇ ਉਹ ਹਨ ਜਿਨ੍ਹਾਂ ਨੇ ਮਹਾਬਲੀ ਮਨ ਉਤੇ ਫਤਹਿ ਪਾ ਲਈ ਹੈ, ਉਨ੍ਹਾਂ ਨੂੰ ਚਾਹੇ ਲੱਖ ਰਥੀ ਕਰੋ, ਹਜ਼ਾਰ ਰਥੀ ਕਰੋ, ਕੋਈ ਉਪਾਧੀ ਦਿਓ ਉਹ ਸੂਰਮੇ ਹਨ। ਮਨ ਮਵਾਸੀ ਰਾਜਾ ਕਿਸੇ ਦੇ ਵੀ ਕਾਬੂ ਨਹੀਂ ਆਇਆ ਕਰਦਾ।

ਗੁਰੂ ਦਸ਼ਮੇਸ਼ ਪਿਤਾ ਜੀ ਨੇ ਪਾਰਸਨਾਥ ਦੇ ਪ੍ਰਸੰਗ ਵਿਚ ਫੁਰਮਾਨ ਕੀਤਾ ਹੈ ਕਿ ਪਾਰਸਨਾਥ ਬਹੁਤ ਵੱਡਾ ਸੂਰਮਾ

ਸੀ, ਅਧਿਆਤਮਵਾਦ ਦਾ ਪੁਰਨ ਗਿਆਤਾ ਸੀ ਉਸ ਨੇ ਸਾਸ਼ਤਰ ਅਰਥਾਂ ਵਿਚ ਵੱਡੇ-ਵੱਡੇ ਵਿਦਵਾਨਾਂ ਨੂੰ ਜਿੱਤ ਲਿਆ, ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸੀ, ਉਸ ਨੇ ਸ਼ਸ਼ਤਰਾਂ ਨਾਲ ਜਿੱਤ ਕੇ ਸਾਰੀ ਦੁਨੀਆਂ ਦੇ ਰਾਜਿਆਂ ਨੂੰ ਕੈਦ ਕਰ ਲਿਆ। ਜਦੋਂ 101 ਰਾਜਾ ਕੈਦ ਕਰ ਲਿਆ ਤਾਂ ਉਸ ਵਕਤ ਆਪਣੇ ਵਜ਼ੀਰ ਨੂੰ ਅਤੇ ਰਾਜ ਪੰਡਤ ਨੂੰ ਬੁਲਾਇਆ ਕਿ ਮੈਂ ਸ਼ਰਤ ਪੂਰੀ ਕਰ ਲਈ ਹੈ ਅਤੇ ਕਿਹਾ ਕਿ ਜਿਸ ਪਾਸ 101 ਰਾਜਾ ਕੈਦ ਹੈ ਉਹ ਰਾਜਮੇਧ ਯੱਗ ਕਰਨ ਦਾ ਅਧਿਕਾਰੀ ਹੋਇਆ ਕਰਦਾ ਹੈ ਕਿਉਂਕਿ ਇਸ ਯੱਗ ਸਥਾਨ ਉਪਰ ਜੋ ਹਵਨ ਕੀਤਾ ਜਾਂਦਾ ਹੈ ਉਹ ਰਾਜੇ ਦੀ ਚਰਬੀ ਦਾ ਕੀਤਾ ਜਾਂਦਾ ਹੈ, ਬੜਾ ਕਰੂਰ ਯੱਗ ਹੈ। ਉਸ ਦੇ ਵਿਦਵਾਨ ਰਾਜ ਪੰਡਤ ਨੇ ਕਿਹਾ ਕਿ ਮਹਾਰਾਜ! ਦੁਨੀਆਂ ਦੇ ਰਾਜੇ ਤਾਂ ਆਪ ਨੇ ਜਿੱਤ ਲਏ ਹਨ ਪਰ ਇਕ ਐਸਾ ਆਕੀ ਰਾਜਾ ਹੈ ਜੋ ਅੱਜ ਤਕ ਕਿਸੇ ਤੋਂ ਵੀ ਨਹੀਂ ਜਿਤਿਆ ਗਿਆ। ਜਦੋਂ ਤਕ ਉਸ ਉਪਰ ਆਪ ਵਿਜੈ ਨਹੀਂ ਪਾਪਤ ਕਰ ਲੈਂਦੇ ਆਪ ਰਾਜਸੁ ਯੱਗ ਕਰਨ ਦੇ ਅਧਿਕਾਰੀ ਨਹੀਂ ਹੋ। ਉਸ ਨੇ ਸੈਨਾਪਤੀ ਵਲ ਇਸ਼ਾਰਾ ਕਰਕੇ ਕਿਹਾ ਕਿ ਸੈਨਾਪਤੀ ਉਹ ਕੌਣ ਰਾਜਾ ਹੈ ਜੋ ਅਜਿੱਤ ਹੈ, ਜੋ ਮੇਰੇ ਤੋਂ ਵੀ ਨਹੀਂ ਜਿਤਿਆ ਜਾਣਾ? ਉਸ ਨੇ ਬੜੀ ਅਧੀਨਰੀ ਨਾਲ ਕਿਹਾ ਕਿ ਮਹਾਰਾਜ! ਇਸ ਗੱਲ ਦੀ ਗਿਆਤ ਤਾਂ ਰਾਜ ਪੰਡਤ ਜੀ ਨੂੰ ਜਾਂ ਰਾਜ ਗੁਰੂ ਜੀ ਨੂੰ ਹੈ ਆਪ ਰਾਜ ਪੰਡਤ ਜੀ ਤੋਂ ਪੁਛ ਸਕਦੇ ਹੋਂ। ਉਸ ਵੇਲੇ ਬਿਨੈ ਕਰਨ ਤੇ ਰਾਜ ਪੰਡਤ ਨੇ ਕਿਹਾ ਕਿ ਮਹਾਰਾਜ! ਉਹ ਰਾਜਾ ਧਰਤੀ ਉਪਰ ਨਹੀਂ ਰਹਿੰਦਾ, ਅਸਮਾਨ ਉਪਰ ਨਹੀਂ ਰਹਿੰਦਾ, ਨਾ ਉਸ ਨੇ ਆਪਣੇ ਮਹੱਲ ਧਰਤੀ ਉਪਰ ਬਣਾਏ ਹੋਏ ਹਨ, ਨਾ ਉਸਦੀਆਂ ਫੌਜਾਂ ਨੂੰ ਕਿਸੇ ਥਾਂ ਦੀ ਲੋੜ ਹੈ, ਨਾ ਸਾਡੇ ਕੋਲ ਉਨ੍ਹਾਂ ਵਰਗੇ ਸ਼ਸ਼ਤਰ ਹੀ ਹਨ, ਉਨ੍ਹਾਂ ਦੇ ਭੌਖਿਆਂ ਵਿਚ ਤੀਰ ਨਹੀਂ ਹਨ ਅਤੇ ਉਸ ਦੇ ਮੌਢਿਆਂ ਉਪਰ ਕਮਾਨਾਂ ਨਹੀਂ ਲਟਕਦੀਆਂ ਅਤੇ ਉਨ੍ਹਾਂ ਦੇ ਮੌਢੇ ਉਪਰ ਕੋਈ ਤਲਵਾਰ ਨਹੀਂ ਬੰਨ੍ਹੀ ਹੋਈ, ਨਾ ਉਨ੍ਹਾਂ ਨੂੰ ਚੜ੍ਹਨ ਲਈ ਕੋਈ ਘੋੜੇ ਚਾਹੀਦੇ ਹਨ, ਨਾ ਰੱਖ ਚਾਹੀਦੇ ਹਨ। ਪਾਰਸਨਾਥ ਨੇ ਘਰਾਡਾ ਕੇ ਪੁਛਿਆ ਕਿ ਫੇਰ ਉਹ ਕਿਹੋ ਜਿਹਾ ਹੈ, ਕਿਥੇ ਰਹਿੰਦਾ ਹੈ ਇਸ ਦਾ ਵੇਰਵਾ ਦਸੋ। ਰਾਜ ਪੰਡਤ ਨੇ ਕਿਹਾ ਕਿ ਉਹ ਤੁਹਾਡੇ ਨਾਲ ਰਹਿੰਦਾ ਹੈ, ਜਿਸ ਨੂੰ ਮਨ ਰਾਜਾ ਕਹਿੰਦੇ ਹਨ। ਉਸਦੀਆਂ ਫੌਜਾਂ ਅਜਿੱਤ ਹਨ, ਕਾਮ ਬਲੀ ਅਜਿਹਾ ਬਲਕਾਰ ਹੈ ਕਿ ਉਸ ਦੇ ਸਾਮ੍ਰਾਣੇ ਕੋਈ ਅੜ ਹੀ ਨਹੀਂ ਸਕਦਾ। ਉਹ ਆਪਣਾ ਸਪਰਸ਼ ਕਰਾ ਕੇ ਧਰਮ, ਕੀਰਤੀ, ਸਭ ਦਾ ਨਾਸ਼ ਕਰ ਦਿੰਦਾ ਹੈ, ਉਸ ਦਾ ਭਰਾ ਕ੍ਰੋਧ ਹੈ ਜੋ ਸਿਆਣੇ ਤੋਂ ਸਿਆਣੇ ਆਦਮੀ ਦੀ ਮਤ ਮਾਰ ਦਿੰਦਾ ਹੈ ਅਤੇ ਉਸ ਤੋਂ ਉਹ ਕੰਮ ਕਰਵਾ ਦਿੰਦਾ ਹੈ ਜਿਸ ਦਾ ਉਸ ਨੂੰ ਇਕ ਜਨਮ ਤਾਂ ਕੀ, ਕਈ ਜਨਮ ਪਸ਼ਚਾਤਾਪ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਉਸ ਦਾ ਇਕ ਸੈਨਾਪਤੀ ਲੋਭ ਹੈ, ਮੋਹ ਹੈ, ਹੰਕਾਰ ਹੈ ਇਕ ਇਕ ਦੀ ਗੱਲ ਕਰਨੀ ਤਾਂ ਬਹੁਤ ਅੰਖੀ ਹੈ, ਫੇਰ ਸਾਰਿਆਂ ਦੇ ਬਾਰੇ ਤਾਂ ਕੁਝ ਦਸਿਆ ਹੀ ਨਹੀਂ ਜਾ ਸਕਦਾ, ਆਸਾ ਤੇ ਅੰਦੇਸ਼ਾ ਦੀਆਂ ਡੈਣਾਂ ਅੰਦਰ ਵਸਦੀਆਂ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਵੀ ਅੰਦਰ ਹੀ ਵਸਦੇ ਹਨ, ਇਸ ਤਰ੍ਹਾਂ ਪੰਜ ਵਿਸ਼ੇ ਹਨ। ਰਾਜ, ਮਾਲ, ਰੂਪ, ਜਾਤ, ਜੋਬਨ ਇਹ ਪੰਜ ਅਹੰਕਾਰ ਹਰ ਬੰਦੇ ਦੇ ਹਿਰਦੇ ਵਿਚ ਵਸਦੇ ਹਨ

ਅਤੇ ਉਸ ਨੂੰ ਠੱਗ ਕੇ ਨਾਮ ਧਨ ਲੁੱਟ ਲੈਂਦੇ ਹਨ। ਇਸ ਤਰ੍ਹਾਂ ਇਸ ਦੀ ਫੌਜ ਵਿਚ ਬਹੁਤ ਵੱਡੇ-ਵੱਡੇ ਜਰਨੈਲ ਹਨ ਜਿਨ੍ਹਾਂ ਨੂੰ ਅਜਿੱਤ ਸੂਰਮੇ ਆਖਿਆ ਜਾਂਦਾ ਹੈ ਇਨ੍ਹਾਂ ਨੇ ਤਾਂ ਕਿਸੇ ਸਾਧੂ ਸੰਤ ਨੂੰ ਨਹੀਂ ਛੱਡਿਆ, ਦੁਨੀਆਂ ਦੇ ਰਾਜੇ ਤਾਂ ਇਸ ਅੱਗੀ ਕੀ ਹਨ। ਇਹ ਮਨ ਦੀ ਫੌਜ ਹੈ ਜੇ ਤੂੰ ਇਨ੍ਹਾਂ ਨੂੰ ਜਿੱਤ ਲਵੇ, ਫੇਰ ਤੂੰ ਯੱਗ ਕਰਨ ਦਾ ਅਧਿਕਾਰੀ ਹੈਂ। ਅੱਜ ਤੋਂ ਤੇਰੇ ਮਨ ਵਿਚ ਕ੍ਰੋਧ ਆਉਂਦਾ ਹੈ, ਲੋਭ ਜਾਗਦਾ ਹੈ ਜਿਸ ਤੋਂ ਪਗਟ ਹੈ ਕਿ ਲੋਭ ਨੇ ਤੈਨੂੰ ਕਾਬੂ ਕੀਤਾ ਹੋਇਆ ਹੈ। ਤੇਰੇ ਅੰਦਰ ਮੋਹ ਹੈ ਇਹ ਮਹਾਂ ਦੁਸ਼ਟ ਅਤੀ ਬਹਾਦਰ ਹੈ, ਇਹ ਅਜਿੱਤ ਹੈ ਇਸ ਨੇ ਕਿਸੇ ਨੂੰ ਨਹੀਂ ਛੱਡਿਆ। ਇਸ ਦੇ ਵਸ ਹੋਇਆ ਜੀਵ ਅਨੇਕਾਂ ਜੂਨਾਂ ਵਿਚ ਚੱਕਰ ਖਾ ਰਿਹਾ ਹੈ। ਅਹੰਕਾਰ ਦਾ ਤਾਂ ਕਹਿਣਾ ਹੀ ਕੀ ਹੈ, ਇਸ ਦੇ ਦੋ ਰੂਪ ਹਨ ਇਕ ਤਾਂ ਆਪਣੀ ਜਾਇਦਾਦ, ਪੈਸਾ ਰੁਧਿਆ, ਸ਼ੁਹਰਤ, ਇਜ਼ਤ ਮਾਣ ਅਤੇ ਮਜ਼ਬੂਤ ਬੰਦਿਆਂ ਦੇ ਆਸਰੇ ਤੇ ਨਿਰਭਰ ਹੋਇਆ ਆਪਣੇ ਆਪ ਨੂੰ ਸਭ ਤੋਂ ਵੱਡਾ ਕਹਾਉਂਦਾ ਹੈ, ਦੂਸਰਾ ਇਸ ਦਾ ਸੁਖਸਮ ਰੂਪ ਹੈ। ਇਸ ਸਰੀਰ ਵਿਚ ਹੰਗਤਾ ਤੇ ਮਮਤਾ ਦੋ ਰੂਪ ਹਨ। ਮੈਂ ਭਾਵ ਹੈ ਜਿਸ ਨੂੰ ਹਉਮੈ ਅਖਦੇ ਹਨ। ਜਦੋਂ ਤਕ ਆਦਮੀ ਹਉਮੈ ਦੇ ਅਧੀਨ ਹੈ, ਦੇਹ ਅਧਿਆਸ ਨਹੀਂ ਟੁੱਟਿਆ ਕਰਦਾ। ਜਿੱਨਾਂ ਚਿਰ ਮੈਂ ਤੇ ਮੇਰੀ ਵਿਚ ਜਕਿੜਾਂ ਹੋਇਆ ਹੈ, ਉਨ੍ਹਾਂ ਚਿਰ ਉਹ ਕਰਮਾਂ ਦੇ ਵਸ ਆਇਆ ਹੋਇਆ ਜ਼ਮੰਦਾ ਮਰਦਾ ਰਹਿੰਦਾ ਹੈ। 84 ਲੱਖ ਜੂਨੀਆਂ ਵਿਚ ਘੁਮੇਟਣੀਆਂ ਖਾਂਦਾ ਹੈ। ਇਹ ਸਾਰੇ ਸੂਰਮੇ ਮਨ ਦੇ ਅਧੀਨ ਹਨ।

ਸੋ ਰਾਜਨ! ਜਦੋਂ ਤਕ ਤੂੰ ਮਨ ਰਾਜੇ ਨੂੰ ਨਹੀਂ ਜਿਤ ਲੈਂਦਾ ਉਨ੍ਹਾਂ ਦੇਰ ਤਕ ਤੂੰ ਰਾਜਮੇਧ ਜਗ ਕਰਨ ਦਾ ਅਧਿਕਾਰੀ ਨਹੀਂ, ਕਿਉਂਕਿ ਤੂੰ ਤਾਂ ਆਪ ਹੀ ਮਨ ਰਾਜੇ ਦੇ ਸਾਮ੍ਰਾਣੇ ਹਾਰਿਆ ਹੋਇਆ ਹੈਂ। ਮਨ ਰਾਜੇ ਦੇ 300-400 ਬਹੁਤ ਵੱਡੇ ਸੂਰਮੇ ਗਿਣੇ ਜਾਂਦੇ ਹਨ ਇਕ-ਇਕ ਵਿਚ ਐਨੀ ਸ਼ਕਤੀ ਹੈ ਕਿ ਉਹ ਜਪ ਤਪ ਤੋੜ ਸਕਦਾ ਹੈ। ਪ੍ਰਮੇਸ਼ਰ ਦੇ ਰਾਹ ਤੋਂ ਜੀਵ ਨੂੰ ਭਟਕਾਅ ਸਕਦਾ ਹੈ, ਜਿਥੇ ਸਾਰੇ ਸੂਰਮੇ ਇਕੱਠੇ ਹਮਲਾ ਕਰ ਦੇਣ ਉਥੇ ਤਾਂ ਫਿਰ ਬਚਣ ਦਾ ਕੋਈ ਹੀਲਾ ਨਹੀਂ ਹੈ। ਫੇਰ ਖੂਬੀ ਇਹ ਹੈ ਕਿ ਇਸ ਮਨ ਦਾ ਸਰੂਪ ਹੀ ਸੁਖਸਮ ਹੈ। ਇਹ ਸਰੀਰ ਵਿਚ ਹਰ ਵੇਲੇ ਸੰਕਲਪਾਂ ਵਿਕਲਪਾਂ ਦੀ ਲੜੀ ਚਲਾ ਕੇ ਰਖਦਾ ਹੈ ਅਤੇ ਜਾਗਦਾ ਹੋਇਆ ਵੀ ਸੁਪਨਿਆਂ ਵਿਚ ਮਸਤ ਰਹਿੰਦਾ ਹੈ। ਫੁਰਨੇ ਨਾਲ ਹੀ ਕਾਰਜ ਚਿਤਵੇ ਜਾਂਦੇ ਹਨ, ਫੁਰਨੇ ਨਾਲ ਹੀ ਉਨ੍ਹਾਂ ਨੂੰ ਪੂਰੇ ਕਰਦਾ ਹੈ, ਇਹ ਫੁਰਨਿਆਂ ਦੀ ਲੜੀ ਕਦੇ ਵੀ ਖਤਮ ਨਹੀਂ ਹੁੰਦੀ, ਜਾਗਦੇ ਸਮੇਂ ਹਰ ਵੇਲੇ ਚਲਦੀ ਰਹਿੰਦੀ ਹੈ। ਜਦੋਂ ਸਰੀਰ ਸੌ ਜਾਂਦਾ ਹੈ, ਉਸ ਵੇਲੇ ਸੁਪਨਿਆਂ ਦਾ ਰੂਪ ਧਾਰਨ ਕਰਕੇ ਚਲ ਪੈਂਦੀ ਹੈ। ਇਹ ਮਨ ਐਨਾ ਸੁਖਸਮ ਹੈ ਕਿ ਕਿਸੇ ਚੀਜ਼ ਨਾਲ ਦੇਖਿਆ ਨਹੀਂ ਜਾ ਸਕਦਾ। ਇਹ ਭਾਰੇ ਤੋਂ ਭਾਰਾ ਹੋ ਸਕਦਾ ਹੈ, ਇਸ ਨੂੰ ਕੋਈ ਚੁੱਕ ਨਹੀਂ ਸਕਦਾ ਅਤੇ ਹਲਕੇ ਤੋਂ ਹਲਕਾ ਹੈ, ਨਿਰਮਲ ਤੋਂ ਨਿਰਲਮ ਹੈ, ਮੈਲੇ ਤੋਂ ਮੈਲਾ ਭੀ ਹੈ। ਮਨ ਸਾਰੀਆਂ ਸ਼ਕਤੀਆਂ ਦਾ ਭੁੰਡਾਰਾ ਹੈ। ਇਹੋ ਮਨ ਜੀਵ ਹੈ, ਇਹੋ ਮਨ ਪ੍ਰਕਿਰਤੀ ਹੈ, ਇਹ ਪੰਜਾਂ ਤੱਤਾਂ ਦੇ ਸੁਮੇਲ ਵਿਚੋਂ ਜਨਮ ਲੈਂਦਾ ਹੈ, ਜਿਹੋ ਜਿਹਾ ਅੰਨ ਉਹੋ ਜਿਹਾ ਮਨ। ਮਨ ਨਾਲੋਂ ਹੋਰ ਵੱਡੀ ਕੋਈ ਸ਼ਕਤੀ ਨਹੀਂ ਹੈ। ਇਹ ਦਿਸਦਾ ਵੀ ਹੈ ਅਤੇ ਦਿਸਦਾ ਨਹੀਂ ਵੀ ਹੈ। ਅਨੁਭਵ ਦੇ ਵਿਚ ਇਸ ਦਾ ਸੁਰੂਪ

ਅਸੀਂ ਦੇਖ ਸਕਦੇ ਹਾਂ ਪਰ ਇਸ ਨੂੰ ਅਸੀਂ ਛੜ ਨਹੀਂ ਸਕਦੇ, ਰੋਕ ਨਹੀਂ ਸਕਦੇ। ਇਕ ਅੱਖ ਦੇ ਝਮਕਣ ਜਿੰਨੇ ਚਿਰ ਵਿਚ ਇਹ ਅਰਬਾਂ ਮੀਲ ਜਾ ਕੇ ਮੁੜ ਆਉਂਦਾ ਹੈ ਮਨ ਸਾਰੀਆਂ ਸ਼ਕਤੀਆਂ ਦਾ ਭੰਡਾਰਾ ਹੈ। ਜੇ ਇਹ ਸੁਧਰ ਜਾਵੇ ਤਾਂ ਸ਼ਹਿਦ ਨਾਲੋਂ ਵੀ ਮਿੱਠਾ ਹੈ, ਜੇ ਆਪਣੇ ਪ੍ਰਕ੍ਰਿਤਕ ਸੁਭਾਅ ਵਿਚ ਹੋਵੇ ਤਾਂ ਕੌੜੇ ਤੁੰਮੇ ਨਾਲੋਂ ਵੀ ਕੌੜਾ ਹੈ। ਇਹ ਮਹਾਨ ਉਚਾਈ ਤੇ ਵੀ ਚਲਿਆ ਜਾਂਦਾ ਹੈ ਅਤੇ ਮਹਾਨ ਫੁੱਘਾਈ ਵਿਚ ਵੀ ਗਿਰ ਜਾਂਦਾ ਹੈ। ਜੇ ਇਹ ਸਾਥ ਦੇਵੇ ਤਾਂ ਇਹ ਮਨ ਬਹਾਦਰ ਵੀ ਹੈ। ਇਹ ਭਾਵੀਆਂ ਤੋਂ ਡਰਦਾ ਹੈ ਇਸ ਕਰਕੇ ਇਹ ਬੁਜ਼ਦਿਲ ਹੈ। ਇਹ ਮਨ ਐਨਾ ਤਿੱਖਾ ਹੈ ਕਿ ਸਾਰੇ ਸੰਸਾਰ ਵਿਚ ਭੁਚਾਲ ਪਾ ਸਕਦਾ ਹੈ ਅਤੇ ਐਨਾ ਬੁੜਾ ਵੀ ਹੈ ਕਿ ਲੋਕਾਂ ਦੇ ਮਨਾਂ ਨੂੰ ਜਿੱਤ ਸਕਦਾ ਹੈ। ਇਹ ਜੇਤੂ ਵੀ ਹੈ ਅਤੇ ਹਾਰੂ ਵੀ ਹੈ। ਇਹ ਬੁਰਿਆਈਆਂ ਦਾ ਮੁਜਸ਼ਮਾ ਵੀ ਹੈ। ਸਰੀਰ ਇਸ ਦੇ ਰਹਿਣ ਦਾ ਥਾਂ ਹੈ, ਸਰੀਰ ਨੂੰ ਮਾਰਿਆਂ ਇਹ ਸਰਪ ਰੂਪ ਮਨ ਮਰਿਆ ਨਹੀਂ ਕਰਦਾ-

ਵਰਮੀ ਮਾਰੀ ਸਾਧੁ ਨ ਮਰਈ॥

ਪੰਨਾ - 381

ਵਰਮੀ ਮਾਰੀ ਸਾਧੁ ਨ ਮਰੈ॥

ਪੰਨਾ - 588

ਜਦੋਂ ਤਕ ਮਨ ਦੀ ਹੋਂਦ ਖਤਮ ਨਹੀਂ ਹੁੰਦੀ। ਇਹ ਆਪਣੇ ਮਨ, ਬੁੱਧੀ, ਚਿੱਤ ਅਤੇ ਝੂਠੀ ਹਉਂ ਦੇ ਰੂਪ ਤੋਂ ਜਦੋਂ ਤਕ ਉਚਾ ਨਹੀਂ ਹੁੰਦਾ, ਉਨ੍ਹਾਂ ਚਿਰ ਤਕ ਪ੍ਰਭ ਮਿਲਾਪ ਨਹੀਂ ਹੁੰਦਾ।

ਪਾਰਸਨਾਥ ਨੇ ਅਨੇਕ ਉਪਾਅ ਮਨ ਨੂੰ ਜਿੱਤਣ ਦੇ ਕੀਤੇ ਪਰ ਇਸ ਮਨ ਉਪਰ ਆਪਣਾ ਅਧਿਕਾਰ ਨਾ ਜਮਾ ਸਕਿਆ ਅਤੇ ਅੰਤ ਵਿਚ ਉਹ ਜਿਉਂਦਾ ਚਿਖਾ ਵਿਚ ਬੈਠ ਕੇ ਪਾਣ ਤਿਆਗ ਗਿਆ।

ਇਕ ਪ੍ਰੇਮੀ ਨੇ ਕਿਹਾ ਕਿ ਮਹਾਰਾਜ! ਇਸ ਨੂੰ ਵਸ ਵਿਚ ਕਰਨ ਦਾ ਉਪਾਅ ਵੀ ਹੈ? ਉਸ ਵੇਲੇ ਸੰਤ ਮਹਾਰਾਜ ਜੀ ਨੇ ਕਿਹਾ ਕਿ ਉਪਾਅ ਤਾਂ ਆਪਾਂ ਸਾਰੇ ਕਰ ਹੀ ਰਹੇ ਹਾਂ। ਇਹ ਮਾਇਆ ਦਾ ਰੂਪ ਹੈ, ਮਾਇਆ ਭਾਅੰਗਮ ਹੈ, ਇਹ ਗਾਰੜੂ ਤੋਂ ਬਿਨਾਂ ਵਸ ਵਿਚ ਨਹੀਂ ਆਉਂਦੀ। ਸੋ ਮਨ ਪੂਰੇ ਸਤਿਗੁਰੂ ਰੂਪੀ ਗਾਰੜੂ ਤੋਂ ਬਿਨਾਂ ਵਸ ਵਿਚ ਨਹੀਂ ਆਇਆ ਕਰਦਾ। ਇਸ ਦਾ ਕੋਈ ਇਤਿਥਾਰ ਨਹੀਂ, ਕਦੇ ਵੀ ਧੋਖਾ ਦੇ ਸਕਦਾ ਹੈ। ਇਸ ਨੇ ਵੱਡੇ-ਵੱਡੇ ਸਾਧਾਂ ਦੇ ਤਪ ਭੰਗ ਕਰ ਦਿਤੇ। ਅਨੇਕਾਂ ਸਾਖੀਆਂ ਹਨ ਕਿ ਇਸ ਮਨ ਦੇ ਮਾਰੇ ਪੀਰ ਫਕੀਰ ਮੁਲਾਂ ਸੇਖ ਜੋਗੀ ਜੰਗਮ ਸਭ ਮਰ ਗਏ। ਇਹ ਬਹੁਤ ਹੀ ਸੂਖਸਮ ਹੋ ਕੇ ਡੱਡੇ ਵਾਂਗ੍ਰੰਦੀ, ਸੂਖਸਮ ਰੂਪ ਧਾਰਨ ਕਰਦਾ ਹੈ ਪਰ ਜਦੋਂ ਵਿਕਾਰਾਂ ਰੂਪੀ ਮੀਹ ਪੈਂਦਾ ਹੈ ਫੇਰ ਹਗ ਹੋ ਜਾਂਦਾ ਹੈ। ਇਸ ਨੂੰ ਮਾਰਨ ਦਾ ਇਕੋ ਇਕ ਤਰੀਕਾ ਹੈ ਕਿ ਗੁਰੂ ਤੋਂ ਸ਼ਬਦ ਦੀ ਪ੍ਰਾਪਤੀ ਕਰਕੇ ਸ਼ਬਦ ਦੀ ਅਗਾਧਨਾ ਕੀਤੀ ਜਾਵੇ, ਬਿਰਤੀ ਨਾਮ ਮੰਡਲ ਵਿਚ ਚਲੀ ਜਾਵੇ ਅਤੇ ਬਿਰਤੀ ਵੈਗੀ, ਮਿਤਰ, ਹਾਨ, ਲਾਭ ਦੇ ਦੂੰਦਾਂ ਤੋਂ ਉਪਰ ਹੋ ਜਾਵੇ, ਫੇਰ ਇਹ ਮਨ ਨਾਮ ਸ਼ਕਤੀ ਨਾਲ ਕਾਬੂ ਹੋ ਜਾਂਦਾ ਹੈ। ਜੇ ਕਾਬੂ ਹੋ ਜਾਵੇ ਤਾਂ ਇਹੀ ਮਨ ਵੱਡੀਆਂ-ਵੱਡੀਆਂ ਪਦਵੀਆਂ ਪ੍ਰਾਪਤ ਕਰ ਲੈਂਦਾ ਹੈ।

ਇਕ ਛੋਟੀ ਜਿਹੀ ਗੱਲ ਅਸੀਂ ਤੁਹਾਨੂੰ ਦਸਦੇ ਹਾਂ ਕਿ

ਇਹ ਸਾਰਾ ਸੰਸਾਰ ਵਾਹਿਗੁਰੂ ਦਾ ਰੂਪ ਹੈ। ਉਹ ਆਪਣੀ ਲੀਲਾ ਆਪ ਹੀ ਕਰ ਰਿਹਾ ਹੈ। ਆਪੇ ਦੇਖਣਹਾਰਾ ਹੈ ਜਿਵੇਂ ਕਿ -

ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ॥

ਖੇਲ ਖੇਲ ਅਖੇਲ ਖੇਲਨ ਅੰਤ ਕਉ ਫਿਰ ਏਕ॥

ਜਾਪੁ ਸਾਹਿਬ

ਭਣਤਿ ਨਾਨਕੁ ਜਬ ਖੇਲ ਉਝਾਰੈ ਤਬ ਏਕੈ ਏਕੰਕਾਰਾ॥

ਪੰਨਾ - 999

ਪਰ ਇਹ ਮਨ ਕਿਸੇ ਹਾਲਤ ਵਿਚ ਵੀ ਇਸ ਮਨੌਤ ਵਿਚ ਵਿਸ਼ਵਾਸ ਨਹੀਂ ਲਿਆਉਣ ਦਿੰਦਾ ਕਿ ਇਹ ਸਾਰਾ ਸੰਸਾਰ ਵਾਹਿਗੁਰੂ ਦਾ ਰੂਪ ਹੈ। ਇਸ ਨੂੰ ਆਪਣੇ ਬਿਗਾਨੇ ਵੀ ਦਸਦੇ ਹਨ, ਦੁਖ ਦੇਣ ਵਾਲੇ, ਸੁਖ ਦੇਣ ਵਾਲੇ ਵੀ ਦਿਸਦੇ ਹਨ ਪਰ ਅਸਲ ਗੱਲ ਤੇ ਇਹ ਅੰਮੰਨਾ ਨਹੀਂ ਲਿਆਉਂਦਾ। ਫੁਰਮਾਨ ਹੈ -

ਏਹੁ ਵਿਸੁ ਸੰਸਾਰੁ ਤੁਮ ਦੇਖਦੇ

ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥

ਪੰਨਾ - 922

ਜੇ ਇਹ ਮੰਨ ਜਾਵੇ ਕਿ ਸਾਰੇ ਸੰਸਾਰ ਵਿਚ ਵਾਹਿਗੁਰੂ ਜੀ ਦੀ ਨਾਮ-ਸ਼ਕਤੀ-ਰੂਪੀ-ਸ਼ਬਦ ਹੀ ਪਰੀਪੂਰਨ ਹੈ ਅਤੇ ਵਾਹਿਗੁਰੂ ਜੀ ਆਪ ਹੀ ਆਪਣੀ ਖੇਲੁ ਕਰ ਰਹੇ ਹਨ ਤਾਂ ਗੁਰੂ ਮਹਾਰਾਜ ਜੀ ਨੇ ਇਸ ਦੀ ਮਹਿਮਾ ਵਿਚ ਚਾਰ ਪਉੜੀਆਂ ਉਚਾਰ ਕੇ ਜਪੁਜੀ ਸਾਹਿਬ ਵਿਚ ਜ਼ਿਕਰ ਕੀਤਾ ਹੈ ਜਿਸ ਵਿਚ ਆਪ ਫੁਰਮਾਨ ਕਰਦੇ ਹਨ ਕਿ -

ਮੰਨੈ ਪਾਵਹਿ ਮੋਖੁ ਦੁਆਰੁ॥

ਮੰਨੈ ਪਰਵਾਰੈ ਸਾਧਾਰੁ॥

ਮੰਨੈ ਤਰੈ ਤਾਰੈ ਗਰੁ ਸਿਖ॥

ਮੰਨੈ ਨਾਨਕ ਭਵਹਿ ਨ ਭਿਖ॥

ਐਸਾ ਨਾਮੁ ਨਿਰਜਨੁ ਹੋਇ॥

ਜੋ ਕੋ ਮੰਨੈ ਜਾਣੈ ਮਨਿ ਕੋਇ॥

ਪੰਨਾ - 3

ਸੋ ਇਸ ਕਰਕੇ ਪਿਆਰਿਓ! ਸੁਰਮਾ ਉਹ ਹੈ ਜਿਹੜਾ ਜਿੰਮੇਵਾਰੀਆਂ ਨਿਭਾਉਂਦਾ ਹੋਇਆ, ਅੱਖ ਸੌਖ ਸਹਿਨ ਕਰਦਾ ਹੋਇਆ, ਨਿੰਦਿਆ ਉਸਤਤ ਤੋਂ ਬੇਪਰਵਾਹ ਰਹਿੰਦਾ ਹੋਇਆ, ਆਪਣੇ ਫਰਜ਼ ਨਿਭਾਉਂਦੇ ਹੋਏ, ਆਸਾ ਅੰਦੇਸਾ ਤੇ ਚੱਕਰਾਂ ਤੋਂ ਨਿਕਲ ਕੇ ਦੁਖ ਸੁਖ ਨੂੰ ਸਮਾਨ ਜਾਣਦਾ ਹੈ ਜਿਵੇਂ ਕਿ-

ਪਭ ਕੀ ਆਗਿਆ ਆਤਮ ਹਿਤਾਵੈ

ਜੀਵਨ ਮੁਰਤਿ ਸੋਊ ਕਹਾਵੈ॥

ਤੈਸਾ ਹਰਖੁ ਤੈਸਾ ਉਸੁ ਸੋਗੁ॥

ਸਦਾ ਅਨੰਦੁ ਤਹ ਨਹੀਂ ਬਿਚਗੁ॥

ਤੈਸਾ ਸੁਵਰਨੁ ਤੈਸੀ ਉਸੁ ਮਾਟੀ॥

ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥

ਤੈਸਾ ਮਾਨੁ ਤੈਸਾ ਅਭਿਮਾਨੁ॥

ਤੈਸਾ ਰੰਭੁ ਤੈਸਾ ਰਾਜਾਨੁ॥

ਜੋ ਵਰਤਾਏ ਸਾਈ ਜੁਗਤਿ॥

ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਰਤਿ॥

ਪੰਨਾ - 275

ਮਨ ਦੀ ਹੋਂਦ ਜੀਵਨ ਭਰ ਹੀ ਕਾਇਮ ਰਹਿੰਦੀ ਹੈ, ਇਹ

ਸ਼ਬਦ ਦੇ ਵਸ ਵਿਚ ਆਉਂਦਾ ਹੈ, ਜਿਸ ਨੇ ਗੁਰੂ ਦੀ ਓਟ ਲੈ ਲਈ, ਗੁਰੂ ਝੋਲੀ ਵਿਚ ਡਿੱਗ ਪਿਆ, ਆਪਣਾ ਆਪਾ ਗੁਰੂ ਨੂੰ ਸੌਂਪ ਦਿਤਾ ਅਤੇ ਦਿਨ ਰਾਤ ਨਾਮ ਦੇ ਆਧਾਰ ਉਪਰ ਜੀਵਨ ਸਫਰ ਤਹਿਂ ਕਰਨ ਲਗ ਗਿਆ, ਉਹ ਮਨ ਨੂੰ ਵਸ ਵਿਚ ਕਰ ਲੈਂਦਾ ਹੈ। ਸੋ ਇਸ ਕਰਕੇ ਗੁਰੂ ਮਹਾਰਾਜ਼ ਜੀ ਫਰਮਾਨ ਕਰਦੇ ਹਨ ਕਿ ਇਸ ਹੰਕਾਰੀ ਦੁਸ਼ਟ ਨੂੰ ਜਿਸ ਨੇ ਵਸ ਵਿਚ ਕਰ ਲਿਆ ਉਸ ਨੂੰ ਸੂਰਮਾ ਆਖਿਆ ਜਾਂਦਾ ਹੈ। ਉਹ ਪ੍ਰਮੁੰਨ ਸ੍ਰੇਸ਼ਟ ਸੂਰਮਾ ਹੈ।

**ਨਾਨਕ ਸੋ ਸੂਰਾ ਵਰੀਆਮੁ
ਜਿਨਿ ਵਿਚਹੁ ਦੁਸਟੁ ਅੰਕਰਣੁ ਮਾਰਿਆ॥**

ਪੰਨਾ - 86

ਸੰਤ ਮਹਾਰਾਜ਼ ਜੀ ਦਾ ਜੀਵਨ ਇਕ ਸੁਧਰੀ ਹੋਇਆ ਫਿਲਮ ਵਾਂਗੂੰ ਚਲ ਰਿਹਾ ਸੀ। ਉਹ ਐਨਾ ਪ੍ਰੇਰਨਾਦਾਇਕ ਸੀ ਕਿ ਹੁਣ ਜਦੋਂ ਅਸੀਂ ਉਸ ਦੀ ਵਿਚਾਰ ਕਰਦੇ ਹਾਂ ਉਹ ਸਾਨੂੰ ਮਹਾਨ ਪ੍ਰੇਰਨਾ ਦਿੰਦਾ ਹੈ। ਸੰਤ ਮਹਾਰਾਜ਼ ਜੀ ਨੇ ਪੁਰਾਣੇ ਗੁਰਸਿੱਖਾਂ ਵਾਂਗੂੰ ਭਾਰੀ ਘਾਲਣਾ ਘਾਲੀ, ਆਪ ਨੇ ਤਪਸਿਆ ਦਾ ਨਮੂਨਾ ਬਣ ਕੇ ਦਿਖਾਇਆ ਅਤੇ ਆਉਣ ਵਾਲੀਆਂ ਨਸਲਾਂ ਨੂੰ ਦਸਿਆ ਕਿ ਜਦੋਂ ਤਕ ਤੁਸੀਂ ਆਪਣੇ ਅੰਦਰੋਂ ਪੂਰਨ ਰੂਪ ਵਿਚ ਵਿਕਾਰਾਂ ਦਾ ਖਾਤਮਾ ਨਹੀਂ ਕਰ ਲੈਂਦੇ, ਉਨ੍ਹਾਂ ਦੇਰ ਆਪਣੇ ਆਪ ਨੂੰ ਸੰਤ ਕਹਾਉਣਾ, ਭੇਖ ਦਿਖਾਉਣਾ ਕੋਈ ਹਿਤੂ ਕਰਮ ਨਹੀਂ ਹੋਇਆ ਕਰਦਾ। ਜਿਵੇਂ ਕਿ ਗੁਰੂ ਮਹਾਰਾਜ਼ ਜੀ ਦਾ ਫੁਰਮਾਨ ਹੈ -

**ਭੇਖ ਦਿਖਾਇਓ ਜਗਤ ਕੋ ਲੋਗਾਨ ਕੋ ਵਸ ਕੀਨੀ।
ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋ ਲੀਨੀ।**

ਆਪ ਨੇ ਕਦੇ ਵੀ ਗਰਮੀ ਸਰਦੀ ਦੀ ਪ੍ਰਵਾਹ ਨਹੀਂ ਸੀ ਕੀਤੀ ਪਿਛੇ ਮੈਂ ਦਸ ਆਇਆ ਹਾਂ ਕਿ ਆਪ ਗਰਮੀ ਵਿਚ ਜੇਠ ਦੀਆਂ ਲੋਆਂ ਵਿਚ ਕਿਵੇਂ ਬੈਠੇ ਰਹਿੰਦੇ ਸਨ। ਭਾਵੇਂ ਉਸ ਨੇ ਉਨ੍ਹਾਂ ਦੇ ਸਰੀਰ ਵਿਚ ਵਿਕਾਰ ਪੈਦਾ ਕਰ ਦਿਤੇ ਸਨ ਪਰ ਆਪ ਅੰਦਰੋਂ ਪੂਰੀ ਤਰ੍ਹਾਂ ਨਿਰਲੇਪ ਸਨ। ਸੰਤ ਮਹਾਰਾਜ਼ ਜੀ ਰਾਤ ਦੇ 12 ਵਜੇ ਸਾਵਧਾਨ ਹੋ ਜਾਇਆ ਕਰਦੇ ਸਨ। ਉਹ ਸਾਡੇ ਪਾਸ ਆ ਕੇ 20-25 ਦਿਨ ਜਾਂ ਡੇਢ ਮਹੀਨੇ ਤਕ ਨਿਵਾਸ ਰੱਖਿਆ ਕਰਦੇ ਸਨ ਕਿਉਂਕਿ ਪ੍ਰਸ਼ਾਦ ਪਾਣੀ ਦੀ ਸੇਵਾ ਅਸਾਡੇ ਹੀ ਜ਼ਿੰਮੇ ਸੀ। ਸੰਤ ਮਹਾਰਾਜ਼ ਜੀ ਕੀਰਤਨ ਤੋਂ ਆ ਕੇ 11 ਵਜੇ ਦੇ ਕਰੀਬ ਕੁਝ ਛਕਿਆ ਕਰਦੇ ਸਨ। ਉਸ ਪਿਛੋਂ ਆਪ ਬਿਰਾਜ ਜਾਂਦੇ, ਅਸੀਂ ਕੰਮ ਨਿਬੇੜ ਕੇ ਧਰਤੀ ਤੇ ਹੀ ਪੈ ਜਾਇਆ ਕਰਦੇ ਸਾਂ। ਇਕ ਵਜੇ ਸੰਤ ਮਹਾਰਾਜ਼ ਜੀ ਨੇ ਉਠਣਾ ਉਸ ਵੇਲੇ ਅਸੀਂ ਉਠ ਕੇ ਜਲ ਪਾਣੀ ਦੀ ਸੇਵਾ ਕਰਨੀ, ਅਸਾਡੇ ਆਰਾਮ ਵਾਸਤੇ ਤਾਂ ਸਿਰਫ ਇਕ ਘੰਟਾ ਹੀ ਮਿਲਦਾ ਸੀ ਅਤੇ ਸੰਤ ਮਹਾਰਾਜ਼ ਜੀ ਵੀ ਡੇਢ ਘੰਟਾ ਹੀ ਆਰਾਮ ਕਰਿਆ ਕਰਦੇ ਸੀ। ਉਸ ਵੇਲੇ ਆਪ ਦੇ ਸਰੀਰ ਦੀ ਉਮਰ 60 ਸਾਲ ਤੋਂ ਉਤੇ ਚਲ ਰਹੀ ਸੀ। ਸਭ ਕੁਝ ਪ੍ਰਾਪਤ ਕਰਨ ਤੋਂ ਪਿਛੋਂ ਵੀ ਆਪ ਨੇ ਮਰਿਆਦਾ ਕਾਇਮ ਰੱਖੀ ਅਤੇ ਅੰਮ੍ਰਿਤ ਵੇਲੇ ਉਠਣ ਦੀ ਜਾਂਚ ਸਿਖਾਈ। ਸੋ ਜਦੋਂ ਆਪ ਘੋਰ ਤਪ ਕਰ ਰਹੇ ਸਨ ਉਸ ਵੇਲੇ ਹਰ ਰੋਜ਼ ਆਪ ਕੋਸੀ ਇਸ਼ਨਾਨ ਠੰਢੇ ਪਾਣੀ ਨਾਲ ਕਰਿਆ ਕਰਦੇ ਸਨ। ਇਕੋ ਇਕ ਖੱਦਰ ਦੀ

ਚਾਦਰ ਆਪਣੇ ਉਪਰ ਰਖਦੇ ਸਨ, ਆਪ ਬਹੁਤ ਕਰੜੀ ਘਾਲਣਾ ਕਰ ਰਹੇ ਸਨ। ਉਸ ਸਮੇਂ ਮੈਂ ਤਾਂ ਹਾਜ਼ਰ ਨਹੀਂ ਸੀ। ਜਦੋਂ ਮੈਂ ਮਹਾਰਾਜ਼ ਜੀ ਪਾਸ ਗਿਆ ਉਸ ਵੇਲੇ ਮੌਨ ਵਰਤ ਤਾਂ ਕਰਾਇਆ ਕਰਦੇ ਸਨ ਪਰ ਸਾਧਨਾ ਸਹਿਜ ਦੀ ਹੀ ਸੀ, ਕਮਰਿਆਂ ਵਿਚ ਬੈਠ ਕੇ ਗਰਮ ਕੱਪੜਾ ਉਪਰ ਲੈ ਕੇ ਭਜਨ ਕਰਦੇ ਸਨ ਪਰ ਜਿਸ ਵੇਲੇ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵੇਲੇ ਆਪ ਇਕ ਖੱਦਰ ਦੀ ਚਾਦਰ ਹੀ ਰੱਖਿਆ ਕਰਦੇ ਸਨ, ਸਫ ਉਪਰ ਧਰਤੀ ਤੇ ਹੀ ਰੈਣ ਬਸੇਰਾ ਕਰਦੇ ਸਨ ਅਤੇ ਉਹੀ ਚਾਦਰ ਉਪਰ ਲੈ ਲਿਆ ਕਰਦੇ ਸਨ। ਜਦੋਂ ਭਜਨ ਕਰਦੇ ਸਨ, ਬਹੁਤ ਠੰਢ ਹੋਇਆ ਕਰਦੀ ਸੀ, ਆਪ ਨਹਿਰ ਦੇ ਕੰਢੇ ਸਿੰਘਾਂ ਸਮੇਤ ਚਲੇ ਜਾਇਆ ਕਰਦੇ ਸਨ।

ਇਕ ਵਾਰੀ ਦੀ ਗੱਲ ਹੈ ਸੰਤ ਮਹਾਰਾਜ਼ ਜੀ ਸਿੰਘਾਂ ਨੂੰ ਕਹਿਣ ਲੱਗੇ ਕਿ ਪ੍ਰੇਮੀਓ! ਤੁਸੀਂ ਥੋੜਾ ਆਲਸ ਵਿਚ ਆ ਜਾਂਦੇ ਹੋ, ਥੋੜਾ ਹੋਰ ਸਰੀਰ ਨੂੰ ਕਸੀਏ। ਰਾੜਾ ਸਾਹਿਬ ਨਹਿਰ ਉਪਰ ਜੋ ਪੁਲ ਸੀ ਉਸ ਉਪਰ ਜੋ ਜੰਗਲਾ ਸੀ, ਉਹ ਗਾਰਡਰਾਂ ਦਾ ਸੀ। 8 ਕੁ ਇੱਚ ਦਾ ਚੰਡਾ ਗਾਰਡਰ ਹੋਇਆ ਕਰਦਾ ਸੀ। ਉਹ ਪੁਲ ਦੇ ਦੋਹੀਂ ਪਾਸੀਂ ਹੋਇਆ ਕਰਦਾ ਸੀ। ਉਸ ਉਪਰ ਆਪ ਵੀ ਬੈਠ ਜਾਣਾ ਅਤੇ ਸਿੰਘਾਂ ਨੂੰ ਵੀ ਬਿਠਾ ਦੇਣਾ। ਖਤਰਾ ਇਹ ਹੋਇਆ ਕਰਦਾ ਸੀ ਕਿ ਜੋ ਕਿਸੇ ਨੂੰ ਉੱਘ ਆ ਜਾਵੇ, ਜਾਂ ਨੀਂਦ ਆ ਗਈ ਤਾਂ ਇਕੋ ਝਟਕਾ ਵਜਿਆ ਤੇ ਨਹਿਰ ਵਿਚ ਗਿਰਨਾ ਪੈਂਦਾ ਸੀ।

ਇਕ ਵਾਰੀ ਐਸਾ ਹੋਇਆ ਕਿ ਗਿਆਨੀ ਮੇਹਰ ਸਿੰਘ ਜੀ ਕੁਰਸਤਰ ਵਾਲੇ ਜਿਨ੍ਹਾਂ ਦਾ ਨਿਤਨੇਮ 108 ਜਪੁਜੀ ਸਾਹਿਬ ਦੇ ਪਾਠ ਹਰ ਰੋਜ਼ ਹੋਇਆ ਕਰਦਾ ਸੀ, ਉਹ ਉਸ ਗਾਰਡਰ ਉਪਰ ਹੋਰ ਪ੍ਰੇਮੀਆਂ ਨਾਲ ਬੈਠੇ ਸਨ। ਕਿਸੇ ਕਾਰਨ ਵਸ ਆਪ ਨੂੰ ਉੱਘ ਆ ਗਈ। ਆਪ ਨਹਿਰ ਵਿਚ ਗਿਰ ਗਏ, ਪਾਣੀ ਬਰਫ ਨਾਲੋਂ ਵੀ ਠੰਢਾ ਸੀ, ਹਵਾ ਬਹੁਤ ਤੇਜ਼ ਚਲ ਰਹੀ ਸੀ। ਕੋਈ ਵੀ ਪ੍ਰੇਮੀ ਨਾ ਬੋਲਿਆ, ਪਾਣੀ ਨਹਿਰ ਵਿਚ ਗਲ ਗਲ ਤਕ ਸੀ। ਆਪ ਬਾਹਰ ਨਿਕਲ ਕੇ ਉਸੇ ਤਰ੍ਹਾਂ ਗਿੱਲੇ ਕਪੜਿਆਂ ਵਿਚ ਦੁਬਾਰਾ ਬੈਠ ਗਏ। ਉਸ ਵੇਲੇ ਕਿੰਨੀ ਠੰਢ ਲੱਗੀ ਹੋਣੀ ਹੈ, ਇਸ ਗੱਲ ਦਾ ਅੰਦਰੀਆਂ ਤਾਂ ਉਹੀ ਲਾ ਸਕਦੇ ਹਨ। ਜਦੋਂ ਉਹ ਬੈਠੇ ਸਨ ਉਨ੍ਹਾਂ ਨੂੰ ਦੁਬਾਰਾ ਫੇਰ ਉੱਘ ਆ ਗਈ ਅਤੇ ਫੇਰ ਨਹਿਰ ਵਿਚ ਗਿਰ ਗਏ। ਦਸਦੇ ਹਨ ਕਿ ਤਿੰਨ ਵਾਰੀ ਆਪ ਨਹਿਰ ਵਿਚ ਗਿਰੇ। ਇਹ ਇਕ ਕਠਨ ਤਪਸਿਆ ਦੀ ਝਾਕੀ ਦੱਸੀ ਹੈ।

ਭਾਈ ਬਚਨ ਸਿੰਘ ਜੀ ਜਗੇਂਦੇ ਵਾਲੇ ਦਸਦੇ ਹਨ ਕਿ ਸਾਡੇ ਉਪਰ ਐਨਾ ਕੋਰਾ ਪੈ ਜਾਣਾ ਕਿ ਜਦੋਂ ਦਿਨ ਚੜ੍ਹੇ ਨਹਿਰ ਦੇ ਕੰਢੇ ਤੋਂ ਉਠਣਾ ਤਾਂ ਕੋਰਾ ਚਾਦਰ ਤੋਂ ਕਰੜ-ਕਰੜ ਕਰਕੇ ਗਿਰਣਾ। ਇਹ ਗੱਲਾਂ ਲਿਖਣ ਨੂੰ ਤਾਂ ਸੌਖਿਆਂ ਹਨ ਪਰ ਜਿਨ੍ਹਾਂ ਪ੍ਰੇਮੀਆਂ ਨੇ ਘਾਲ ਕਮਾਈ ਕੀਤੀ ਉਨ੍ਹਾਂ ਨੂੰ ਪੁਛੋ। ਸੋ ਇਸ ਤਰ੍ਹਾਂ ਸੰਤ ਮਹਾਰਾਜ਼ ਜੀ ਨੇ ਕਰੜੀ ਘਾਲਣਾ ਬਹੁਤ ਲੰਮੇ ਅਰਸੇ ਤਕ ਕੀਤੀ।

ਉਨ੍ਹਾਂ ਦਿਨਾਂ ਵਿਚ ਆਪ ਬਾਬਾ ਫਰੀਦ ਜੀ ਦੀ ਤਪਸਿਆ ਦਾ ਜ਼ਿਕਰ ਕਰਿਆ ਕਰਦੇ ਸਨ ਤੇ ਬਿਰਹੋਂ ਦੇ ਸ਼ਬਦ ਪੜ੍ਹਦੇ ਹੋਏ ਧਾਰਨਾ ਲਾਇਆ ਕਰਦੇ ਹਨ -

ਧਰਨਾ - ਤਨ ਸੁਕ ਕੇ ਹੱਡਾਂ ਦੀ ਮੁੱਠੀ ਹੋ ਗਿਆ,
ਅਜੇ ਵੀ ਨਾ ਰੱਬ ਬਹੁਜਿਆ।
ਮੇਰੇ ਪਿਆਰੇ, ਅਜੇ ਵੀ ਨਾ ਰੱਬ ਬਹੁਜਿਆ।
ਤਨ ਸੁਕ ਕੇ ਹੱਡਾਂ ਦੀ ਮੁੱਠੀ ਹੋ ਗਿਆ...।

ਧਰਨਾ - ਓ ਕਾਗਾ! ਇਹ ਦੋਏ ਨੈਣਾਂ ਮਤ ਛੇੜਿਓ,
ਮੈਨੂੰ ਪਿਰ ਦੇਖਣ ਕੀ ਆਸ
ਮੈਨੂੰ ਪਿਰ ਦੇਖਣ ਕੀ ਆਸ - 2.2.
ਓ ਕਾਗਾ! ਇਹ ਦੋਏ ਨੈਣਾਂ ਮਤ ਛੇੜਿਓ...।

ਬਹੁਤ ਵਾਰੀ ਇਹ ਸ਼ਬਦ ਪੜ੍ਹਨਾ ਕਿ -

ਧਰਨਾ - ਮਾਰਕੰਡੇ ਨੇ ਤਪਸਿਆ ਕੀਤੀ,
ਛਪਰੀ ਨੂੰ ਸੀਸ ਰੱਖੇ ਪਿਆਰਿਓ।
ਪਿਆਰਿਓ! ਛਪਰੀ ਨੂੰ ਸੀਸ ਰੱਖੇ ਮਾਰਕੰਡੇ ਨੇ।
ਮਾਰਕੰਡੇ ਨੇ ਤਪਸਿਆ ਕੀਤੀ.....।

ਆਪ ਜੀ ਨੇ ਗੁਰੂ ਅੰਗਰ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਘਾਲਣਾ ਨੂੰ ਆਪਣਾ ਧੇਅ ਬਣਾਇਆ ਹੋਇਆ ਸੀ। ਬਾਬਾ ਫਰੀਦ ਜੀ ਦੀ ਤਪਸਿਆ ਨੂੰ ਆਪ ਹਰ ਸਮੇਂ ਸਾਮ੍ਰਾਜ਼ੀ ਰਖਦੇ ਸਨ। ਹੋਰ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਘਾਲਣਾ ਘਾਲ ਕਰਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਸਨ ਉਨ੍ਹਾਂ ਦੇ ਨਕਸ਼ ਕਦਮ ਉਪਰ ਆਪ ਚਲ ਰਹੇ ਸਨ।

ਇਸ ਤਰ੍ਹਾਂ ਨਾਲ ਆਪ ਆ ਗਿਆ, ਚੱਕਰ, ਤ੍ਰਿਕੁਟੀ ਦੇ ਮੰਡਲ ਵਿਚੋਂ ਅਤੇ ਸਹਸਰਾਰ ਦਲ ਕਮਲ ਦੇ ਅਤਿ ਲੁਭਾਉਣੇ ਪ੍ਰਕਾਸ਼ ਮੰਡਲ ਨੂੰ ਲੰਘ ਕੇ ਅੱਗੇ ਵਧੇ ਅਤੇ ਸਾਰੀਆਂ ਰਿਧੀਆਂ ਸਿੱਧੀਆਂ ਦਾਸੀਆਂ ਦਾ ਰੂਪ ਧਾਰ ਕੇ ਚਰਨੀ ਆ ਲੱਗੀਆਂ ਅਤੇ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਭੁਲਾਉਣ ਦਾ ਬਹੁਤ ਯਤਨ ਕੀਤਾ ਸੀ, ਸਾਨੂੰ ਮਾਫ ਕਰੋ, ਹੁਣ ਆਪਣੀਆਂ ਦਾਸੀਆਂ ਬਣਾ ਕੇ ਚਰਨਾਂ ਵਿਚ ਰੱਖ ਛੱਡੋ। ਸਾਨੂੰ ਵੀ ਸਫਲ ਕਰੋ ਅਤੇ ਆਪਣੇ ਪਿਆਰਿਆਂ ਦੇ ਕਾਰਜਾਂ ਲਈ ਵਰਤੋ, ਸਾਡਾ ਤਾਂ ਆਦਿ ਤੋਂ ਹੀ ਵਤੀਰਾ ਹੈ ਕਿ ਪਹਿਲਾਂ ਤਾਂ ਅਸੀਂ ਸਾਧਕ ਨੂੰ ਆਪਣੇ ਵਲ ਮੌਹਦੀਆਂ ਹਾਂ ਜੇ ਉਹ ਮੋਹਿਆ ਜਾਵੇ ਫੇਰ ਉਹ ਸਾਡੇ ਵਿਚ ਹੀ ਉਲੜ ਜਾਂਦਾ ਹੈ, ਫਿਰ ਉਹ ਆਪਣੀ ਮਹਿਮਾ ਵਾਸਤੇ ਜਿਉਂਦਾ ਹੈ। ਪਰ ਅਸੀਂ ਵੀ ਉਸ ਨੂੰ ਥੋੜ੍ਹੀ ਦੇਰ ਬਾਦ ਜਵਾਬ ਦੇ ਦਿੰਦੀਆਂ ਹਾਂ ਫੇਰ ਉਹ ਸਾਡੇ ਲਈ ਛਟਪਟਾਉਂਦਾ ਹੈ ਪਰ ਅਸੀਂ ਉਸ ਦੀ ਪ੍ਰਵਾਹ ਨਹੀਂ ਕਰਦੀਆਂ। ਦੂਜੇ ਪਾਸੇ ਮਹਾਂਪੁਰਸ਼ ਜੋ ਸਹਸਰਾਰ ਦਲ ਕਮਲ ਵਿਚੋਂ ਲੰਘਦੇ ਹੋਏ ਦਸਵੇਂ ਦੁਆਰ ਵਿਚ ਪਹੁੰਚਦੇ ਹਨ ਉਥੇ ਅਸੀਂ ਆਪਣਾ ਸੀਸ ਨਿਵਾ ਦਿੰਦੀਆਂ ਹਾਂ ਅਤੇ ਦਾਸੀਆਂ ਬਣ ਕੇ ਸੇਵਾ ਕਰਦੀਆਂ ਹਾਂ। ਸੋ ਇਸ ਤਰ੍ਹਾਂ ਮਹਾਰਾਜ ਜੀ ਧਰਮ ਖੰਡ, ਗਿਆਨ ਖੰਡ, ਸਰਮ ਖੰਡ ਅਤੇ ਮਹਾਨ ਸੁੰਦਰਤਾ ਦੇ ਬਖਸ਼ਿਸ਼ ਦੇ ਮੰਡਲ ਕਰਮਖੰਡ ਵਿਚੋਂ ਹੁੰਦੇ ਹੋਏ ਟੀਚੇ ਤੇ ਪਹੁੰਚ ਕੇ ਸਚਖੰਡ ਵਿਚ ਪ੍ਰਵੇਸ਼ ਕਰ ਗਏ, ਜਿਥੋਂ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਪ੍ਰਾਪਤ ਹੋਈ ਅਤੇ ਸੰਸਾਰ ਦੇ ਉਧਾਰ ਦਾ ਹੁਕਮ ਮਿਲਿਆ। ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਨੂੰ ਆਪਣੇ ਦਰ ਦਾ ਢਾਡੀ ਥਾਪਿਆ।

ਸੰਤ ਮਹਾਰਾਜ ਬਾਬਾ ਕਿਸ਼ਨ ਜੀ ਮਹਾਰਾਜ ਦੀ ਤਪ

ਤਪਸਿਆ ਵਿਚ ਕੋਈ ਘੱਟ ਨਹੀਂ ਸਨ। ਪਰ ਆਪ ਦੇ ਜਿੰਮੇ ਸੇਵਾ ਦੀ ਡਿਊਟੀ ਹੋਣ ਕਰਕੇ ਆਪ ਸੇਵਾ ਵਿਚ ਗੁਲਤਾਨ ਰਹਿੰਦੇ ਸਨ ਅਤੇ ਸੰਤ ਮਹਾਰਾਜ ਜੀ ਸਹੀ ਰਾਹ ਦੇ ਜਾਣੂੰ ਹੋ ਕੇ ਜਿਗਿਆਸੂਆਂ ਨੂੰ ਉਸ ਰਾਹ ਦੀ ਜਾਣਕਾਰੀ ਦੇ ਕੇ ਲੰਘਾਉਣ ਲੁਗਾ।

ਉਨ੍ਹਾਂ ਹੀ ਦਿਨਾਂ ਵਿਚ ਇਕ ਬਹੁਤ ਜ਼ਹਿਰੀਲਾ ਸੱਪ ਰਾਤ ਦੇ ਹਨ੍ਹੇਰੇ ਵਿਚ ਨਚਦਾ ਹੋਇਆ ਦੇਖਿਆ ਜਾਂਦਾ ਸੀ ਪਰ ਫੇਰ ਛੁਪ ਜਾਇਆ ਕਰਦਾ ਸੀ। ਸੰਤ ਮਹਾਰਾਜ ਜੀ ਪਾਸ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ! ਇਕ ਬੜਾ ਹੰਕਾਰੀ ਸੱਪ ਹੈ ਉਹ ਫਣ ਉਚਾ ਕਰਕੇ ਨਚਦਾ ਹੈ। ਜੇ ਆਪ ਦਾ ਹੁਕਮ ਹੋਵੇ ਤਾਂ ਮਾਰ ਦੇਈਏ। ਤਾਂ ਸੰਤ ਮਹਾਰਾਜ ਜੀ ਨੇ ਕਿਹਾ ਕਿ ਉਸ ਦਾ ਹਾਲੇ ਸਮਾਂ ਨਹੀਂ ਆਇਆ, ਉਹ ਆਪਣੀ ਕਲਿਆਣ ਮੰਗਦਾ ਹੈ, ਸਮਾਂ ਆਉਣ ਤੇ ਆਪੇ ਚਲਿਆ ਜਾਵੇਗਾ।

ਇਕ ਦਿਨ ਆਪ ਦਾ ਸੇਵਾਦਾਰ ਬਹੁਤ ਘਰਾਇਆ ਹੋਇਆ ਆਪ ਦੇ ਭੋਰੇ ਵਿਚ ਦਾਖਲ ਹੋਇਆ ਉਸ ਨੇ ਕਿਹਾ ਕਿ ਮਹਾਰਾਜ ਜੀ! ਆਪ ਦੀ ਕੁਟੀਆਂ ਪਿਛੇ ਬਹੁਤ ਵੱਡਾ ਨਾਗ ਲੇਮਾ ਪਿਆ ਹੈ, ਉਹ ਮਰ ਚੁਕਿਆ ਹੈ। ਆਪ ਨੇ ਕਿਹਾ ਕਿ ਉਸ ਉਪਰ ਕਫਣ ਪਾ ਕੇ ਧਰਤੀ ਵਿਚ ਦੱਬ ਦਿਓ। ਉਸ ਵੇਲੇ ਭਾਈ ਗਰਬਚਨ ਸਿੰਘ ਜੀ ਨੇ, ਜਿਨ੍ਹਾਂ ਨੂੰ ਭਾਈ ਜੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, ਜਿਨ੍ਹਾਂ ਬਾਰੇ ਮੈਂ ਪਿਛੇ ਦਸ ਆਇਆ ਹਾਂ ਉਨ੍ਹਾਂ ਨੇ ਬੇਨਤੀ ਕੀਤੀ ਕਿ ਮਹਾਰਾਜ! ਆਪ ਤ੍ਰਿਕਾਲਦਰਸ਼ੀ ਹੋ, ਆਪ ਨੂੰ ਭੂਤ ਭਵਿੱਖਤ, ਵਰਤਮਾਨ ਦਾ ਸਾਰਾ ਪਤਾ ਹੈ ਆਪ ਕ੍ਰਿਪਾ ਕਰਕੇ ਇਸ ਗੁਪਤ ਭੇਤ ਨੂੰ ਥੋੜ੍ਹੀ ਕੇ ਦੱਸੋ ਕਿ ਇਹ ਕੌਣ ਸੀ? ਕਿਉਂ ਇਥੇ ਬਾਰ-ਬਾਰ ਆਉਂਦਾ ਸੀ? ਆਪ ਨੇ ਫੁਰਮਾਨ ਕੀਤਾ ਕਿ ਭਾਈ ਜੀ! ਬਹੁਤ ਸਾਰੀਆਂ ਗੱਲਾਂ ਪ੍ਰਮੇਸ਼ਰ ਨੇ ਗੁਪਤ ਰੱਖੀਆਂ ਹੋਈਆਂ ਹਨ, ਗਰਮ੍ਬਖਾਂ ਨੂੰ ਵੀ ਆਪਣੇ ਅੰਦਰ ਹੀ ਰੱਖ ਲੈਣੀਆਂ ਚਾਹੀਦੀਆਂ ਹਨ। ਪਰ ਤੁਸੀਂ ਇਹ ਬਚਨ ਪੁਛਿਆ ਹੈ, ਹੋਰ ਵੀ ਕਈ ਪ੍ਰੇਮੀ ਬੈਠੇ ਹਨ, ਤੁਹਾਡੇ ਸਾਰਿਆਂ ਦੇ ਮਨ ਵਿਚ ਇਸ ਭੇਤ ਨੂੰ ਜਾਨਣ ਦੀ ਜਿਗਿਆਸਾ ਹੈ। ਸੋ ਅਸੀਂ ਦਸਦੇ ਹਾਂ ਕਿ ਇਹ ਗੁਰੂ ਛੇਵੇਂ ਪਾਤਸ਼ਾਹ ਵੇਲੇ ਇਸ ਇਲਾਕੇ ਦਾ ਮੰਨਿਆ ਪ੍ਰਮੰਨਿਆ ਚੌਧਰੀ ਸੀ। ਸਰਕਾਰੇ ਦਰਬਾਰੇ ਇਸ ਦੀ ਹਰ ਗੱਲ ਮੰਨੀ ਜਾਂਦੀ ਸੀ। ਗਰੀਬਾਂ ਨੂੰ ਇਹ ਬਹੁਤ ਤੰਗ ਕਰਿਆ ਕਰਦਾ ਸੀ ਜੇ ਉਹ ਮਾਲੀਆਂ ਨਾ ਭਰਨ ਤਾਂ ਉਨ੍ਹਾਂ ਦੇ ਘਰ ਬਾਰ ਲੁੱਟ ਲੈਂਦਾ ਸੀ, ਜਦੋਂ ਗੁਰੂ ਮਹਾਰਾਜ ਜੀ ਘੁਢਾਣੀ ਆ ਕੇ ਠਹਿਰੇ ਸਨ। ਉਥੋਂ ਗੁਰੂ ਮਹਾਰਾਜ ਜੀ ਇਕ ਦਿਨ ਇਸ ਰਸਣੀਕ ਜੰਗਲ ਵਿਚ ਪਹੁੰਚੇ। ਚੌਧਰੀ ਨੇੜੇ ਹੀ ਰਹਿੰਦਾ ਸੀ। ਉਸ ਵੇਲੇ ਗੁਰੂ ਮਹਾਰਾਜ ਜੀ ਵਾਸਤੇ ਉਸ ਇਲਾਕੇ ਦੀਆਂ ਸੰਗਤਾਂ ਨੇ ਪਲੰਘ ਡਾਹ ਦਿਤਾ ਅਤੇ ਦੂਰੋਂ ਨੇੜਿਓਂ ਆ ਕੇ ਸੰਗਤ ਨੇ ਦਰਸ਼ਨ ਕੀਤੇ। ਜਿਥੇ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ, ਗੁਰੂ ਮਹਾਰਾਜ ਉਥੇ ਠਹਿਰੇ ਸਨ। ਇਹ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਪਰ ਇਸ ਦੇ ਅੰਦਰ ਬਹੁਤ ਅਭਿਮਾਨ ਸੀ। ਇਹ ਸਰਕਾਰ ਦਾ ਪੱਕਾ ਪਿੱਠੂ ਸੀ, ਮੁਗਲਾਂ ਨੂੰ ਜਾਸੂਸੀ ਕਰਕੇ ਦੂਸਰਿਆਂ ਨੂੰ ਦੁੱਖ ਦਿਵਾਇਆ ਕਰਦਾ ਸੀ। ਜਦੋਂ ਉਸ ਨੇ ਗੁਰੂ

ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਮਹਾਰਾਜ ਜੀ ਦਾ ਜਲਾਲ ਭਰਿਆ ਚਿਹਰਾ ਦੇਖ ਕੇ ਇਹ ਕਾਂਪ ਖਾ ਗਿਆ ਪਰ ਇਸ ਦੇ ਅੰਦਰ ਹੰਕਾਰ ਨਕੋ ਨੱਕ ਭਰਿਆ ਪਿਆ ਸੀ। ਨਾ ਹੀ ਗੁਰੂ ਮਹਾਰਾਜ ਜੀ ਨੂੰ ਇਸ ਨੇ ਨਮਸਕਾਰ ਕੀਤੀ, ਨਾ ਆਦਰ ਦੇ ਕੋਈ ਬਚਨ ਕਹੇ, ਉਵੇਂ ਜਿਵੇਂ ਪਿੱਠ ਕਰਕੇ ਵਾਪਸ ਆ ਗਿਆ। ਇਹ ਭਾਗਾਂ ਤੋਂ ਹੀਣਾ ਰਿਹਾ ਅਤੇ ਆਪਣੀ ਮਾਇਆ ਦੇ ਭੁਲਾਵੇ ਵਿਚ ਪਿਆ ਹੋਇਆ ਹੰਕਾਰੀ ਪੁਰਸ਼ ਸੱਪ ਦੀ ਜੁਨੀ ਵਿਚ ਪੈ ਗਿਆ। ਹੁਣ ਇਥੇ ਜਦੋਂ ਸੰਗਤਾਂ ਆ ਗਈਆਂ, ਸਤਿਸੰਗ ਹੋਣੇ ਸ਼ੁਰੂ ਹੋ ਗਏ, ਪਹਿਲਾਂ ਤਾਂ ਇਹ ਆਪਣੇ ਕੁਰੂ ਸੁਭਾਅ ਮੁਤਾਬਿਕ ਸਭ ਨੂੰ ਡਰਾਉਂਦਾ ਰਿਹਾ ਪਰ ਭਜਨ ਬੰਦਰੀ ਨੇ ਇਸ ਦੇ ਮਨ ਉਪਰ ਹੌਲੀ-ਹੌਲੀ ਅਸਰ ਕਰਨਾ ਸ਼ੁਰੂ ਕਰ ਦਿਤਾ। ਸੰਗਤਾਂ ਦੀ ਚਰਨ ਧੂੜ ਦੀ ਛੋਹ ਇਸ ਉਪਰ ਲੱਗੀ ਜਿਸ ਨਾਲ ਇਸ ਨੂੰ ਕੁਝ ਸ਼ਾਂਤੀ ਆਈ। ਇਹ ਆਪਣੇ ਕਰਮ ਤੇ ਪਛਤਾਉਂਦਾ ਸੀ ਅਤੇ ਆਪਣੀ ਕਲਿਆਣ ਚਾਹੁੰਦਾ ਸੀ। ਹੁਣ ਨਾਮ ਰਸੀਆਂ ਸੰਗਤ ਦੀ ਚਰਨ ਛੋਹ ਪਾਪਤ ਕਰਕੇ ਇਸ ਦੇ ਦੁਖ ਨਿਵਰਤ ਹੋ ਗਏ। ਜਿਸ ਕਰਕੇ ਇਹ ਆਪਣਾ ਸਰੀਰ ਛੱਡ ਗਿਆ। ਸੋ ਇਸ ਤਰ੍ਹਾਂ ਸੰਤ ਮਹਾਰਾਜ ਜੀ ਨੇ ਆਪਣੇ ਤ੍ਰਿਕਾਲਦਰਸਤਾ ਨਾਲ ਇਹ ਭੇਤ ਦਸਦਿਆਂ ਸਾਨੂੰ ਖਬਰਦਾਰ ਕੀਤਾ ਕਿ ਮਹਾਂਪੁਰਸ਼ਾਂ ਉਪਰ ਅਕਾਰਨ ਤਰਕ ਨਹੀਂ ਕਰਨੀ ਚਾਹੀਦੀ ਜਿਥੋਂ ਤਕ ਹੋ ਸਕੇ ਉਨ੍ਹਾਂ ਦਾ ਆਦਰ ਹੀ ਕਰੋ, ਸਤਿਕਾਰ ਕਰੋ ਇਸੇ ਵਿਚ ਸਾਡਾ ਭਲਾ ਹੈ।

ਸੰਤ ਮਹਾਰਾਜ ਦੀ ਤਪਸਿਆ ਦੀ ਸੁਗੰਧੀ ਅਤੇ ਵਿਦਵਤਾ ਦਾ ਪ੍ਰਕਾਸ਼ ਹਨ੍ਤੇਰਿਆਂ ਨੂੰ ਰੋਸ਼ਨ ਕਰਦਾ ਹੋਇਆ ਸੁਗੰਧੀ ਸਹਿਤ ਪੰਜਾਬ ਦੇ ਉਸ ਵੇਲੇ ਦੇ ਸਾਰੇ ਮਾਣਨੀਕ ਸੰਤਾਂ ਤੀਕਰ ਪਹੁੰਚ ਗਿਆ। ਮੁਰਖ, ਮਨਮੁਖ ਅਤੇ ਛੋਕੇ ਗਿਆਨੀ ਦੈਸ਼ ਵਿਚ ਆਏ ਹੋਏ ਇਨ੍ਹਾਂ ਜਪਾਂ ਤਪਾਂ ਦੀ ਨਿੰਦਾ ਕਰਦੇ ਸਨ ਅਤੇ ਕੁਝ ਵੀ ਮਹੱਤਤਾ ਨਹੀਂ ਸੀ ਦਿੰਦੇ। ਸਗੋਂ ਵਿਰੋਧ ਵਿਚ ਨਵੀਂ ਤੋਂ ਨਵੀਂ ਗੱਲ ਛੋੜੀ ਰੱਖਦੇ। ਉਨ੍ਹਾਂ ਦਿਨਾਂ ਵਿਚ ਭੋਸੰਨ ਇਕ ਖਾਸ ਸੋਚ ਨਾਲ ਜੁੜੇ ਹੋਏ ਸਿੰਘ ਇਕੱਠੇ ਹੋਣ ਲੱਗ ਗਏ। ਉਨ੍ਹਾਂ ਨੇ ਸਮਾਜ ਸੁਧਾਰ ਵਾਸਤੇ ਬਹੁਤ ਕੁਝ ਕਰਨਾ ਸ਼ੁਰੂ ਕਰ ਦਿਤਾ, ਪਰ ਇਹ ਦਿਨ ਇਕ ਕੱਟੜ ਵਰਗ ਬਣਦਾ ਗਿਆ, ਐਨੀ ਕਟੜਤਾ ਇਨ੍ਹਾਂ ਦੇ ਅੰਦਰ ਸਮਾਅ ਗਈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾਂ ਇਹ ਕਿਸੇ ਵੀ ਮਹਾਂਪੁਰਸ਼ ਨੂੰ ਨਿਗ੍ਰਾ ਥੱਲੇ ਨਹੀਂ ਸੀ ਲਿਆਉਂਦੇ। ਉਨ੍ਹਾਂ ਦਾ ਸਤਿਕਾਰ ਕਰਨਾ ਤਾਂ ਇਕ ਪਾਸੇ ਰਿਹਾ ਉਨ੍ਹਾਂ ਦੀ ਨਿੰਦਿਆਂ ਕਰ ਕਰ ਕੇ ਆਪਣੇ ਆਪ ਨੂੰ ਨਿਆਰਾ ਕਰ ਲਿਆ। ਇਹ ਹੌਲੀ-ਹੌਲੀ ਇਥੋਂ ਤਕ ਪਹੁੰਚ ਗਿਆ ਕਿ ਬੀਬੀਆਂ ਦੇ ਪਹਿਨਣ ਵਾਲੇ ਵਸਤਰਾਂ ਵਿਚ ਵੀ ਤਬਦੀਲੀ ਕਰ ਦਿਤੀ। ਇਨ੍ਹਾਂ ਦਾ ਇਹ ਵਿਚਾਰ ਸੀ ਕਿ ਬੀਬੀਆਂ ਤੇ ਭਾਈ ਇਕੋ ਹੀ ਹਨ, ਬੀਬੀਆਂ ਨੂੰ ਲੰਮਾ ਕਛਹਿਰਾ ਪਹਿਨਣਾ ਚਾਹੀਦਾ ਹੈ ਅਤੇ ਗਿੱਟਿਆਂ ਤੋਂ ਥੋੜ੍ਹਾ ਜਿਹਾ ਉਚਾ ਚੌਲਾ ਪਹਿਨਣਾ ਚਾਹੀਦਾ ਹੈ, ਸਿਰ ਉਪਰ ਦਸਤਾਰ ਬਨਾਂ ਦਿਤੀ ਗਈ। ਮੇਰੇ ਯਾਦ ਹੈ ਕਿ ਸਾਡੇ ਪਿੰਡਾਂ ਤੋਂ ਇਕ ਵਾਰੀ ਕੁਝ ਬੀਬੀਆਂ ਦਰਸ਼ਨ ਕਰਨ ਗਈਆਂ, ਉਥੇ ਇਕ ਭਸਮ ਕੁੰਡ ਬਣਿਆ ਹੋਇਆ ਸੀ ਉਨ੍ਹਾਂ ਦੀਆਂ ਚੁੰਨੀਆਂ ਉਸ ਵਿਚ ਭਸਮ ਕਰ ਦਿਤੀਆਂ ਅਤੇ ਸਿਰ ਉਪਰ ਬੰਨ੍ਹਣ ਲਈ ਨਰਸਾਂ ਵਰਗੇ

ਗੁਮਾਲ ਦੇ ਦਿਤੇ, ਜਦੋਂ ਉਹ ਵਾਪਸ ਪਿੰਡ ਆਈਆਂ ਤਾਂ ਪਿੰਡ ਵਾਲਿਆਂ ਨੇ ਬਹੁਤ ਬੁਰਾ ਮੰਨਿਆ ਅਤੇ ਸਾਡੇ ਪਿੰਡਾਂ ਵਿਚੋਂ ਸਿਰਫ ਇਕ ਪਰਿਵਾਰ ਹੀ ਇਸ ਸੰਸਥਾ ਨਾਲ ਜੁੜਿਆ ਰਿਹਾ, ਬਾਕੀ ਸਹਿਜ ਨਾਲ ਹੀ ਰਹਿੰਦੇ ਸਨ। ਇਸ ਸੰਸਥਾ ਦਾ ਕੰਮ ਪਹਿਲੇ ਹੋ ਚੁੱਕੇ ਮਹਾਂਪੁਰਸ਼ਾਂ ਤੇ ਤਰਕ ਕਰਨਾ ਅਤੇ ਸੰਤਾਂ ਦੀ ਨਿੰਦਿਆਂ ਕਰਨਾ ਖਾਸ ਤੌਰ ਤੇ ਹੋਇਆ ਕਰਦਾ ਸੀ। ਉਹ ਇਥੋਂ ਤਕ ਵਧ ਗਏ ਕਿ ਉਨ੍ਹਾਂ ਨੇ ਮੂਲਮੰਤਰ ਨੂੰ ਵੀ ਬਦਲ ਦਿਤਾ ਅਤੇ ਅਰਦਾਸ ਵਿਚ ਵੀ ਬਦਲੀ ਕਰ ਦਿਤਾ। ਹੋਰ ਵੀ ਬਹੁਤ ਸਾਰੀਆਂ ਮਨਮੁਖਾਂ ਪਤਾ ਨਹੀਂ ਕਿਸ ਅਸਰ ਹੇਠ ਆ ਕੇ ਕੀਤੀਆਂ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਉਨ੍ਹਾਂ ਦਿਨਾਂ ਵਿਚ ਬਹੁਤ ਹੀ ਸਤਿਕਾਰ ਵਾਲੇ ਮਹਾਂਪੁਰਸ਼ ਸਨ ਜਿਨ੍ਹਾਂ ਨੇ ਮਾਲਵੇ ਵਿਚ ਅਤੇ ਪੋਠੋਹਾਰ ਵਿਚ ਸੁੱਤੀ ਪਈ ਸਿੱਖੀ ਨੂੰ ਹਲਣਾ ਦੇ ਕੇ ਜਗਾਇਆ। ਗੁਰਿਆਂ, ਮੜ੍ਹੀਆਂ, ਮਸਾਣੀਆਂ, ਮਾਤਾ ਰਾਣੀਆਂ ਨੂੰ ਪੂਜਣ ਵਾਲਿਆਂ ਨੂੰ ਸ਼ਬਦ ਦੇ ਬਲ ਨਾਲ ਹਟਾ ਕੇ ਗੁਰਬਾਣੀ ਦੇ ਪਿਛੇ ਲਾਇਆ, ਉਹ ਪੈਦਲ ਚਲਕੇ ਪ੍ਰਚਾਰ ਕਰਿਆ ਕਰਦੇ ਸਨ। ਇਕ ਪਿੰਡ ਤੋਂ ਪਿਛੋਂ ਦੂਜੇ ਪਿੰਡ, ਦੂਜੇ ਤੋਂ ਪਿਛੋਂ ਤੀਜੇ ਪਿੰਡ। ਜਿਥੇ ਹੀ ਉਹ ਦੇਖਦੇ ਜਿਸ ਪਿੰਡ ਵਿਚ ਗੁਰਦੁਆਰਾ ਨਾ ਹੁੰਦਾ ਉਨ੍ਹਾਂ ਨੂੰ ਪਰੇਰ ਕੇ ਗੁਰ ਅਸਥਾਨ ਸਥਾਪਿਤ ਕਰ ਦਿੰਦੇ ਸਨ। ਇਸ ਸੰਸਥਾ ਵਾਲੇ ਉਨ੍ਹਾਂ ਦੇ ਸਤਿਕਾਰ ਨੂੰ ਸਹਿਜ ਨਾ ਸਕੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਤਰਕਾਂ ਕਰਕੇ ਬੁਰਾ ਤੇ ਭੁਲੜ ਕਹਿੰਦੇ ਹਨ, ਪ੍ਰਚਾਰਕ ਇਨ੍ਹਾਂ ਦੇ ਪ੍ਰਚਾਰ ਕਰ ਰਹੇ ਸਨ, ਇਹ ਬੋਲਣ ਨੂੰ ਬਹੁਤ ਤਿੱਖੇ ਸਨ, ਕਿਸੇ ਨੂੰ ਬਾਰੇ ਨਹੀਂ ਸੀ ਆਉਣ ਦਿੰਦੇ। ਇਨ੍ਹਾਂ ਵਿਚੋਂ ਹੀ ਇਕ ਸਾਡਾ ਰਿਸ਼ਤੇਦਾਰ ਮੇਰੇ ਮਾਸੜ ਲਗਦੇ ਸਨ। ਉਨ੍ਹਾਂ ਨੂੰ ਛੇੜਨ ਦਾ ਤਰੀਕਾ ਇਹ ਸੀ ਕਿ ਕਿਸੇ ਮਹਾਂਪੁਰਸ਼ਾਂ ਦੀ ਉਸਤਤ ਕਰ ਦੇਵੇ ਬਸ ਫੇਰ ਰੁੰਘਾਰਾ ਭਰੀ ਜਾਓ, ਬਿਨਾਂ ਰੁੰਘਾਰਾ ਭਰੇ ਹੀ ਉਹ ਘੰਟਿਆਂ ਬੱਧੀ ਸਾਰੇ ਮਹਾਂਪੁਰਸ਼ਾਂ ਦੀ ਨਿੰਦਾ ਦਾ ਰਿਕਾਰਡ ਸੁਣਾ ਦਿੰਦੇ, ਕਰਨੀ ਕਮਾਈ ਇਸ ਤਰ੍ਹਾਂ ਦੀ ਸੀ, ਨਾ ਹੀ ਇਨ੍ਹਾਂ ਦਾ ਨਾਮ ਬਾਣੀ ਵਿਚ ਚਿੱਤ ਲਗਦਾ ਸੀ, ਗੁਰਮੰਤਰ ਦਾ ਤਾਂ ਕੋਈ ਜਾਪ ਕੀ ਕਰਨਾ ਸੀ ਕਿਉਂਕਿ ਇਨ੍ਹਾਂ ਅੰਦਰ ਗੁਰਮੰਤਰ ਦੀ ਸਦਾ ਹੀ ਦੁਬਿਧਾ ਪਈ ਰਹਿੰਦੀ ਸੀ, ਦੂਤ ਭਰੀਆਂ ਕੋਹੜੀਆਂ ਗੱਲਾਂ ਸਦਾ ਹੀ ਕਰਦੇ ਰਹਿੰਦੇ ਸਨ, ਇਨ੍ਹਾਂ ਦਾ ਖਾਸ ਪੇਸ਼ਾ ਇਹ ਸੀ ਕਿ ਸੰਤਾਂ ਮਹਾਂਪੁਰਸ਼ਾਂ ਦੇ ਪਿਛੇ ਹੱਥ ਪੈ ਕੇ ਪੈ ਜਾਂਦੇ ਸਨ। ਕਈ ਸਾਲ ਇਨ੍ਹਾਂ ਦਾ ਬੋਲ ਬਾਲਾ ਰਿਹਾ। ਇਨ੍ਹਾਂ ਨੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਦੀ ਤਸਵੀਰ ਬਣਾਈ, ਤਸਵੀਰ ਵਿਚ ਉਨ੍ਹਾਂ ਦੀਆਂ ਅੱਖਾਂ ਕੱਢ ਕੇ ਹੇਠਾਂ ਲਿਖ ਦਿਤਾ ‘ਬਗਲਾ ਭਗਤ’। ਮਹਾਂਪੁਰਸ਼ਾਂ ਦਾ ਸਹਿਜ ਸੁਭਾਅ ਬਚਨ ਨਿਕਲਿਆ ਕਿ ਭਾਈ ਇਹ ਤਾਂ ਕਮਲਾ ਹੋ ਗਿਆ। ਬਚਨ ਅਮੋਘ ਬਾਣ ਸੀ, ਇਸ ਸੰਸਥਾ ਦੇ ਮੁਖੀ ਦੀ ਐਨੀ ਅਕਲ ਹੀਣੀ ਹੋ ਗਈ ਕਿ 60 ਸਾਲ ਤੋਂ ਉਪਰ ਉਮਰ ਵਿਚ ਆਪਣੇ ਹੀ ਸਕੂਲ ਦੀਆਂ ਲੜਕੀਆਂ ਨਾਲ ਅਨੰਦ ਕਾਰਜ ਕਰਾ ਲਏ ਜਿਸ ਕਰਕੇ ਸਿੱਖ ਭਾਈਚਾਰੇ ਨੇ ਇਨ੍ਹਾਂ ਦੀ ਗੱਲ ਸੁਣਨੀ ਹੀ ਬੰਦ ਕਰ ਦਿਤੀ। ਸੰਤ ਮਹਾਰਾਜ ਜੀ ਜਦੋਂ ਭੋਰੇ ਵਿਚ ਬੈਠੇ ਤਪਸਿਆ ਕਰ ਰਹੇ ਸੀ ਉਸ ਵੇਲੇ ਇਨ੍ਹਾਂ ਦਾ ਬਾਹਰ ਬਹੁਤ ਜ਼ੋਰ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਸਿੱਖੀਆਂ ਧਾਰਨਾਂ ਨਾਲ ਜੋਟੀਆਂ ਦੇ ਸ਼ਬਦ ਪੜ੍ਹਾ ਕੇ ਬਿਨਾਂ ਉਪਦੇਸ਼ ਕੀਤਿਆਂ ਹੀ ਬਾਣੀ ਰਾਹੀਂ ਉਪਦੇਸ਼ ਕਰ ਦਿਆ

ਕਰਦੇ ਸਨ। ਇਕ ਸ਼ਬਦ ਤੋਂ ਬਾਅਦ ਉਸ ਦਾ ਆਸ਼ਾ ਸਪਸ਼ਟ ਕਰਨ ਲਈ ਦੂਜੀ ਧਾਰਨਾ ਲਾ ਦਿਤੀ ਜਾਂਦੀ ਸੀ। ਦੂਜਾ ਸ਼ਬਦ ਪੜ੍ਹਾ ਲਿਆ ਜਾਂਦਾ ਸੀ। ਆਪ ਦੇ ਬੋਲ ਵਿਚ ਐਨੀ ਬਰਕਤ ਸੀ ਕਿ ਮੀਲਾਂ ਤਕ ਅਵਾਜ਼ ਗੁੰਜਦੀ ਸੀ ਜੋ ਹਿਰਦਿਆਂ ਵਿਚੋਂ ਲੰਘਦੀ ਹੀ ਤੁਰੀ ਜਾਂਦੀ ਸੀ। ਪਿੰਡਾਂ ਦੇ ਪਿੰਡ ਇਸ ਅਗੰਮੀ ਅਵਾਜ਼ ਨੇ ਜਿਸ ਵਿਚ ਪਤਾ ਨਹੀਂ ਕੀ ਸਤਿਆ ਸੀ, ਜਗਾ ਦਿਤੇ। ਉਨ੍ਹਾਂ ਦੇ ਜੋਤੀ ਜੋਤ ਸਮਾਉਣ ਪਿਛੋਂ ਚਾਰ ਕੁ ਸਾਲ ਦਾ ਸਮਾਂ ਲੰਘਣ ਪਿਛੋਂ ਸੰਤ ਮਹਾਰਾਜ ਜੀ ਸੰਸਾਰ ਮੰਚ ਉਪਰ ਉਭਰਨੇ ਸ਼ੁਰੂ ਹੋਏ ਅਤੇ ਸਾਰੀਆਂ ਬਰਕਤਾਂ ਪ੍ਰਾਪਤ ਕਰਨ ਉਪਰੰਤ ਆਪ ਨੇ ਉਪਦੇਸ਼ ਕਰਨਾ ਸ਼ੁਰੂ ਕੀਤਾ। ਆਪ ਦੇ ਬੋਲ ਵਿਚ ਕਰਮਾਤੀ ਸ਼ਕਤੀ ਸੀ, ਆਕਰਸ਼ਣ ਸੀ। ਜੋ ਵੀ ਇਕ ਵਾਰੀ ਸੁਣ ਲੈਂਦਾ ਸ਼ਬਦ, ਅਮੇਘ ਬਾਣਾਂ ਵਾਂਗੂ, ਸੋਰਤਿਆਂ ਦੇ ਹਿਰਦਿਆਂ ਵਿਚੋਂ ਹੋ ਕੇ ਅੰਦਰ ਦੀ ਲੰਘ ਜਾਂਦਾ। ਉਸ ਨੂੰ ਮਾਇਆ ਦੇ ਅੰਧਕਾਰ ਵਿਚੋਂ ਕੱਢ ਕੇ ਸਿੱਖੀ ਮੰਡਲ ਵਿਚ ਲੈ ਆਉਂਦੇ। ਇਨ੍ਹਾਂ ਦਾ ਕੀਤਾ ਹੋਇਆ ਕੀਰਤਨ ਅਤੇ ਦਿਤੇ ਹੋਏ ਵਿਚਾਰ ਕਲਜੁੰਗ ਦੇ ਪਾਪ ਰੂਪੀ ਬਿਛਾਂ ਨੂੰ ਜੜ੍ਹਾਂ ਤੋਂ ਪੁਟ ਦਿਆ ਕਰਦੇ ਸਨ।

ਸੰਤ ਮਹਾਰਾਜ ਜੀ ਹੁਣ ਫੇਰੇ ਤੋਂ ਦੂਰ, ਬਾਹਰਲੇ ਇਲਾਕੇ ਵਿਚ ਕੀਰਤਨ ਕਰਨ ਲਗ ਗਏ ਸਨ, ਸਭ ਤੋਂ ਪਹਿਲਾਂ ਆਪ ਸਰਦਾਰ ਗਿਆਨ ਸਿੰਘ ਜੀ ਰਾੜੇ ਵਾਲੇ, ਸ. ਦਲੀਪ ਸਿੰਘ ਜੀ ਪੁਲਿਸ ਕਪਤਾਨ ਦੀ ਬੇਨਤੀ ਮੰਨ ਕੇ ਸੁਨਾਮ ਗਏ। ਛੇਟੇ ਸੰਤ ਜੀ ਵੀ ਨਾਲ ਸੀ। ਸਾਵਨ ਦਾ ਮਹੀਨਾ ਸੀ, ਮੀਂਹ ਦੀਆਂ ਫੁਹਾਰਾਂ ਪੈ ਰਹੀਆਂ ਸਨ। ਆਪ ਨੇ ਭਾਈ ਮੁਲੇ ਜੀ ਦੀ ਸਮਾਧ ਅੱਗੋਂ ਤੰਬੁ ਲਗਾ ਕੇ ਰਿਹਾਇਸ਼ ਕੀਤੀ ਕਿਉਂਕਿ ਆਪ ਦਾ ਸੁਭਾਅ ਪਹਿਲੇ ਹੀ ਐਸਾ ਸੀ ਕਿ ਕਿਸੇ ਦੇ ਮਕਾਨ ਅੰਦਰ ਘੱਟ ਹੀ ਰਿਹਾ ਕਰਦੇ ਸਨ ਅਤੇ ਨਰਵਿਰਤੀ ਨੂੰ ਪੰਦ ਕਰਿਆ ਕਰਦੇ ਸਨ। ਇਨ੍ਹਾਂ ਦਾ ਆਪਣਾ ਪੂਰੇ ਦਿਨ ਭਰ ਦੇ ਪੇਂਗਰਾਮਾ ਦਾ ਮਿਥਿਆ ਹੋਇਆ ਸਮਾਂ ਸੀ, ਸਮੇਂ ਨਾਲ ਹੀ ਆਪ ਕੁਰਸੀ ਤੇ ਸਸ਼ੋਭਤ ਹੋ ਕੇ ਦਰਸ਼ਨ ਦਿਆ ਕਰਦੇ ਸਨ ਅਤੇ ਪੂਰੇ ਸਮੇਂ ਨਾਲ ਕੀਰਤਨ ਕਰਨਾ, ਨਾ ਇਕ ਮਿੰਟ ਵਧ ਨਾ ਇਕ ਮਿੰਟ ਘੱਟ ਕਰਿਆ ਕਰਦੇ ਸਨ। ਉਥੇ ਆਪ ਨੇ ਦੀਵਾਨ ਲਾਏ ਅਤੇ ਅਨੁਭਵ ਤੋਂ ਉਹ ਬਚਨ ਸੁਣਾਏ ਕਿ ਸੁਣਨ ਵਾਲੇ ਤੱਤ ਬਚਨਾਂ ਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਉਨ੍ਹਾਂ ਦੇ ਅੰਦਰ ਨਾਮ ਜਪਣ ਦੀ ਪੇਰਨਾ ਉਗਮ ਪਈ। ਇਸਤੋਂ ਪਿਛੋਂ ਆਪ ਸਜਾਦਾਪੁਰ ਗਏ, ਉਥੋਂ ਹੁੰਦੇ ਹੋਏ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਆਪਣੀ ਸ਼ਰਧਾ ਭੇਟ ਕਰਨ ਗਏ। ਉਥੇ ਮਘਰ ਸੁਦੀ ਪੰਚਮੀ ਦਾ ਸ਼ਹੀਦੀ ਪੁਰਬ ਸੀ, ਉਥੋਂ ਦੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਕੀਰਤਨ ਕਰਾਇਆ। ਆਪ ਜੀ ਨੇ ਐਨੇ ਬੈਗਰਾਮਈ ਸ਼ਬਦਾਂ ਵਿਚ ‘ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੇ ਬਡੇ ਕਲੁ ਮਹਿ ਸਾਕਾ’ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣਾਇਆ ਅਤੇ ਉਹ ਨਕਸ਼ਾ ਅੱਖਾਂ ਦੇ ਸਾਮ੍ਰਾਣੇ ਬੰਨ੍ਹ ਦਿਤਾ ਜਿਵੇਂ ਕਿ ਸਾਰਿਆਂ ਦੇ ਸਾਮ੍ਰਾਣੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋ ਰਹੀ ਹੋਵੇ ਅਤੇ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਰਹੇ ਹਨ ਅਤੇ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿਚ ਚਿਣੇ ਜਾ ਰਹੇ ਹੋਣ। ਸੰਗਤਾਂ ਤੇ ਉਹ ਅਸਰ ਹੋਇਆ, ਕਿਸੇ ਦੇ ਨੇਤਰ ਸੁੱਕੇ ਨਾ ਰਹੇ, ਛਮਾ ਛਮ

ਵਹਿ ਤੁਰੇ। ਇਕ ਸ਼ਕਤੀਸ਼ਾਲ ਬਾਣ ਵਾਂਗੂੰ ਬਚਨ ਹਿਰਦੇ ਚੌਂ ਨਿਕਲਦੇ ਸਨ। ਦੂਜਾ ਆਪ ਦੀ ਬੰਦਰਗੀ ਦਾ ਅਸਰ ਐਨਾ ਸੀ ਕਿ ਉਹ ਨਾਮ ਦੀ ਸ਼ਕਤੀ ਦੇ ਓਰੇ ਦੇ ਰੂਪ ਵਿਚ ਗੋਲਾਕਾਰ ਰੂਪ ਵਿਚ ਫੈਲੇ ਰਹਿੰਦੇ। ਹਰ ਬੰਦੇ ਵਿਚ ਓਰਾ ਹੋਇਆ ਕਰਦਾ ਹੈ ਜਿਹੋ ਜਿਹੋ ਉਸ ਦੇ ਖਿਆਲ ਹੋਣ ਉਹੋ ਜਿਹੀ ਹੀ ਉਸ ਦੇ ਇਰਦ ਗਿਰਦ ਇਕ ਅਸਰ ਭਰੀ ਸ਼ਕਤੀ ਛਾ ਜਾਇਆ ਕਰਦੀ ਹੈ। ਪਾਪੀਆਂ ਦੇ ਓਰੇ ਵਿਚ ਬੰਦਰਗੀ ਕਰਨ ਵਾਲੇ ਜੇ ਚਲੇ ਜਾਣ ਤਾਂ ਉਨ੍ਹਾਂ ਦੀ ਵਗਦੀ ਨਾਮ ਰੌਂ ਰੁਕਣਾ ਸ਼ੁਰੂ ਹੋ ਜਾਂਦੀ ਹੈ, ਪਰ ਜੇ ਬਹੁਤ ਬੰਦਰਗੀ ਕਰਨ ਵਾਲਾ ਚਲਿਆ ਜਾਵੇ ਜਿਸ ਦੇ ਅੰਦਰ ਨਿਰਕਾਰ ਦਾ ਵਾਸਾ ਸਪਸ਼ਟ ਰੂਪ ਵਿਚ ਜੋਤ ਰੂਪ ਹੋ ਕੇ ਵਸਿਆ ਹੋਵੇ, ਉਸ ਦਾ ਓਰਾ ਐਨਾ ਜਬਰਦਸਤ ਹੁੰਦਾ ਹੈ ਕਿ ਪਾਪੀ ਬੰਦਿਆਂ ਦਾ ਸਾਹ ਘੁੜਣ ਲਗ ਜਾਂਦਾ ਹੈ। ਉਨ੍ਹਾਂ ਦਾ ਪਾਪਾਂ ਦਾ ਬਰ ਟੁੱਟ ਜਾਂਦਾ ਹੈ ਅਤੇ ਪ੍ਰਕਾਸ਼ ਦੀ ਕਿਰਣ ਦੀ ਰੋਸ਼ਨੀ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ।

ਸੰਤ ਮਹਾਰਾਜ ਜੀ ਨੇ ਕਿਉਂਕਿ ਬਹੁਤ ਕਮਾਈ ਕੀਤੀ ਹੋਈ ਸੀ ਅਤੇ ਜਦੋਂ ਗੁਰੂ ਦੀ ਬਾਣੀ ਬੈਰਾਗ ਵਿਚ ਆ ਕੇ ਪੜ੍ਹਦੇ ਜਾਂ ਉਪਦੇਸ਼ਮਈ ਬਾਣੀ ਪੜ੍ਹਦੇ ਤਾਂ ਉਸ ਵੇਲੇ ਬੋਲ ਵਿਚ ਐਨੀ ਆਕਰਸ਼ਤਾ ਹੋ ਜਾਂਦੀ ਕਿ ਸਹਿਣੀ ਅੰਖੀ ਹੋ ਜਾਂਦੀ ਹੈ। ਕਈ ਪ੍ਰਮੀਆਂ ਨੇ ਮੈਨੂੰ ਦਸਿਆ ਕਿ ਸੰਤ ਮਹਾਰਾਜ ਜੀ ਰਾਹੀਂ ਬਾਣੀ ਦੇ ਬੋਲ *radiation* ਪੈਦਾ ਕਰ ਰਹੇ ਮਹਿਸੂਸ ਹੋਇਆ ਕਰਦੇ ਸਨ ਅਤੇ ਹਿਰਦਿਆਂ ਵਿਚ ਕੰਨਾਂ ਰਾਹੀਂ ਟਕਰਾਅ ਪੈਦਾ ਹੋ ਰਿਹਾ ਸੀ ਅਤੇ ਉਹ ਭਾਵ ਪੈਦਾ ਕਰਦੇ, ਚੁਪੈ ਐਨੀ ਹੋ ਜਾਂਦੀ ਕਿ ਦੂਰ ਬੈਠਾ ਚੁਟਕੀ ਮਾਰ ਦੇਵੇ, ਉਸ ਦੀ ਵੀ ਵਿਖਸ਼ੇਪਤਾ ਸਹਿਣੀ ਮੁਸ਼ਕਲ ਹੋ ਜਾਇਆ ਕਰਦੀ ਸੀ।

ਇਕ ਵਾਰੀ ਸੰਤ ਮਹਾਰਾਜ ਜੀ ਦੇ ਦੀਵਾਨ 19 ਸੈਕਟਰ ਲੱਗੇ ਹੋਏ ਸਨ। ਸਾਰਾ ਇੰਤਜ਼ਾਮ ਦਾਸ ਨੂੰ ਹੀ ਸੌਂਪਿਆ ਹੋਇਆ ਸੀ, ਕੀਰਤਨ ਹੋਣਾ ਸ਼ੁਰੂ ਹੋਇਆ, ਸ਼ਾਨ ਵਜ ਹਟੀ। ਉਸ ਨੇ ਸਾਰੇ ਵਾਤਾਵਰਨ ਵਿਚ ਜਿਥੋਂ ਤਕ ਵੀ ਆਵਾਜ਼ ਗਈ, ਨਿਰਮਲਤਾਈ ਹੀ ਨਿਰਮਲਤਾਈ ਪੈਦਾ ਕਰ ਦਿਤੀ। ਹਿਰਦਾ ਐਉਂ ਸਵੱਛ ਹੋ ਗਿਆ ਜਿਵੇਂ ਭਾਰੀ ਮੀਂਹ ਦੀ ਬੁਛਾੜ ਨਾਲ ਦਰਖਤਾਂ ਦੇ ਪੱਤੇ ਸਾਫ਼ ਸੁਖਰੇ ਹੋ ਜਾਂਦੇ ਹਨ ਅਤੇ ਗਲੀਆਂ ਦਾ ਕੜਾ ਕਰਕਟ ਸਾਫ਼ ਹੋ ਜਾਂਦਾ ਹੈ। ਉਸ ਤੋਂ ਬਾਅਦ ਆਪ ਨੇ ਪਵਿੱਤਰ ਮੁਖਾਰਬਿੰਦ ਤੋਂ ਸ਼ਬਦ ਪੜ੍ਹਨਾ ਸ਼ੁਰੂ ਕੀਤਾ। 20 ਸੈਕਟਰ ਦੀ ਇਕ ਮਾਤਾ ਸੀ ਜੋ ਆਪਣੇ ਮਕਾਨ ਤੇ ਸੌਂ ਰਹੀ ਸੀ। ਉਸ ਦੇ ਨੇਤਰ ਜੋਤਹੀਣੇ ਹੋ ਚੁੱਕੇ ਸਨ, ਉਹ ਆਪਣੇ ਪੁੱਤਰ ਨੂੰ ਉਥੇ ਲੈ ਚਲ, ਉਹ ਐਨੀ ਬਿਹਲ ਹੋਈ ਤਾਂ ਉਸ ਦਾ ਪੁੱਤਰ ਉਸ ਨੂੰ ਦੀਵਾਨ ਵਿਚ ਲੈ ਗਿਆ। ਜਦੋਂ ਦੀਵਾਨ ਵਿਚ ਉਹ ਪਹੁੰਚੇ ਤਾਂ ਉਥੇ ਸ਼ਬਦ ਚਲ ਰਿਹਾ ਸੀ-

ਧਰਨਾ - ਖੋਟੇ ਕਰਮਾਂ ਨੇ ਵਿਛੋੜਾ ਤੈਬੋਂ ਪਾ ਲਿਆ, ਕਿਧਾ ਕਰਕੇ ਮੇਲ ਲੈ ਗੁਰਾ।

ਉਸ ਉਪਰ ਐਨਾ ਪ੍ਰਭਾਵ ਪਿਆ। ਅਗਲੇ ਦਿਨ ਦਫਤਰ ਆ ਕੇ ਮੈਨੂੰ ਕਹਿਣ ਲੱਗਿਆ ਕਿ ਇਕ ਮਹਾਤਮਾ ਆਏ ਹਨ ਉਨ੍ਹਾਂ ਦਾ ਕੀਰਤਨ ਤੁਸੀਂ ਜ਼ਰੂਰ ਸੁਣਨਾ, ਜੋ ਉਨ੍ਹਾਂ ਦਾ ਕੀਰਤਨ ਸੁਣ ਲੈਂਦਾ ਹੈ ਉਸ ਦੀ ਸਮਾਧੀ ਲਗ ਜਾਂਦੀ ਹੈ। (ਬਾਕੀ ਪੰਨਾ 20 ਤੋਂ)

ਚੁਥੈ ਪਹਰਿ ਸਬਾਹ ਕੈ

ਸੁਰਤਿਆ ਉਪਜੈ ਚਾਉ

(ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਸਮਾਪਤੀ ਉਪਰੰਤ ਕੀਤੇ ਬਚਨ)

ਸੰਤ ਵਰਿਆਮ ਸਿੰਘ ਜੀ
ਬਾਨੀ ਤੇ ਮੁਖੀ ਵਿ. ਗੁ. ਰੂ. ਮਿਸ਼ਨ।

(ਲੜੀ ਜੋੜਨ ਲਈ ਦੇਖੋ, ਅਕਤੂਬਰ ਅੰਕ, ਪੰਨਾ - 54)

ਵਾਹਿਗੁਰੂ ਜੀ ਦੀ ਆਪਾਰ ਕਿਰਪਾ ਹੈ ਕਿ ਆਪ ਸਾਰੇ ਅੰਮ੍ਰਿਤ ਵੇਲੇ ਉਠ ਕੇ ਸਰਦੀ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਕੀਰਤਨ ਦਰਬਾਰ ਵਿਚ ਪਹੁੰਚ ਜਾਂਦੇ ਹੋ, ਇਸ ਵੇਲੇ ਸਾਰਾ ਸੰਸਾਰ ਨੌਂਦ ਦੀ ਬੋਹੋਸ਼ੀ ਵਿਚ ਪਿਆ ਸੁਪਨ ਦੇਸ਼ ਦੀ ਲੀਨਤਾ ਵਿਚ ਹੈ ਅਤੇ ਚੁਪੈ ਐਨੀ ਛਾਈ ਹੋਈ ਹੈ ਕਿ ਸੱਸਾਂ ਦੀ ਅਵਾਜ਼ ਉਸ ਥਾਂ ਤੋਂ ਆ ਰਹੀ ਹੈ ਜਿਥੇ ਅਨੇਕ ਕਿਸਮ ਦੀਆਂ ਬੋਲੀਆਂ ਦਿਨ ਵਿਚ ਸੁਣਾਈ ਦਿੰਦੀਆਂ ਹਨ। ਸਹਾਵੜਾ ਸਮਾਂ ਹੈ ਅਤੇ ਇਸ ਦੇ ਉਪਰੰਤ ਗੁਰੂ ਮਹਾਰਾਜ਼ ਜੀ ਦੀ ਬਾਣੀ ਆਪ ਸਾਰੇ ਪੜ੍ਹ ਰਹੇ ਹੋ, ਇਉਂ ਲਗਦਾ ਹੈ ਜਿਵੇਂ ਸਚਮੁੱਚ ਹੀ ਬੈਕੁੰਠਪਤੀ ਬੈਕੁੰਠ ਦੇ ਸਾਰੇ ਅਨੰਦ ਲੈ ਕੇ ਸੰਗਤ ਵਿਚ ਹੀ ਸ਼ਸ਼ੋਭਤ ਹੋ ਕੇ ਗੁਪਤ ਰੂਪ ਵਿਚ ਸਥਿਤ ਹੈ। ਜਿਥੇ ਹਰੀ ਦਾ ਜਸ ਕੀਤਾ ਜਾਂਦਾ ਹੈ ਉਸ ਥਾਂ ਸਾਰੇ ਤੀਰਥਾਂ ਦੇ ਅਭਿਮਾਨੀ ਦੇਵਤੇ ਪਹੁੰਚ ਜਾਇਆ ਕਰਦੇ ਹਨ ਜਿਵੇਂ ਕਿ ਮਹਾਂਪੁਰਸ਼ਾਂ ਦੇ ਵਿਚਾਰ ਹਨ -

ਗਰ ਕੀ ਕਥਾ ਹੋਤ ਹੈ ਜਹਾਂ
ਗੰਗਾ ਭੀ ਚਲ ਆਵਤ ਤਹਾਂ।

ਗੁਰਬਾਣੀ ਵਿਚ ਆਉਂਦਾ ਹੈ -

ਕਹੁ ਕਬੀਰ ਇਹ ਕਹੀਐ ਕਾਹਿ॥
ਸਾਧਸੰਗਤਿ ਬੈਕੁੰਠੈ ਆਹਿ॥

ਪੰਨਾ - 325

ਇਕ ਦਿਸ਼ਟੀ ਤੋਂ ਉਹ ਹੈ ਜਿਸ ਨਾਲ ਅਸੀਂ ਸੰਸਾਰ ਵਿਚ ਝਾਕਦੇ ਹਾਂ। ਇਹ ਸੂਰਜ ਦੀ ਰੋਸ਼ਨੀ ਪੈਣ ਨਾਲ ਦੇਖ ਸਕਦੀ ਹੈ, ਹਨੂਰੇ ਵਿਚ ਇਸ ਤੋਂ ਦੇਖਿਆ ਨਹੀਂ ਜਾਂਦਾ। ਇਕ ਦਿਸ਼ਟੀ ਉਹ ਹੈ ਜਿਸ ਨੂੰ ਦਿਬਾਜ ਦਿਸ਼ਟ ਆਖਿਆ ਜਾਂਦਾ ਹੈ, ਜਿਸ ਰਾਹੀਂ ਅਵਿਅਕਤ ਦੁਨੀਆਂ ਵਿਚ ਹੋ ਰਿਹਾ ਵਰਤਾਵਾ ਨਜ਼ਰ ਆਉਂਦਾ ਹੈ ਅਤੇ ਸਤਿਸੰਗ ਵਿਚ ਪ੍ਰਤੱਖ ਰੂਪ ਵਿਚ ਸਵਰਗਾਂ ਅਤੇ ਹੋਰ ਉਚੇ ਲੋਕਾਂ ਦੇ ਦੇਵ ਅਤੇ ਅਦੇਵ ਦਿਸ਼ਟੀ ਆ ਜਾਇਆ ਕਰਦੇ ਹਨ। ਭਾਈ ਗੁਰਦਾਸ ਜੀ ਇਕ ਉਦਾਹਰਣ ਦਿੰਦੇ ਹੋਏ ਫੁਰਮਾਨ ਕਰਦੇ ਹਨ ਕਿ ਇਕ ਵਾਰੀ ਨਾਰਦਮੁਨੀ ਨੇ ਵਰਤ ਰੱਖ ਕੇ ਇਹ ਸੋਚਿਆ ਕਿ ਇਸ ਦਾ ਉਪਾਹਨ ਸ੍ਰੀ ਵਿਸ਼ਨੂੰ ਜੀ ਦੇ ਸਨਮੁਖ ਜਾ ਕੇ ਬੈਕੁੰਠ ਧਾਮ ਵਿਚ ਕਰਨਾ ਹੈ। ਜਦੋਂ ਆਪ ਉਸ ਥਾਂ ਪਹੁੰਚਦੇ ਹਨ ਤਾਂ ਲੱਛਮੀ ਜੀ ਨੂੰ ਪੁਛਿਆ ਕਿ ਬੈਕੁੰਠਪਤੀ ਜੀ ਨਜ਼ਰ ਨਹੀਂ ਆ ਰਹੇ, ਆਪ ਕ੍ਰਿਪਾ ਕਰਕੇ ਦਸੋ ਕਿ ਉਹ ਕਿਸੇ ਭਗਤ ਦਾ ਕਾਰਜ ਕਰਨ ਵਾਸਤੇ ਗਏ ਹੋਏ ਹਨ ਜਾਂ ਕਿਸੇ ਪਰਮ ਭਗਤ ਨੂੰ ਦਰਸ਼ਨ ਦੇਣ ਵਾਸਤੇ ਗਏ ਹੋਏ ਹਨ। ਉਸ ਵੇਲੇ ਲੱਛਮੀ ਜੀ ਨੇ ਕਿਹਾ ਕਿ ਨਾਰਦ ਜੀ! ਤੁਹਾਨੂੰ ਤਾਂ ਦਿਬਾਜ ਦਿਸ਼ਟ ਬਖਸ਼ੀ ਹੋਈ ਹੈ, ਤੁਸੀਂ ਤਾਂ ਭਗਵਾਨ ਨੂੰ ਹਰ ਥਾਂ ਵਿਚ ਦੇਖ ਸਕਦੇ ਹੋ। ਨਾਰਦ ਜੀ ਨੇ ਨਾਰਾਇਣ ਨਾਰਾਇਣ ਕਹਿੰਦਿਆਂ

ਬੇਨਤੀ ਕੀਤੀ ਕਿ ਅਜ ਮੈਂ ਇਨ੍ਹਾਂ ਨੂੰ ਯੋਗੀਆਂ ਦੇ ਹਿਰਦਿਆਂ ਵਿਚ ਦੇਖ ਚੁਕਿਆ ਹਾਂ, ਪਹਾੜਾਂ ਦੀਆਂ ਗਹਿਰੀਆਂ ਕੰਦਰਾਂ ਵਿਚ ਵੀ ਦੇਖ ਚੁਕਿਆ ਹਾਂ, ਸਮੁੰਦਰ ਵਿਚ ਵੀ ਸਾਰੇ ਝਾਤੀ ਮਾਰ ਲਈ ਹੈ, ਤਿੰਨਾਂ ਲੋਕਾਂ ਦੇ ਅੰਦਰ ਕੋਈ ਥਾਂ ਮੈਂ ਨਹੀਂ ਛੱਡੀ ਜਿਥੇ ਮੈਂ ਉਨ੍ਹਾਂ ਨੂੰ ਨਾ ਲੱਭਿਆ ਹੋਵੇ ਤਾਂ ਲੱਭਮੀ ਜੀ ਨੇ ਵੀ ਉਤਰ ਦਿਤਾ ਕਿ ਮੈਨੂੰ ਵੀ ਪਤਾ ਨਹੀਂ ਕਿ ਉਹ ਅਚਾਨਕ ਕਿਥੇ ਚਲੇ ਜਾਂਦੇ ਹਨ। ਇਸ ਤਰ੍ਹਾਂ ਜਾਣਾ ਮੇਰੇ ਤੋਂ ਵੀ ਗੁਪਤ ਰਖਦੇ ਹਨ। ਉਸ ਵੇਲੇ ਨਾਰਦਮੁਨੀ ਨੇ ਅਰਦਾਸ ਕੀਤੀ ਤਾਂ ਕੀ ਦੇਖਦੇ ਹਨ ਕਿ ਪ੍ਰਭੂ ਦੇ ਪਿਆਰੇ ਉਸ ਦੇ ਪਿਆਰ ਵਿਚ ਲੀਨ ਹੋਏ ਉਸ ਦੇ ਗੁਣ ਗਾ ਰਹੇ ਹਨ। ਨਾਰਦ ਨੇ ਦੀਰਘ ਦਿਸ਼ਟੀ ਨਾਲ ਦੇਖਿਆ ਕਿ ਮਹਾਨ ਪ੍ਰਭੂ ਸਵਰਨ ਹੀਰੇ ਜੜਤ ਤਥਤਾਂ ਤੇ ਬੈਠਣ ਵਾਲੇ ਅੱਜ ਸਤਿਸੰਗ ਵਿਚ ਹੀ ਸਭ ਤੋਂ ਪਿਛੇ ਸਮਾਧੀ ਸਥਿਤ ਹਨ। ਉਹ ਹੈਰਾਨ ਹੋ ਗਏ ਕਿ ਇਹ ਕੀ ਕੌਤਕ ਹੋਇਆ, ਉਥੇ ਪਹੁੰਚ ਕੇ ਉਸ ਨੇ ਆਪਣਾ ਵਰਤ ਉਪਾਹਨ ਕਰਨਾ ਸੀ, ਨਾਰਾਇਣ-ਨਾਰਾਇਣ ਦੀ ਅਵਾਜ਼ ਕੀਤੀ। ਭਗਵਾਨ ਨੇ ਨੇਤਰ ਖੋਲੇ ਉਸ ਵੇਲੇ ਨਾਰਦ ਨੂੰ ਦੇਖ ਕੇ ਮੁਸਕਰਾਏ, ਨਾਰਦ ਨੇ ਕਿਹਾ ਹੋ ਪ੍ਰਭੂ! ਮੈਂ ਤਾਂ ਬਹੁਤ ਹੈਰਾਨ ਹਾਂ ਕਿ ਆਪ ਜਮੀਨ ਉਤੇ ਹੀ ਦਰੀ ਉਤੇ ਬੈਠੇ ਹੋਂ, ਇਹ ਕੀ ਕਾਰਨ ਹੈ? ਉਸ ਵੇਲੇ ਭਗਵਾਨ ਨੇ ਕਿਹਾ, “ਨਾਰਦਮੁਨੀ! ਤੂੰ ਮੇਰਾ ਪਿਆਰਾ ਭਗਤ ਹੈ, ਸੰਸਾਰ ਇਹ ਕਹਿੰਦਾ ਹੈ ਕਿ ਮੈਂ ਘਰ ਦਰ ਤੋਂ ਹੀਣ ਹਾਂ, ਮੇਰਾ ਕੋਈ ਘਰ ਨਹੀਂ, ਕੋਈ ਦਰ ਨਹੀਂ, ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ ਪਰ ਆ ਮੈਂ ਤੈਨੂੰ ਭੇਤ ਦੀ ਗੱਲ ਦਸਦਾ ਹਾਂ ਕਿ ਗੁਰਮੁਖਾਂ, ਸਤਿਪੁਰਸ਼ਾਂ ਦੀ ਸੰਗਤ ਮੇਰਾ ਨਿਵਾਸ ਅਸਥਾਨ ਹੈ, ਜੇ ਮੇਰੇ ਸਚਮੁੱਚ ਦਰਸ਼ਨ ਕਿਸੇ ਨੇ ਕਰਨੇ ਹੋਣ ਤਾਂ ਮਹਾਂਪੁਰਸ਼ਾਂ ਦੀ ਸੰਗਤ ਹੀ ਮੇਰਾ ਸਾਕਾਰ ਦਰਸ਼ਨ ਹੈ, ਪਰਮ ਸਤਿਗੁਰੂ ਦੇ ਪਿਆਰਿਆਂ ਦੀ ਸੰਗਤ ਮੇਰੇ ਲਈ ਮਾਤਾ ਪਿਤਾ, ਸਾਰਾ ਪਰਿਵਾਰ ਤੇ ਸਥਾ ਮਿਤਰ ਹੈ ਅਤੇ ਸਤਿਪੁਰਸ਼ਾਂ ਦੀ ਸੰਗਤ ਹੀ ਮੇਰੇ ਲਈ ਉਤਮ ਪੁੱਤਰ ਹੈ ਅਤੇ ਨਾਰਦ ਜੀ! ਇਹ ਸਾਧਸੰਗਤ ਐਵੇਂ ਮਨੁੱਖਾ ਦਾ ਇਕੱਠ ਨਹੀਂ ਹੋਇਆ ਕਰਦਾ, ਇਥੋਂ ਸਾਰੀਆਂ ਬਰਕਤਾਂ ਮਿਲਦੀਆਂ ਹਨ, ਸੁਖਾਂ ਦੇ ਸਾਰੇ ਖਜ਼ਾਨਿਆਂ ਦਾ ਇਹ ਭੰਡਾਰ ਹੈ, ਇਥੋਂ ਤਕ ਇਹ ਸਾਧਸੰਗਤ ਮੈਨੂੰ ਪਿਆਰੀ ਹੈ ਕਿ ਮੇਰੇ ਜੀਵਨ ਦਾ ਆਧਾਰ ਹੈ। ਮੈਨੂੰ ਪ੍ਰਾਪਤ ਕਰਨ ਦਾ, ਪਰਮ ਪਦ ਪ੍ਰਾਪਤ ਕਰਨ ਦਾ ਇਕੋ ਇਕ ਵਸੀਲਾ ਸਾਧਸੰਗਤ ਹੈ। ਇਹ ਮੇਰੀ ਪੂਜਾ ਕਰਨ ਦਾ ਅਸਥਾਨ ਤੇ ਗੁਰਮੁਖਾਂ ਦੀ ਸੰਗਤ ਆਤਮ ਸੁਖ ਮਾਨਣ ਲਈ ਅਤੇ ਨਾਮ ਰੰਗ ਦੇ ਅੰਮ੍ਰਿਤ-ਰਸ ਭੁੰਚਣ ਲਈ ਹੈ। ਸਾਧਸੰਗਤ ਦੀ ਸੋਭਾ ਬਹੁਤ ਹੀ ਉਸਤੁਤ ਵਾਲੀ ਅਤੇ ਉਪਮਾ ਤੋਂ ਵੀ ਅਤੀ ਵਧੇਰੇ ਉਪਮਾ ਵਾਲੀ ਹੈ। ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹਨ-

ਨਿਜ ਘਰ ਮੇਰੋ ਸਾਧ ਸੰਗਤਿ, ਨਾਰਦ ਮੁਨਿ,
 ਦਰਸਨ ਸਾਧ ਸੰਗ ਮੇਰੋ ਨਿਜ ਰੂਪ ਹੈ॥
 ਸਾਧ ਸੰਗ ਮੇਰੋ ਮਾਤਾ ਪਿਤਾ ਅਉ ਕੁਟੰਬ ਸਖਾ,
 ਸਾਧ ਸੰਗ ਮੇਰੋ ਸੁਭ ਸ੍ਰੇਸ਼ਟ ਅਨੁਪ ਹੈ॥
 ਸਾਧ ਸੰਗ ਸਰਬ ਨਿਧਾਨ ਪ੍ਰਾਨ ਜੀਵਨ ਮੈ,
 ਸਾਧ ਸੰਗ ਨਿਜ ਪਦ ਸੇਵਾ ਦੀਪ ਧੂਪ ਹੈ॥
 ਸਾਧ ਸੰਗ ਰੰਗ ਰਸ ਭੋਗ ਸੁਖ ਸਹਜ ਮੈ,
 ਸਾਧ ਸੰਗ ਸੋਭਾ ਅਤਿ ਉਪਮਾ ਅਉ ਉਪ ਹੈ॥੩੦੩॥

ਕਬਿੱਤ ਭਾਈ ਗੁਰਦਾਸ ਜੀ

ਸਾਧ ਸੰਗਤ ਦੀ ਮਹਿਮਾ ਦਸਦਿਆਂ ਹੋਇਆਂ ਫੁਰਮਾਨ
 ਕੀਤਾ ਹੈ ਕਿ ਜਿਸ ਪ੍ਰਭੂ ਦੀ ਰਤਾ ਜਿੰਨੀ ਤਿਰਛੀ ਨਜ਼ਰ ਨਾਲ
 ਖੰਡਾਂ ਬ੍ਰਹਮੰਡਾਂ ਦੇ ਜੀਵ ਮੇਰੇ ਜਾਂਦੇ ਹਨ, ਉਹ ਪ੍ਰਭੂ ਨਾਮ-
 ਰਸੀਏ ਸਤ ਪੁਰਸ਼ਾਂ ਦੀ ਸੰਗਤਿ ਦੇ ਪ੍ਰੇਮ ਵਿਚ ਵਸ ਹੋਇਆ,
 ਉਸ ਵਿਚ ਸਮਾਇਆ ਰਹਿੰਦਾ ਹੈ। ਜਿਸ ਵਾਹਿਗੁਰੂ ਦੇ
 ਵਿਸਥਾਰ ਦੇ ਅਨੇਕ ਤਰ੍ਹਾਂ ਦੇ ਆਕਾਰ ਹਨ ਜਿਨ੍ਹਾਂ ਦਾ ਕੋਈ
 ਅੰਤ ਨਹੀਂ, ਉਹ ਵਾਹਿਗੁਰੂ ਕੀਰਤਨ ਸਮੇਂ ਸਾਧ ਸੰਗਤਿ ਨਾਲ
 ਪਰਚਿਆ ਰਹਿੰਦਾ ਹੈ। ਜਿਸ ਪਾਰਬ੍ਰਹਮ ਕਰਤਾਰ ਦੇ ਸਨਕ
 ਸਨੰਦਨ ਸੰਤ ਕੁਮਾਰ ਆਦਿ ਬ੍ਰਹਮਾ ਦੇ ਚਾਰ ਪੁੱਤਰ, ਬ੍ਰਹਮਾ
 ਆਦਿਕ ਤਿੰਨੇ ਦੇਵਤੇ ਆਗਿਆਕਾਰੀ ਹਨ, ਹੁਕਮੀ ਕਾਰ
 ਕਰਦੇ ਹਨ, ਉਹ ਅਗਿਣਤ ਗੁਣਾਂ ਵਾਲਾ ਵਾਹਿਗੁਰੂ ਸਾਧੂ
 ਪੁਰਸ਼ਾਂ ਦੀ ਸੰਗਤਿ ਦੇ ਸਾਮੁਣੇ ਆਗਿਆਕਾਰੀ ਹੋਇਆ ਰਹਿੰਦਾ
 ਹੈ। ਬੇਅੰਤ ਵਾਹਿਗੁਰੂ ਦੇ ਰੰਗ ਵਿਚ ਜੁੜੀ ਸਾਧ ਸੰਗਤਿ ਦੀ
 ਮਹਿਮਾ ਸਮਝ ਸੋਚ ਤੋਂ ਪ੍ਰਵੇਂ ਹੈ, ਗੁਰਮੁਖ ਉਸ ਵਿਚ ਜਲ ਦੀ
 ਮੱਛੀ ਵਾਂਗ ਅਤਿ ਅਣੂਟ ਪ੍ਰੀਤੀ ਨਾਲ ਲਿਵਲੀਨ ਰਹਿੰਦਾ ਹੈ।
 ਜਿਵੇਂ ਕਿ ਫੁਰਮਾਨ ਹੈ -

ਕਿੰਚਤ ਕਟਾਛ ਮਾਇਆ ਮੇਰੇ ਬ੍ਰਹਮੰਡ ਖੰਡ,
 ਸਾਧ ਸੰਗ ਰੰਗ ਮੈ ਬਿਮੋਹਿਤ ਮਗਨ ਹੈ॥
 ਜਾਂ ਕੈ ਓਅੰਕਾਰ ਕੈ ਅਕਾਰ ਹੈ ਨਾਨਾ ਪ੍ਰਕਾਰ,
 ਕੀਰਤਨ ਸਮੈ ਸਾਧ ਸੰਗ ਸੈ ਲਗਨ ਹੈ॥
 ਸਿਵ ਸਨਕਾਦਿ ਬ੍ਰਹਮਾਦਿ ਆਗਿਆਕਾਰੀ ਜਾ ਕੈ,
 ਅਗ੍ਰੂਭਾਗ ਸਾਧ ਸੰਗ ਗੁਨਨੁ ਅਗਨ ਹੈ॥
 ਅਗਾਮ ਅਪਾਰ, ਸਾਧ ਮਹਿਮਾ ਅਪਾਰ ਬਿਖੈ,
 ਅਤਿ ਲਿਵਲੀਨ ਜਲ-ਮੀਨ ਅਭਗਨ ਹੈ॥੩੦੨॥

ਕਬਿੱਤ ਭਾਈ ਗੁਰਦਾਸ ਜੀ

ਇਸ ਤਰ੍ਹਾਂ ਆਪ ਉਸ ਮਹਾਨ ਸੰਗਾਮ ਵਿਚ ਬੈਠੇ ਹੋ,
 ਜਿਸਦੀ ਮਹਿਮਾ ਅਪਰੰਪਰ ਪਾਰ ਹੈ, ਕੀਰਤਨ ਉਪਰੰਤ ਆਪ
 ਜੀ ਨੇ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਸਰਵਣ ਕੀਤਾ,
 ਬਹੁਤ ਸਾਰੇ ਪ੍ਰਮੀਆਂ ਦੇ ਇਹ ਹੁਕਮਨਾਮਾ ਕੰਠ ਵੀ ਹੈ। ਗੁਰੂ
 ਮਹਾਰਾਜ ਜੀ ਫੁਰਮਾਨ ਕਰਦੇ ਹਨ -

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥
 ਗਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥
 ਪੰਨਾ - 682

ਇਸ ਵਿਚ ਗੁਰੂ ਮਹਾਰਾਜ ਜੀ ਨੇ ਅੰਖੀ ਘੜੀ ਦਾ
 ਜ਼ਿਕਰ ਕੀਤਾ ਹੈ। ਆਪ ਸਾਰੇ ਜਾਣਦੇ ਹੋ ਕਿ ਅੰਖੀ ਘੜੀ
 ਕੀ ਹੁੰਦੀ ਹੈ, ਮੇਟੇ ਅਖਰਾਂ ਵਿਚ ਜੀਵਨ ਚਾਲ ਚਲਦਿਆਂ ਕੋਈ
 ਐਸਾ ਸਮਾਂ ਆ ਜਾਵੇ ਜਦੋਂ ਅਸੀਂ ਘੋਰ ਸੰਕਟ ਵਿਚ ਫਸ

ਜਾਈਏ ਅਤੇ ਇਨਸਾਨੀ ਬੁੱਧੀ ਮੁਤਾਬਿਕ ਉਸ ਦਾ ਕੋਈ ਵੀ
 ਹਲ ਨਾ ਨਿਕਲਦਾ ਹੋਵੇ ਅਤੇ ਪੁਰਸ਼ ਬਹੁਤ ਹੀ ਚਿੰਤਾ ਤੇ
 ਨਿਰਾਸਾ ਦੀ ਢੂੰਘੀ ਖੱਡ ਵਿਚ ਗਿਰ ਜਾਵੇ ਤਾਂ ਉਹ ਜੋ ਸਮਾਂ
 ਹੁੰਦਾ ਹੈ ਉਸ ਨੂੰ ਅੰਖੀ ਘੜੀ ਆਖਿਆ ਜਾਂਦਾ ਹੈ। ਅੰਖੀ
 ਘੜੀ ਤੋਂ ਅਸੀਂ ਸਾਰੇ ਡਰਦੇ ਹਾਂ। ਕੋਈ ਵੀ ਨਹੀਂ ਚਾਹੁੰਦਾ
 ਕਿ ਸਾਡੇ ਜੀਵਨ ਵਿਚ ਅੰਖਾ ਸਮਾਂ ਆਵੇ ਕਿਉਂਕਿ ਇਸ ਦਾ
 ਕੋਈ ਹੱਲ ਨਹੀਂ ਹੋਇਆ ਕਰਦਾ, ਦੰਡ ਹੀ ਦੰਡ ਭੁਗਤਣਾ
 ਪੈਂਦਾ ਹੈ, ਘਾਟੇ ਪੈਂਦੇ ਹਨ। ਨਿਰਾਸਾ ਵਧਦੀ ਹੈ, ਵਿਘਨਾਂ
 ਦਾ ਜਾਲ ਪਸਰ ਜਾਂਦਾ ਹੈ, ਸੱਤੇ ਸੁਧਾਰੀਆਂ ਭੁਲ ਜਾਂਦੀਆਂ ਹਨ।
 ਸਿਆਣਾ ਬੰਦਾ ਅਕਲ ਹੀਣ ਲਗਣ ਲਗ ਜਾਂਦਾ ਹੈ। ਇਥੋਂ
 ਤਕ ਕਿ ਮੌਤ ਦਾ ਦੰਡ ਵੀ ਭੁਗਤਣਾ ਪੈਂਦਾ ਹੈ ਪਰ ਸਮਰੱਥ
 ਗੁਰੂ ਆਪਣੇ ਸਿੱਖ ਨੂੰ ਅਜਿਹੀ ਅਜਮਾਇਸ਼ ਵਿਚੋਂ ਕੱਢ ਲੈਂਦਾ
 ਹੈ ਕਿਉਂਕਿ ਗੁਰਮਤਿ ਵਿਚ ਅਸੀਂ ਭਾਣਾ ਵੀ ਮੰਨਦੇ ਹਾਂ ਅਤੇ
 ਉਸ ਨਾਲ ਪਿਆਰ ਵਿਗੁਤੇ ਉਸ ਦੇ ਚਰਨਾਂ ਵਿਚ ਬੇਨਤੀ
 ਵੀ ਕਰਦੇ ਹਾਂ ਕਿ ਹੇ ਪ੍ਰਭੂ! ਜੀਵਨ ਆਪ ਦੇ ਪਿਆਰ ਵਿਚ
 ਲੰਘਾਉਂਦਿਆਂ ਸੰਕਟਾਂ ਤੋਂ ਬਚਾਈਂ ਅਤੇ ਅਸੀਂ ਆਪ ਦੀ ਸ਼ਰਨ
 ਹਾਂ, ਆਪ ਸਮਰੱਥ ਹੋ ਸੰਕਟ ਹਰਨ ਕਰਨ ਵਾਲੇ ਹੋ। ਆਪ
 ਦਾ ਬਿਰਦ ਹੀ ਇਹ ਹੈ ਕਿ ਆਪ ਆਪਣੇ ਪਿਆਰੇ ਨੂੰ ਸੰਕਟ
 ਵਿਚੋਂ ਬਚਾਵਾਂ ਅਤੇ ਗੁਰਸਿੱਖ ਦੀ ਇਹ ਨਿਤ ਦੀ ਅਰਦਾਸ
 ਹੈ ਕਿ ਗੁਰਮੁਖ ਕਿੱਤੀ ਵੀ ਉਚੀ ਪਦਵੀ ਤੇ ਪਹੁੰਚ ਜਾਵੇ ਫੇਰ
 ਵੀ ਅਰਦਾਸ ਦਾ ਸਹਾਰਾ ਨਹੀਂ ਛੱਡਿਆ ਕਰਦਾ। ਜੇ ਉਹ
 ਭਜਨ ਬੰਦਰੀ ਕਰਦਾ ਹੈ, ਕੋਈ ਨਵਾਂ ਕੰਮ ਅੰਭੰਡ ਕਰਦਾ
 ਹੈ, ਕੋਈ ਕਾਰਜ ਕਰਦਾ ਹੈ ਤਾਂ ਉਹ ਸਦਾ ਹੀ ਸਤਿਗੁਰੂ ਦਾ
 ਸਹਾਰਾ ਲੈ ਕੇ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ! ਕਿਪਾ ਕਰਕੇ
 ਜੀਵਨ ਨੂੰ ਸੁਖਾਲਾ ਬਣਾ ਕੇ ਸਮਾਂ ਲੰਘਾ ਦੇਵੇਂ, ਅਸਾਡਾ ਵੀ
 ਹੁਣ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਗੁਰੂ ਨੂੰ ਪੂਰਨ
 ਰੂਪ ਵਿਚ ਪਿਆਰ ਕਰੀਏ ਕਿਉਂਕਿ ਗੁਰੂ ਤੇ ਪ੍ਰਭੂ ਦਾ ਇਕੋ
 ਰੂਪ ਹੈ। ਇਹ ਪਿਆਰ ਦੇ ਵਸ ਵਿਚ ਹੁੰਦੇ ਹੋਏ ਆਪਣੇ
 ਪਿਆਰੇ ਦੇ ਸਾਰੇ ਕਾਰਜ ਅਚਿੰਤ ਹੀ ਕਰ ਦਿਆ ਕਰਦਾ ਹੈ
 ਜਿਵੇਂ ਕਿ ਫੁਰਮਾਨ ਹੈ -

ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ

ਜਿਨ ਹਰਿ ਕਾ ਨਾਮੁ ਪਿਆਰਾ॥

ਪੰਨਾ - 638

ਪਿਆਰ ਬਾਰੇ ਤੁਸੀਂ ਜਾਣਦੇ ਹੀ ਹੋ ਕਿ ਨੰਬਰ ਇਕ
 ਉਤੇ ਵਾਹਿਗੁਰੂ ਜੀ ਦਾ ਪਿਆਰ ਹੋਇਆ ਕਰਦਾ ਹੈ। ਇਸ
 ਤੋਂ ਵਿਪਰੀਤ ਜੋ ਸਾਰੇ ਸੰਸਾਰਕ ਪਿਆਰ ਹਨ ਉਨ੍ਹਾਂ ਤੋਂ ਗੁਰਮੁਖ
 ਨਿਰਲੇਪ ਰਿਹਾ ਕਰਦਾ ਹੈ। ਜੋ ਪ੍ਰਭੂ ਨੂੰ ਪਿਆਰ ਕਰਦਾ ਹੈ
 ਉਹ ਸਾਰਿਆਂ ਨੂੰ ਪਿਆਰ ਕਰਦਾ ਹੈ, ਸਭ ਦਾ ਭਲਾ
 ਮਨਾਉਂਦਾ ਹੈ ਅਤੇ ਉਸ ਦੀ ਸਦਾ ਹੀ ਧੁਰੋਂ ਦਿਲ ਦੀਆਂ
 ਢੂੰਘਾਈਆਂ ਵਿਚੋਂ ਅਰਦਾਸ ਹੁੰਦੀ ਹੈ -

ਨਾਨਕ ਨਾਮ ਚੜ੍ਹਦੀ ਕਲਾ,

ਤੇਰੇ ਭਾਣੇ ਸਰਬੱਤ ਕਾ ਭਲਾ।

ਇਹ ਅਰਦਾਸ ਕਰਦਿਆਂ ਉਹ ਕਦੇ ਵੀ ਨਹੀਂ ਸੋਚਦਾ
 ਕਿ ਕੋਈ ਵਿਅਕਤੀ ਉਸ ਨੂੰ ਦੁੱਖ ਦੇ ਰਿਹਾ ਹੈ, ਉਸ ਦਾ
 ਜੀਵਨ ਢੁੱਭਰ ਕਰ ਰਿਹਾ ਹੈ, ਉਸ ਦੇ ਅੰਦਰ ਇਕੋ ਹੀ ਲਗਨ
 ਹੁੰਦੀ ਹੈ ਕਿ ਸੰਸਾਰ ਸੁਖੀ ਰਹੇ, ਇਥੇ ਕੋਈ ਦੁੱਖ ਦੀਆਂ ਗੱਲਾਂ
 ਨਾ ਹੋਣ, ਨਾ ਹੀ ਯੁੱਧ ਹੋਣ, ਨਾ ਹੀ ਮਾਰ ਧਾੜ, ਖੋ ਖਿੱਝ

ਹੋਵੇ, ਅਮਨ ਹੋਵੇ, ਗੁਰਸਿੱਖ ਦਾ ਹਿਰਦਾ ਸਦਾ ਹੀ ਅਬਿਨਾਸ਼ੀ ਰਾਜ ਦੀ ਚਿਤਵਨਾ ਕਰਦਾ ਰਹਿੰਦਾ ਹੈ ਅਤੇ ਐਸੀ ਚਿਤਵਨੀ ਉਸ ਦੇ ਅੰਦਰ ਹੁੰਦੀ ਹੈ ਕਿ ਅਜਿਹਾ ਥਾਂ ਜਿਥੇ ਕੋਈ ਵੀ ਦੁਖ ਨਾ ਹੋਵੇ, ਕਿਸੇ ਨੂੰ ਕੋਈ ਅੰਦੇਸ਼ਾ ਨਾ ਹੋਵੇ, ਸਾਰੇ ਸੁਤੰਤਰਤਾ ਦੇ ਨਾਲ ਆਪਣਾ ਜੀਵਨ ਗੁਜ਼ਾਰਦੇ ਹੋਣ, ਆਪਣੇ ਫਰਜ਼ਾਂ ਨੂੰ ਪੂਰੇ ਕਰਦੇ ਹੋਣ, ਛੋਟੇ ਵੱਡੇ ਦਾ ਕੋਈ ਉਥੇ ਦਿਖਾਵਾ ਨਾ ਹੋਵੇ, ਸਚੁਤ ਹੀ ਇਹ ਬੇਗਮਪੁਰਾ ਸ਼ਹਿਰ ਹੋਵੇ, ਖੌਫ਼ ਜਿਥੇ ਨੇੜੇ ਤੇੜੇ ਨਾ ਆਵੇ, ਅਜਿਹੇ ਪਿਆਰ ਨੂੰ ਗੁਰਮੁਖ ਚਿਤਵਨਾ ਰਹਿੰਦਾ ਹੈ। ਉਹ ਆਪ ਵੀ ਪਿਆਰ ਦਾ ਰੂਪ ਹੁੰਦਾ ਹੈ ਅਤੇ ਆਪਣੇ ਸਤਿਗੁਰ ਦੇ ਪੁਰਨ ਪਿਆਰ ਨੂੰ ਹਿੱਤੇ ਵਿਚ ਵਸਾ ਲੈਂਦਾ ਹੈ। ਉਸ ਦਾ ਜੀਵਨ ਹੀ ਆਪਣਾ ਪਿਆਰਾ ਹੋਇਆ ਕਰਦਾ ਹੈ, ਜੇ ਪਿਆਰਾ ਰੱਤੀ ਭਰ ਲਈ ਵਿਛੜ ਜਾਵੇ ਤਾਂ ਉਸ ਵਾਸਤੇ ਜੀਉਣਾ ਔਖਾ ਹੋ ਜਾਂਦਾ ਹੈ, ਤੋੜ ਲਗ ਜਾਂਦੀ ਹੈ, ਅੰਗ ਮੁੜਦੇ ਹਨ ਜਿਵੇਂ ਕਿ ਬਾਬਾ ਫਰੀਦ ਜੀ ਨੇ ਫੁਰਮਾਨ ਕੀਤਾ ਹੈ -

**ਅਜੁ ਨ ਸੁਤੀ ਕੰਤ ਸਿਉ ਅੰਗ ਮੁੜੇ ਮੁੜਿ ਜਾਇ॥
ਜਾਇ ਪੁਛਹੁ ਛੋਹਗਣੀ ਤੁਮ ਕਿਉ ਰੈਣਿ ਵਿਹਾਇ॥**

ਪੰਨਾ - 1379

ਇਹ ਪਿਆਰ ਅਤਿ ਉਤਮ ਨਿਗਮਲ ਪਿਆਰ ਹੈ ਜਿਸ ਵਿਚ ਕੋਈ ਗਰਜ ਨਹੀਂ, ਕੋਈ ਮੰਗ ਨਹੀਂ। ਜੇ ਕੋਈ ਹੈ ਤਾਂ ਪਿਆਰੇ ਦੇ ਪਿਆਰ ਵਿਚ ਮਸਤ ਰਹਿਣ ਦੀ ਹੀ ਹੈ। ਭਾਈ ਗੁਰਦਾਸ ਜੀ ਸੰਸਾਰੀ ਜੀਵਾਂ ਦੇ ਪਿਆਰ ਦਾ ਇਕ ਪ੍ਰਕਰਣ ਲੈ ਕੇ ਇਸ ਨੂੰ ਅਨੁਭਵ ਕਰਾਉਣ ਲਈ ਫੁਰਮਾਨ ਕਰਦੇ ਹਨ-

**ਚੰਦ ਚਕੋਰ ਪਰੀਤ ਹੈ ਲਾਇ ਤਾਰ ਨਿਹਾਲੇ।
ਚਕਵੀ ਸੂਰਜ ਹੇਤ ਹੈ ਮਿਲਿ ਹੋਨਿ ਸੁਖਾਲੇ।
ਨੇਹੁ ਕਵਲ ਜਲ ਜਾਣੀਐ ਖਿੜਿ ਮੁਰ ਵੇਖਾਲੇ।
ਮੋਰ ਬਬੀਹੇ ਬੋਲਦੇ ਵੇਖਿ ਬਦਲ ਕਾਲੇ।
ਨਾਰਿ ਭਤਾਰ ਪਿਆਰੁ ਹੈ ਮਾਂ ਪੁਤ ਸਮ੍ਰਾਲੇ।
ਪੀਰ ਮੁਰੀਦਾ ਪਿਰਹੜੀ ਓਹੁ ਨਿਬਹੈ ਨਾਲੇ॥**

ਭਾਈ ਗੁਰਦਾਸ ਜੀ, ਵਾਰ 27/4

ਅਤੇ ਇਸ ਪਿਆਰ ਦੀ ਤੀਬਰਤਾ ਅਤੇ ਜੀਵਨ ਨਾਲ ਜੋ ਸਬੰਧ ਹੈ, ਉਸ ਨੂੰ ਦਸਦੇ ਫੁਰਮਾਨ ਕਰਦੇ ਹਨ ਕਿ ਇਹ ਜੀਵਨ ਗੁਰਸਿੱਖਾਂ ਦਾ ਅਤਿ ਜ਼ਰੂਰੀ ਹਿੱਸਾ ਹੈ। ਆਪਣੇ ਗੁਰੂ ਨੂੰ ਆਪਣੇ ਅੰਦਰ ਵਸਾ ਕੇ ਕੋਈ ਸਮਾਂ ਵੀ ਐਸਾ ਨਾ ਆਉਣ ਦੇਣਾ ਕਿ ਆਪਣੇ ਪਿਆਰੇ ਤੋਂ ਬਿਨਾਂ ਸੰਸਾਰ ਉਸ ਦੇ ਮਨ ਵਿਚ ਵਸ ਜਾਵੇ। ਇਹ ਬੇ ਗਰਜ ਪਿਆਰ ਹੋਇਆ ਕਰਦਾ ਹੈ। ਪਸੂਆਂ, ਪੰਛੀਆਂ ਦੇ ਜੀਵਨ ਵਿਚੋਂ ਇਕ ਅੰਗ ਲੈ ਕੇ ਇਸ ਦੀ ਤੀਬਰਤਾ ਨੂੰ ਅਨੁਭਵ ਕਰਦੇ ਫੁਰਮਾਨ ਕਰਦੇ ਹਨ -

**ਜਿਉ ਮਛਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ॥
ਬੁੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ॥
ਨਾਦ ਕਰੰਕਹਿ ਬੇਧਿਆ ਸਨਮੁਖ ਉਠਿ ਧਾਵੈ॥
ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ॥**

ਪੰਨਾ - 708

ਨਾਮਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਦਿੱਸ਼ਟਾਂਤਾਂ ਨਾਲ ਇਸ ਪਿਆਰ ਦੇ ਰਹਸ ਨੂੰ ਪ੍ਰਗਟ ਕੀਤਾ ਗਿਆ ਹੈ ਜਦੋਂ ਆਪ ਪ੍ਰਭੂ ਰੂਪ ਬੇਢੀ ਨੇ ਛਪਰੀ ਬਣਾਈ, ਤਾਂ ਨਾਲ ਦੀ ਗੁਆਂਢਣ ਬੀਬੀ ਨੇ ਉਸ ਛਪਰੀ ਦੀ ਸੁੰਦਰਤਾ ਨੂੰ ਤਕ ਕੇ ਕਿਹਾ ਕਿ ਨਾਮਦੇਵ! ਇਹ ਛਪਰੀ ਤੂੰ ਕਿਸ ਤੋਂ ਬਣਵਾਈ ਹੈ, ਮੈਨੂੰ ਵੀ ਉਸ ਦਾ ਬਹੁ ਟਿਕਾਣਾ ਦਸ ਦੇਹ। ਜਿੰਨੀ ਮਜ਼ੂਰੀ ਤੂੰ ਉਸ ਨੂੰ ਦਿਤੀ ਹੈ ਮੈਂ ਉਸ ਨੂੰ ਉਸ ਤੋਂ ਦੁਗਣੀ ਮਜ਼ੂਰੀ ਦੇ ਦੇਵਾਂਗੀ ਪਰ ਤੂੰ ਮੈਨੂੰ ਉਹਦਾ ਪਤਾ ਜ਼ਰੂਰ ਦਸ। ਨਾਮਦੇਵ ਜੀ ਨੇ ਕਿਹਾ ਕਿ ਹੇ ਭੈਣ ਜੀ! ਉਹ ਬੇਢੀ ਦੇ ਬਹੁ ਟਿਕਾਣੇ ਬਾਰੇ ਕੁਝ ਨਹੀਂ ਦਸਿਆ ਜਾ ਸਕਦਾ। ਦੇਖ ਜਿਥੇ ਵੀ ਤੇਰੀ ਨਿਗਾ ਜਾਂਦੀ ਹੈ, ਅਕਾਸ਼ ਧਰਤੀ, ਪਤਾਲ, ਅਕਾਸ਼ ਤੇ ਧਰਤੀ ਦੇ ਵਿਚਲੇ ਮਹੀਅਲ ਵਿਚ ਜਾਂਦੀ ਹੈ ਉਹ ਸਾਰੇ ਹੀ ਨਜ਼ਰ ਆਉਂਦਾ ਹੈ। ਜੋ ਤੂੰ ਮਜ਼ੂਰੀ ਦੀ ਗੱਲ ਕੀਤੀ ਹੈ ਉਹ ਪੈਸੇ ਟਕੇ ਦੀ ਮਜ਼ੂਰੀ ਨਹੀਂ ਮੰਗਦਾ ਹੈ, ਉਹ ਤਾਂ ਮਹਾਂ ਧਨਾਦ ਹੈ। ਸਾਰੇ ਖੰਡਾਂ ਬੁਹਿਮੰਡਾਂ ਦੀ ਦੰਲਤ ਉਸ ਦੀ ਇਕ ਦਿੱਸ਼ਟੀ ਨਾਲ ਪੈਦਾ ਹੋ ਜਾਂਦੀ ਹੈ ਉਹ ਇਨ੍ਹਾਂ ਮਜ਼ੂਰੀਆਂ ਵਿਚ ਲੁਭਾਇਮਾਨ ਨਹੀਂ ਹੁੰਦਾ। ਬੀਬੀ ਨੇ ਪੁਛਿਆ ਕਿ ਫੇਰ ਤੇਰੇ ਪਾਸ ਕਿਵੇਂ ਆ ਗਿਆ? ਨਾਮਦੇਵ ਜੀ ਨੇ ਕਿਹਾ ਕਿ ਮੈਂ ਤਾਂ ਉਸ ਤੋਂ ਬਿਨਾਂ ਇਕ ਸਕਿੰਟ ਵੀ ਨਹੀਂ ਜਿਉਂ ਸਕਦਾ, ਉਹ ਤਾਂ ਮੇਰੇ ਪ੍ਰਾਣਾਂ ਦਾ ਅਧਾਰ ਹੈ, ਮੈਂ ਤਾਂ ਜਿਉਂਦਾ ਹੀ ਉਸ ਕਰਕੇ ਹਾਂ। ਮੈਂ ਤੈਨੂੰ ਦਸਦਾ ਹਾਂ ਕਿ ਉਹ ਕੰਮ ਮਜਦੂਰੀਆਂ ਲੈ ਕੇ ਨਹੀਂ ਕਰਦਾ ਪਰ ਉਸਦੀ ਮਜਦੂਰੀ ਹੈ ਵੀ ਅਨੱਖੀ, ਉਹ ਹੈ ਪਿਆਰ ਦੀ ਮਜ਼ੂਰੀ। ਇਕ ਗੱਲ ਮੈਂ ਤੈਨੂੰ ਦਸਦਾ ਹਾਂ ਕਿ ਤੂੰ ਸੋਚਦੀ ਹੋਵੋਂਗੀ ਕਿ ਪਿਆਰ ਤਾਂ ਅਸੀਂ ਵੀ ਉਸਨੂੰ ਕਰਦੇ ਹਾਂ, ਉਸ ਨੂੰ ਪਿਆਰ ਕਰਦੇ ਹੋਏ ਮੰਦਰ ਵਿਚ ਅਸੀਂ ਜਾਂਦੇ ਹਨ, ਪੁਸ਼ਪ ਚੜ੍ਹਾਉਂਦੇ ਹਾਂ, ਪੂਜਾ ਕਰਦੇ ਹਾਂ। ਇਹ ਪਿਆਰ ਕੱਚਾ ਹੈ, ਆਪਣੀ ਗਰਜ ਦੀ ਪੂਰਤੀ ਵਾਸਤੇ ਪੂਜਾ ਕਰਦੇ ਹਾਂ, ਫੌਲ ਚੜ੍ਹਾਉਂਦੇ ਹਾਂ, ਸੁਗੰਧੀਆਂ ਵਗੈਰਾ ਅਰਪਣ ਕਰਦੇ ਹਾਂ ਉਹ ਤਾਂ ਨਿਰਾ ਹੀ ਪਿਆਰ ਦਾ ਭੁੱਖਾ ਹੈ। ਪੂਰਨ ਪਿਆਰ ਦੀ ਮਜ਼ੂਰੀ ਮੰਗਦਾ ਹੈ। ਤੁਹਾਡਾ ਪਿਆਰ ਖਿੰਡਿਆਂ ਹੋਇਆ ਪੁੱਤਰ, ਧੀਆਂ, ਰਿਸਤੇਦਾਰਾਂ ਵਿਚ ਵੰਡਿਆ ਹੋਇਆ ਹੈ। ਇਹ ਪਿਆਰ ਉਹੋ ਜਿਹਾ ਪਿਆਰ ਨਹੀਂ ਹੈ ਜਿਹੜਾ ਪਿਆਰ ਪ੍ਰਭੂ ਮੰਗਦਾ ਹੈ। ਉਸ ਦੇ ਬਾਰੇ ਫੁਰਮਾਨ ਹੈ ਕਿ ਸਭ ਨਾਲੋਂ ਪਿਆਰ ਤੋੜ ਕੇ ਅਜਿਹਾ ਪਿਆਰ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ -

ਆਖ ਜੀਵਾ ਵਿਸਰੈ ਮਰਿ ਜਾਓ॥

ਪੰਨਾ - 9

ਨਾਮਦੇਵ ਜੀ ਫੁਰਮਾਨ ਕਰਦੇ ਹਨ -

ਲੋਗ ਕੁਟੰਬ ਸਭੁ ਤੇ ਤੌਰੈ ਤਉ ਆਪਨ ਬੇਢੀ ਆਵੈ ਹੋ॥

ਪੰਨਾ - 657

ਸਾਰਾ ਸ਼ਬਦ ਇਸ ਤਰ੍ਹਾਂ ਹੈ -

**ਪਾੜ ਪੜੋਸਣਿ ਪੁਛਿ ਲੇ ਨਾਮਾ
ਕਾ ਪਹਿ ਛਾਨਿ ਛਵਾਈ ਹੋ॥
ਤੋ ਪਹਿ ਦੁਗਣੀ ਮਜ਼ੂਰੀ ਦੈਹਉ
ਮੋ ਕਉ ਬੇਢੀ ਦੇਹੁ ਬਤਾਈ ਹੋ॥
ਰੀ ਬਾਈ ਬੇਢੀ ਦੇਨ ਨ ਜਾਈ॥
ਦੇਖੁ ਬੇਢੀ ਰਹਿਓ ਸਮਾਈ॥
ਹਮਾਰੈ ਬੇਢੀ ਪ੍ਰਾਨ ਅਧਾਰਾ॥
ਬੇਢੀ ਪ੍ਰੀਤਿ ਮਜ਼ੂਰੀ ਮਾਂਗੈ**

ਜਉ ਕੋਊ ਛਾਨਿ ਛਵਾਵੈ ਹੋ॥
 ਲੋਗ ਕੁਟੰਬ ਸਭਹੁ ਤੇ ਤੌਰੈ
 ਤਉ ਆਪਣ ਬੇਦੀ ਆਵੈ ਹੋ॥
 ਐਸੋ ਬੇਦੀ ਬਰਨਿ ਨ ਸਾਕਉ
 ਸਭ ਅੰਤਰ ਸਭ ਠਾਂਧੀ ਹੋ॥

ਪੰਨਾ - 657

ਸੋ ਇਹ ਪਿਆਰ ਦੀ ਇਕ ਝਲਕ ਹੈ ਜਿਸ ਤੋਂ ਸਾਨੂੰ ਅਨੁਮਾਨ ਲਗਦਾ ਹੈ ਕਿ ਜਿਸ ਪਿਆਰ ਨੂੰ ਅਸੀਂ ਪਿਆਰ ਕਹਿੰਦੇ ਹਾਂ ਉਹ ਤਾਂ ਸਾਡੀ ਇਕ ਗਰਜ਼ ਹੈ, ਮੰਗਾਂ ਹਨ, ਉਨ੍ਹਾਂ ਦੀ ਪੂਰਤੀ ਵਾਸਤੇ ਅਸੀਂ ਸਤਿਸੰਗ ਵਿਚ ਜਾਂਦੇ ਹਾਂ, ਪੂਜਾ, ਅਨੇਕ ਤਰ੍ਹਾਂ ਦੇ ਪੁੰਨ ਦਾਨ ਕਰਦੇ ਹਾਂ। ਵਾਸ਼ਨਾਵਾਂ ਦੀ ਅਧੀਨ ਹੋਏ ਹੋਏ ਵਾਸ਼ਨਾਵਾਂ ਦੀ ਪੂਰਤੀ ਚਾਹੁੰਦੇ ਹਾਂ, ਇਹ ਪਿਆਰ ਨਹੀਂ ਹੋਇਆ ਕਰਦਾ, ਇਹ ਤਾਂ ਸੋਂਦੇਬਾਜ਼ੀ ਹੋਇਆ ਕਰਦੀ ਹੈ। ਪ੍ਰਭੂ ਦਿਆਲੂ ਹੈ ਉਹ ਬਿਨਾਂ ਮੰਗੇ ਹੀ ਸਭ ਕੁਝ ਦੇ ਦਿੰਦਾ ਹੈ -

ਜੇ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥

ਪੰਨਾ - 681

ਜਿਸ ਪਿਆਰ ਦੀ ਮੈਂ ਗੱਲ ਕਰਦਾ ਹਾਂ ਉਹ ਗੁਰੂ ਨਾਲ ਪੁਰਨ ਪਿਆਰ ਹੋਇਆ ਕਰਦਾ ਹੈ ਹਰ ਵਕਤ ਉਸ ਦਾ ਪਿਆਨ ਹਿਰਦੇ ਵਿਚ ਵਸਿਆ ਰਹਿਣਾ ਅਤੇ ਹਰ ਵਕਤ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਰਹਿਣਾ ਅਤੇ ਸੇਵਾ, ਪਾਠ, ਪੂਜਾ ਕਰਕੇ ਉਸ ਦਾ ਫਲ ਗੁਰੂ ਦੇ ਚਰਨਾਂ ਵਿਚ ਅਰਪਣ ਕਰਦੇ ਰਹਿਣਾ। ਗੁਰੂ ਮਹਾਰਾਜ਼ ਜੀ ਫੁਰਮਾਨ ਕਰਦੇ ਹਨ ਕਿ ਜਿਨ੍ਹਾਂ ਦੇ ਅੰਦਰ ਗੁਰੂ ਦੀ ਪ੍ਰਤੀਤ ਪੈਦਾ ਹੋ ਗਈ ਸਿਰਫ ਉਹੀ ਪੁਰਸ਼ ਨਾਮ ਵਿਚ ਰੰਗਿਆ ਜਾਂਦਾ ਹੈ -

ਜਾ ਕੈ ਮਨਿ ਗੁਰ ਕੀ ਪਰਤੀਤਿ॥

ਤਿਸੁ ਜਨ ਆਵੈ ਹਰਿ ਪ੍ਰਭੂ ਚੀਤਿ॥

ਪੰਨਾ - 283

ਪੰਨਾ - 600

ਇਕ ਹੋਰ ਥਾਂ ਫੁਰਮਾਨ ਹੈ -

ਘਰ ਹੀ ਮਰਿ ਅੰਮ੍ਰਿਤੁ ਭਰਪੂਰੁ ਹੈ
 ਮਨਮੁਖਾ ਸਾਲੁ ਨ ਪਾਇਆ॥
 ਜਿਉ ਕਸ਼ਤੁਰੀ ਮਿਰਗੁ ਨ ਜਾਣੈ
 ਕ੍ਰਮਦਾ ਭਰਮਿ ਭੁਲਾਇਆ॥
 ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਬੁਆਇਆ॥

ਪੰਨਾ - 644

ਗੁਰੂ ਉਸ ਦੀ ਸਦਾ ਹੀ ਰਖਵਾਲੀ ਕਰਦਾ ਹੈ -

ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਾਇ॥
 ਜਾਮਿ ਗੁਰੂ ਹੋਇ ਵਲਿ ਲਖ ਬਹੇ ਕਿਆ ਕਿਜਾਇ॥
 ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ॥
 ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ॥

ਪੰਨਾ - 1399

ਗੁਰੂ ਆਪਣੇ ਸੇਵਕ ਦੀ ਸਦਾ ਹੀ ਰਾਖੀ ਕਰਦਾ ਹੈ ਜਿਵੇਂ ਕਿ -

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲੁ॥
 ਸੇਵਕ ਕਉ ਗੁਰੁ ਸਦਾ ਦਇਆਲੁ॥
 ਸਿਖ ਕੀ ਗੁਰੁ ਫੁਰਮਤਿ ਮਲੁ ਹਿਰੈ॥
 ਗੁਰ ਬਚਨੀ ਹਰਿ ਨਾਮੁ ਉਚਰੈ॥
 ਸਤਿਗੁਰੁ ਸਿਖ ਕੇ ਬੰਧਨ ਕਾਟੈ॥
 ਗੁਰ ਕਾ ਸਿਖੁ ਬਿਕਾਰ ਤੇ ਹਾਟੈ॥
 ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥
 ਗੁਰ ਕਾ ਸਿਖੁ ਵਡਭਾਗੀ ਹੇ॥
 ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥
 ਨਾਨਕ ਸਤਿਗੁਰੁ ਸਿਖ ਕਉ ਜੀਅ ਨਗਲਿ ਸਮਾਰੈ॥

ਪੰਨਾ - 286

ਕਲੇਸ਼ ਜਨਮ ਮਰਨ ਦਾ ਦੁਖ ਭੁਗਤਾਉਂਦੇ ਰਹਿੰਦੇ ਹਨ।

ਸੋ ਭਾਈ ਤਿਲੋਕਾ ਜੀ ਨੇ ਬੇਨਤੀ ਕੀਤੀ ਕਿ ਮੈਨੂੰ
ਉਪਦੇਸ਼ ਦੇਵੇ ਜਿਵੇਂ ਕਿ ਗੁਰ ਪ੍ਰਤਾਪ ਸੁਰਜ ਗ੍ਰੰਥ, ਰਾਸ 3
ਅੰਕ 51 ਵਿਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ -

ਅਸ ਮੁਝ ਕਉ ਦੀਜਹਿ ਉਪਦੇਸ਼।

ਸੁਨਤਿ ਕਮਾਵਤਿ ਨਸਹਿੰ ਕਲੇਸ਼।

ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ 2145

ਉਸ ਦੇ ਆਪਣੇ ਧੂਰ ਹਿਰਦਿਓਂ ਬੇਨਤੀ ਕਰਨ ਸਮੇਂ
ਪਿਆਰ ਨਾਲ ਅੱਖਾਂ ਵਿਚੋਂ ਹੱਝ ਆ ਗਏ। ਮਹਾਰਾਜ ਜੀ ਨੇ
ਵੀ ਉਸ ਨੂੰ ਉਤਮ ਅਧਿਕਾਰੀ ਜਾਣ ਕੇ ਬਚਨ ਕੀਤਾ ਕਿ
ਭਾਈ ਤਿਲੋਕਾ ਜੀ! ਤੁਸੀਂ ਸਾਡੇ ਇਨ੍ਹਾਂ ਬਚਨਾਂ ਨੂੰ ਸਤਿ ਜਾਣ
ਕੇ ਕਮਾਈ ਕਰਿਓ, ਉਹ ਇਹ ਹਨ ਕਿ ਸਤਿਨਾਮ ਦਾ ਉਪਦੇਸ਼
ਅਸੀਂ ਤੁਹਾਨੂੰ ਦਿੰਦੇ ਹਾਂ ਇਸ ਨਾਲ ਸਦਾ ਹੀ ਲਿਵ ਲਾ ਕੇ
ਰੱਖੋ, ਇਸ ਵਿਚ ਸਦਾ ਧਿਆਨ ਰੱਖੋ, ਜਦੋਂ ਸ਼ਾਸ਼ ਅੰਦਰ ਨੂੰ
ਜਾਵੇ ਤਾਂ ਵੀ ਵਾਹਿਗੁਰੂ ਮੰਤਰ ਨਾਲ ਲੱਦਿਆ ਹੋਵੇ, ਖਾਲੀ
ਨਾ ਜਾਵੇ ਅਤੇ ਜਦੋਂ ਬਾਹਰ ਨੂੰ ਆਵੇ ਤਾਂ ਵੀ ਵਾਹਿਗੁਰੂ
ਮੰਤਰ ਨਾਲ ਭਰਿਆ ਹੋਵੇ, ਸੱਖਣਾ ਨਾ ਆਵੇ। ਤੁਹਾਡੇ ਕੌਲ
ਅੈਨਾ ਸਮਾਂ ਨਹੀਂ ਕਿ ਤੁਸੀਂ ਸਮਾਧੀਆਂ ਲਾਓ, ਆਪਣੇ
ਨਵਾਬ ਦੀ ਰਾਬੀ ਕਰਨੀ ਇਹ ਰੁਝੇਵਿਆਂ ਭਰਿਆਂ ਜੀਵਨ
ਹੋਇਆ ਕਰਦਾ ਹੈ, ਇਸ ਵਿਚ ਜੋ ਕ੍ਰਿਆ ਤੁਹਾਨੂੰ ਦੱਸੀ ਹੈ
ਜਿਸ ਨੂੰ ਸ਼ਾਸ਼ ਸ਼ਾਸ਼ ਦਾ ਸਿਮਰਨ ਕਿਹਾ ਜਾਂਦਾ ਹੈ ਇਹ
ਸਦਾ ਹੀ ਕਰਦੇ ਰਹਿਣਾ ਹੈ, ਸਾਰੀਆਂ ਚਿੰਤਾਵਾਂ, ਸਾਰੇ ਦੁਖ
ਇਸ ਨਾਲ ਉਤਰ ਜਾਂਦੇ ਹਨ। ਸਦਾ ਹੀ ਰਸ ਭਿੰਨਾਂ ਅਨੁਭਵ
ਰਹਿੰਦਾ ਹੈ। ਜਿਵੇਂ ਕਿ ਫੁਰਮਾਨ ਹੈ -

ਸਾਸਿ ਸਾਸਿ ਸਿਮਰਹੁ ਗੋਬਿੰਦ॥

ਮਨ ਅੰਤਰ ਕੀ ਉਤਰੈ ਚਿੰਦ॥

ਪੰਨਾ - 295

ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਦਇਆ ਦਾ ਪਾਤਰ
ਹੋ ਕੇ, ਉਸ ਨੇ ਗੁਰੂ ਮਹਾਰਾਜ ਜੀ ਦਾ ਉਪਦੇਸ਼, ਘੁੱਟ ਕੇ
ਪੱਲੇ ਬੰਨ੍ਹ ਲਿਆ ਅਤੇ ਪੱਕਾ ਇਗਦਾ ਕਰ ਲਿਆ ਕਿ ਕੋਈ
ਸ਼ਾਸ਼ ਬਿਰਥਾ ਨਹੀਂ ਜਾਣ ਦੇਣਾ ਕਿਉਂਕਿ ਉਸਦਾ ਗੁਰੂ
ਮਹਾਰਾਜ ਨਾਲ ਪਿਆਰ ਸੀ। ਪਿਆਰੇ ਦੇ ਬਚਨ ਨੂੰ ਕਮਾਉਣ
ਵਿਚ ਹੀ ਅਨੰਦ ਪ੍ਰਾਪਤ ਹੋਇਆ ਕਰਦਾ ਹੈ। ਗੁਰੂ ਮਹਾਰਾਜ
ਨੇ ਕਿਹਾ ਕਿ ਉਠਦੇ ਬਹਿੰਦੇ, ਆਉਂਦੇ ਜਾਂਦੇ ਪ੍ਰਮੇਸ਼ਰ ਨੂੰ
ਧਿਆਨ ਵਿਚ ਵਸਾ ਕੇ ਉਸ ਦੀ ਹਾਜ਼ਰੀ ਆਪਣੇ ਅੰਦਰ
ਮਹਿਸੂਸ ਕਰਦੇ ਰਹਿਣਾ, ਦਿਨ ਤੇ ਰਾਤ ਇਸ ਤਰ੍ਹਾਂ ਨਾਮ ਦਾ
ਸਿਮਰਨ ਕਰਨਾ ਹੈ।

ਦੂਜੀ ਗੱਲ ਜੋ ਤੁਸੀਂ ਰਹਿਤ ਦੇ ਰੂਪ ਵਿਚ ਯਾਦ ਰਖਣੀ
ਹੈ, ਉਹ ਹੈ ਕਿ ਵਾਹਿਗੁਰੂ ਜੀ ਜੋ ਕੁਝ ਕਰ ਰਹੇ ਹਨ, ਉਹ
ਭਲਾ ਹੀ ਕਰ ਰਹੇ ਹਨ। ਖੁਸ਼ੀ ਵਿਚ, ਗਮੀ ਵਿਚ ਇਹੋ ਹੀ
ਮਨ ਵਿਚ ਰੱਖੋ ਕਿ ਪ੍ਰਭੂ ਠੀਕ ਹੀ ਕਰ ਰਹੇ ਹਨ। ਉਸ ਦੀ
ਰਜ਼ਾ ਵਿਚ ਰਾਜ਼ੀ ਰਹੋ, ਕਿਸੇ ਉਪਰ ਦੋਸ਼ ਨਾ ਦੇਵੇ, ਦੋਸ਼
ਕੇਵਲ ਆਪਣੇ ਕਰਮਾਂ ਦਾ ਹੋਇਆ ਕਰਦਾ ਹੈ, ਦੁਖ ਸੁਖ
ਆਪਣੇ ਕਰਮਾਂ ਦੇ ਹਿਸਾਬ ਨਾਲ ਹੀ ਹੋਇਆ ਕਰਦੇ ਹਨ।
ਜਿਵੇਂ ਕਿ ਫੁਰਮਾਨ ਹੈ -

ਦਦੈ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣਿਆ॥

ਜੋ ਸੇ ਕੀਆ ਸੇ ਸੇ ਪਾਇਆ ਦੋਸ਼ ਨ ਦੀਜੈ ਅਵਰ ਜਨਾ॥

ਪੰਨਾ - 433

ਵਾਹਿਗੁਰੂ ਜੀ ਹਰ ਥਾਂ ਉਤੇ ਵਿਆਪਕ ਹਨ ਜਿਧਰ ਵੀ
ਤੇਰੀ ਨਿਗ੍ਰਾ ਜਾਂਦੀ ਹੈ ਜੋ ਕੁਝ ਵੀ ਤੂੰ ਸੋਚ ਸਕਦਾ ਹੈ, ਜਿਥੋਂ
ਤਕ ਵੀ ਤੇਰੀ ਪਹੁੰਚ ਹੈ, ਕੋਈ ਥਾਂ ਖਾਲੀ ਨਹੀਂ ਹੈ, ਜਿਥੇ
ਵਾਹਿਗੁਰੂ ਜੀ ਦੀ ਜੋਤ ਦਾ ਪ੍ਰਕਾਸ਼ ਨਾ ਹੋਵੇ, ਜਦੋਂ ਤਕ ਪ੍ਰਭੂ
ਦਾ ਸਿਮਰਨ ਕਰਕੇ ਦਿਬਜ ਦਿਸ਼ਟ ਪ੍ਰਾਪਤ ਨਹੀਂ ਹੁੰਦੀ, ਉਨ੍ਹਾਂ
ਚਿਰ ਤਕ ਇਹ ਜੋਤ ਪ੍ਰਗਟ ਨਹੀਂ ਹੁੰਦੀ। ਜਿਵੇਂ ਅਕਾਸ਼ ਹਰ
ਥਾਂ ਵਿਆਪਕ ਹੈ, ਇਸ ਤਰ੍ਹਾਂ ਪ੍ਰਭੂ ਹਰ ਜੀਵ ਵਿਚ ਵਿਆਪਕ
ਹੈ। ਕੋਈ ਦੁਖ ਆਵੇ, ਕੋਈ ਸੁਖ ਆਵੇ ਉਸ ਵਿਚ ਪ੍ਰਭੂ ਨੂੰ
ਦੋਸ਼ ਨਾ ਦੇਵੇ, ਉਸ ਨਾਲ ਪਿਆਰ ਵਿਚ ਰਹੋ।

ਤੀਜਾ ਤੈਨੂੰ ਅਸੀਂ ਉਪਦੇਸ਼ ਦਿੰਦੇ ਹਾਂ ਕਿ ਜੋ ਤੇਰਾ
ਸਰੀਰ ਹੈ ਉਹ ਤੂੰ ਨਹੀਂ ਹੈਂ। ਸਰੀਰ ਵਿਚ ਪੰਜ ਤੱਤ, 25
ਪ੍ਰਕਿਤੀਆਂ ਦੇ ਬਣੇ ਗਿਆਨ ਇੰਦਰੇ, ਕਰਮ ਇੰਦਰੇ, ਪੰਜ
ਪਾਣ, ਮਨ, ਬੁੱਧੀ ਚਿਤ ਤੇ ਹੰਗਤਾ ਰੂਪੀ ਅੰਤਸ਼ਕਰਣ ਹੈ।
ਇਹ ਸਾਰੀਆਂ ਚੀਜ਼ਾਂ ਪ੍ਰਕਿਤੀ ਨਾਲ ਸਬੰਧ ਰਖਦੀਆਂ ਹਨ,
ਤੂੰ ਇਨ੍ਹਾਂ ਤੋਂ ਨਿਆਰਾ ਚੇਤਨ ਸਰੂਪ ਹੈਂ। ਤੂੰ ਵਾਹਿਗੁਰੂ ਦਾ
ਹੀ ਸਰੂਪ ਹੈਂ, ਆਪਣੇ ਆਪ ਨੂੰ ਪਛਾਣ, ਆਤਮ ਚਿੰਤਨ
ਕਰਨ ਨਾਲ ਅਗਿਆਨ ਦਾ ਨਾਸ਼ ਹੋ ਜਾਵੇਗਾ। ਆਪ ਦਾ
ਫੁਰਮਾਨ ਹੈ -

ਦੋਸ਼ ਅਰੋਪਹੁ ਕੋਇ ਨ ਪ੍ਰਭੂ ਮੈਂ।

ਜੋ ਬਨਾਪਕ ਨਭ ਕੀ ਸਾ ਸਭਿ ਮੈਂ।

ਤਨ ਹੰਤਾ ਕੇ ਤਜਿ ਅੱਡਿਆ।

ਸਨੈ ਸਨੈ ਲਖਿ ਰੂਪ ਪ੍ਰਕਾਸ਼॥

ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ 2145

ਹੌਲੀ-ਹੌਲੀ ਤੈਨੂੰ ਆਪਣੇ ਸਰੂਪ ਦਾ ਗਿਆਨ ਹੋ
ਜਾਵੇਗਾ ਕਿਉਂਕਿ ਨਾਮ ਨਾਲ ਜਨਮਾਂ-ਜਨਮਾਂ ਦੀ ਲੱਗੀ ਹੋਈ
ਮੈਲ ਧੋ ਹੋ ਜਾਂਦੀ ਹੈ, ਕਪੜੇ ਨੂੰ ਧੋਣ ਵਾਸਤੇ ਸਾਬਣ ਦੀ
ਲੋੜ ਹੈ, ਹੱਥਾਂ ਪੈਰਾਂ, ਤਨ ਤੇ ਪਈ ਗਰਦ ਪਾਣੀ ਨਾਲ ਧੋਤੀ
ਜਾਂਦੀ ਹੈ ਇਸੇ ਤਰ੍ਹਾਂ ਨਾਮ ਜਪਣ ਨਾਲ ਉਹ ਮੈਲ ਧੋਤੀ
ਜਾਂਦੀ ਹੈ ਜਿਸ ਨੇ ਇਸ ਜੀਵ ਨੂੰ ਪ੍ਰਮੇਸ਼ਰ ਤੋਂ ਵਿਛੋੜਿਆ
ਹੋਇਆ ਹੈ -

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥

ਖੰਲਾਈ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥

ਪੰਨਾ - 651

ਇਕ ਗੱਲ ਦਾ ਖਾਸ ਕਰਕੇ ਧਿਆਨ ਦੇਣਾ ਹੈ ਕਿ
ਕਿਸੇ ਵੀ ਹਾਲਤ ਵਿਚ ਜੀਵ ਘਾਤ ਨਹੀਂ ਕਰਨਾ ਅਤੇ
ਅਹਿਸਾ ਦਾ ਪਾਲਣ ਪੂਰੀ ਤਰ੍ਹਾਂ ਨਾਲ ਕਰਨਾ ਹੈ। ਜਦੋਂ ਅਸੀਂ
ਹਿੱਸਾ ਬਾਰੇ ਵਿਚਾਰ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ
ਹਿੱਸਾ ਦੇ ਕਿੰਨੇ ਰੂਪ ਹਨ। ਸਰੀਰ ਨਾਲ ਕਿਸੇ ਨੂੰ ਦੁਖ ਦੇਣਾ,
ਮਾਰਨਾ ਸਰੀਰਕ ਹਿੱਸਾ ਹੋਇਆ ਕਰਦੀ ਹੈ। ਕਠਰ ਬਚਨ ਬੋਲ
ਕੇ ਕਿਸ ਦਾ ਹਿਰਦਾ ਵਿੰਨ ਦੇਣਾ ਇਹ ਵਾਚਕ ਹਿੱਸਾ ਹੋਇਆ
ਕਰਦੀ ਹੈ। ਮਨ ਨਾਲ ਕਿਸੇ ਦਾ ਬੁਰਾ ਚਿਤਵਦੇ ਰਹਿਣਾ, ਇਹ
ਮਾਨਸਿਕ ਹਿੱਸਾ ਹੋਇਆ ਕਰਦੀ ਹੈ, ਆਪਣੀ ਬੁੱਧੀ ਦੇ ਬਲ
ਨਾਲ ਕਿਸੇ ਨੂੰ ਸੰਕਟ ਵਿਚ ਫਸਾ ਦੇਣਾ, ਜਮੀਨ ਜਾਇਦਾਦ
ਖੋ ਲੈਣੀ, ਇਹ ਬੁੱਧੀ ਦੀ ਹਿੱਸਾ ਕਹਾਇਆ ਕਰਦੀ ਹੈ। ਇਕ

ਹਿੰਸਾ ਉਹ ਹੋਇਆ ਕਰਦੀ ਹੈ ਕਿਸੇ ਨੂੰ ਨੁਕਸਾਨ ਪਹੁੰਚਾਉਣ
ਲਈ ਕਿਸੇ ਤਾਂਤਰੀ ਤੋਂ ਜਾਂਦੂ ਟੂਣੇ ਕਰਵਾ ਕੇ ਨੁਕਸਾਨ
ਪਹੁੰਚਾਉਣਾ ਜਾਂ ਆਪ ਚਿਲੇ ਕੱਠਣੇ। ਇਹ ਹਿੰਸਾ ਦੇ ਰੂਪ
ਹਨ। ਇਸ ਕਰਕੇ ਗੁਰਸਿਖਾਂ ਵਿਚ ਗੁਰੂ ਮਹਾਰਾਜ ਦਾ ਇਹ
ਇਹ ਆਦੇਸ਼ ਪ੍ਰਚਲਤ ਹੈ ਕਿ ਅਰਦਾਸ ਪਿਛੋਂ ਜਾਂ ਇਕੱਲਿਆਂ
ਵੀ ਉਹ ਕਹਿੰਦੇ ਹਨ -

ਨਾਨਕ ਨਾਮ ਚੜ੍ਹਦੀ ਕਲਾ,
ਤੇਰਾ ਭਾਣੇ ਸਰਬਤ ਕਾ ਭਲਾ।

ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਕਿਹਾ
ਕਿ ਹਿੰਸਾ ਨੂੰ ਛੱਡ ਕੇ ਸਭ ਜੀਵਾਂ ਉਤੇ ਦਇਆ ਕਰਨੀ,
ਕਿਸੇ ਦਾ ਹਿਰਦਾ ਨਹੀਂ ਦੁਖਾਉਣਾ, ਗਰੀਬ ਮਾਰ ਨਹੀਂ
ਕਰਨੀ, ਗਰੀਬ ਮਾਰ ਕਰਨ ਤੇ ਪ੍ਰਭੂ ਦੀ ਖੁਸ਼ੀ ਪ੍ਰਾਪਤ ਨਹੀਂ
ਹੋਇਆ ਕਰਦੀ। ਇਹ ਆਪਣੇ ਅਤੇ ਪ੍ਰਭੂ ਵਿਚਾਲੇ ਕੰਧ ਬਣਾ
ਲਿਆ ਕਰਦੀ ਹੈ ਉਸ ਦੀਆਂ ਰਹਿਮਤਾਂ ਤੇ ਬਰਕਤਾਂ ਉਸ
ਕੰਧ ਕਾਰਨ ਰੁਕ ਜਾਇਆ ਕਰਦੀਆਂ ਹਨ। ਮਹਾਂਪੁਰਸ਼ਾਂ ਦੇ
ਅਨੁਭਵ ਹਨ ਕਿ ਗਰੀਬ ਨੂੰ ਦੁਖ ਦੇਣਾ ਬਹੁਤ ਹੀ ਬੁਰਾ ਹੈ-

ਬੁਰਾ ਗਰੀਬ ਕਾ ਮਾਰਨਾ ਬੁਰੀ ਗਰੀਬ ਕੀ ਆਹਾ।
ਮੁਏ ਬਕਰੇ ਕੀ ਖਾਲ ਸੇ ਲੋਹਾ ਭਸਮ ਹੋ ਜਾਏ।

ਇਸ ਕਰਕੇ ਹਿਰਦੇ ਵਿਚ ਦਇਆ ਬਹੁਤ ਜ਼ਰੂਰੀ ਹੈ।
ਦਇਆ ਤੋਂ ਹੀ ਧਰਮ ਦੀ ਪੈਦਾਇਸ਼ ਹੁੰਦੀ ਹੈ। ਜਿਸ ਹਿਰਦੇ
ਵਿਚ ਦਇਆ ਹੈ ਉਸ ਹਿਰਦੇ ਵਿਚ ਧੀਰਜ ਹੈ, ਖਿਮਾਂ ਹੈ
ਸੰਤੋਖ ਹੈ, ਅਹਿੰਸਾ ਹੈ, ਲੋਕ ਸੇਵਾ ਦਾ ਜਜ਼ਬਾ ਹੈ, ਸੌਚ ਹੈ,
ਪਵਿੱਤਰਤਾ ਹੈ, ਚਰਿੱਤਰ ਹੈ, ਸ਼ੀਲ ਹੈ, ਮਿਠਾਸ ਹੈ, ਇਹ ਗੁਣ
ਦਇਆ ਵਿਚੋਂ ਪੈਦਾ ਹੋਇਆ ਕਰਦੇ ਹਨ। ਜਿਥੇ ਦਇਆ
ਨਹੀਂ ਹੈ, ਉਥੋਂ ਪ੍ਰਮੇਸ਼ਰ ਦੂਰ ਰਹਿੰਦਾ ਹੈ -

ਕਬੈਰ ਜਹਾ ਗਿਆਨ ਤਹ ਧਰਮੁ ਹੈ ਜਹਾ ਝੂਠ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥

ਪੰਨਾ - 1372

ਸੋ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਤਿਲੋਕਾ
ਜੀ! ਇਹ ਗੱਲ ਧਿਆਨ ਵਿਚ ਰਖਣੀ ਹੈ ਕਿ ਮਿਹਨਤ ਜੀਅ
ਭਰਕੇ ਕਰੋ ਅਤੇ ਜੋ ਕੁਝ ਇਸ ਦੇ ਬਦਲੇ ਪ੍ਰਾਪਤ ਹੁੰਦਾ ਹੈ
ਉਸ ਉਪਰ ਸੰਤੋਖ ਰੱਖੋ, ਕਲਪਣਾ ਨਾ ਕਰੋ, ਕਾਮ, ਕ੍ਰੋਧ,
ਲੋਭ, ਮੋਹ, ਅਹੰਕਾਰ ਤੋਂ ਸਦਾ ਹੀ ਅਲੋਪ ਰਹੋ ਪਰ-ਇਸਤੀ
ਗਮਨ ਗਿਰਾਵਟ ਲਈ ਬਜਰ ਅਸਤਰ ਦਾ ਕੰਮ ਕਰਦਾ ਹੈ,
ਜਪ ਤਪ ਸਾਰੇ ਖਤਮ ਹੋ ਜਾਂਦੇ ਹਨ। ਪ੍ਰਭੂ ਦਾ ਪਿਆਰ ਅੰਦਰੋਂ
ਖਤਮ ਹੋ ਜਾਂਦਾ ਹੈ ਅਤੇ ਕਾਮੁਕ ਬਿਰਤੀ ਉਸ ਨੂੰ ਹਰ ਪਾਸੋਂ
ਗਿਰਾਵਟ ਵਿਚ ਲੈ ਜਾਂਦੀ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ
ਤੋਂ ਉਪਦੇਸ਼ ਲੈ ਕੇ ਅਤੇ ਬਹੁਤ ਸਮੇਂ ਲਈ ਸਤਿਸੰਗ ਕਰਕੇ
ਬੇਅੰਤ ਬਚਨ ਪੱਲੇ ਬੰਨ੍ਹ ਕੇ ਭਾਈ ਤਿਲੋਕਾ ਜੀ ਆਪਣੇ ਦੇਸ਼
ਨੂੰ ਮੁੜੇ। ਉਹ ਗਜ਼ਨੀ ਵਿਚ ਮੁਗਲ ਨਵਾਬ ਦੀ ਚਾਕਰੀ
ਕਰਦੇ ਸਨ। ਉਹ ਬਹੁਤ ਹੀ ਡਿਊਟੀ ਦੇ ਪਾਬੰਧ ਸਨ, ਕਦੇ
ਕੋਈ ਸ਼ਿਕਾਇਤ ਨਹੀਂ ਸੀ ਆਉਂਦੀ ਅਤੇ ਨਵਾਬ ਦੇ ਮਨ
ਵਿਚ ਭਾਈ ਤਿਲੋਕਾ ਲਈ ਬਹੁਤ ਸਤਿਕਾਰ ਅਤੇ ਵਿਸ਼ਵਾਸ
ਸੀ। ਉਹ ਪੰਜ ਰੂਪਏ ਰੋਜ਼ ਤਨਖਾਹ ਲੈਂਦੇ ਸਨ, ਐਸਾ ਵੀ
ਜ਼ਿਕਰ ਆਉਂਦਾ ਹੈ ਕਿ -

ਲੋਤਿ ਰਜਤਪਣ ਨਿਤ ਪੰਚਾਸ।

ਆਖੂਧ ਧਰੇ ਰਹਿਤ ਤਿਸ ਪਾਸਿ॥

ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਪੰਨਾ - 2145

ਪੰਜਾਹ ਰੁਪਏ ਉਨ੍ਹਾਂ ਦੀ ਹਰ ਰੋਜ਼ ਦੀ ਤਨਖਾਹ ਸੀ
ਉਨ੍ਹਾਂ ਸਮਿਆਂ ਵਿਚ 50 ਰੁਪਏ ਰੋਜ਼ ਦੇਣੇ ਬਹੁਤ ਹੀ ਵੱਡੀ
ਤਨਖਾਹ ਹੋਇਆ ਕਰਦੀ ਸੀ ਜੇ ਅਸੀਂ ਪੰਜ ਰੁਪਏ ਵੀ ਮੰਨ
ਲਈਏ ਤਾਂ ਅੱਜ ਦੇ 750 ਰੁਪਏ ਰੋਜ਼ ਦੀ ਤਨਖਾਹ ਸੀ ਅਤੇ
ਜੇ 50 ਰੁਪਏ ਮੰਨਦੇ ਹਾਂ ਤਾਂ 7500 ਰੁਪਏ ਰੋਜ਼ ਦੀ ਤਨਖਾਹ
ਲੈਂਦੇ ਸਨ।

ਭਾਈ ਤਿਲੋਕਾ ਜੀ ਵਾਪਸ ਚਲੇ ਗਏ ਅਤੇ ਆਪ ਨੇ
ਗੁਰਸਿੱਖੀ ਦੀ ਰਹਿਤ ਕਮਾਉਣੀ ਸ਼ੁਰੂ ਕਰ ਦਿਤੀ। ਜਿਸ ਦੇ
ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਫੁਰਮਾਨ ਹੈ ਕਿ ਜੇ ਕੋਈ
ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਤਾਂ ਉਹ ਸਿੱਖੀ ਦੀ
ਪੂਰੀ ਰਹਿਤ ਰੱਖੋ, ਭੇਖ ਵਾਲਾ ਸਿੱਖ ਨਹੀਂ ਅਖਵਾਇਆ
ਕਰਦਾ। ਅੱਜਕਲੁੰ ਅਸੀਂ ਭੇਖ ਵਾਲੇ ਹੋ ਕੇ ਗੁਰੂ ਤੋਂ ਟੁੱਟ ਕੇ
ਜੀਵਨ ਅਕਾਰਥ ਗੁਜ਼ਾਰ ਰਹੇ ਹਾਂ। ਗੁਰੂ ਦਾ ਉਪਦੇਸ਼ ਹੈ ਕਿ
ਜੇ ਆਪਣੇ ਆਪ ਨੂੰ ਸਿੱਖ ਅਖਵਾਉਣਾ ਹੈ ਤਾਂ ਅੰਮ੍ਰਿਤ ਵੇਲੇ
ਉਠ ਕੇ ਇਸ਼ਨਾਨ ਕਰ, ਉਦਮ ਧਾਰਨ ਕਰ ਅਤੇ ਗੁਰੂ ਨੇ
ਜੋ ਉਪਦੇਸ਼ ਦਿਤਾ ਹੈ ਉਸ ਨਾਮ ਦਾ ਸਿਮਰਨ ਕਰ, ਇਸ
ਉਪਦੇਸ਼ ਨੂੰ ਕਮਾਉਣ ਨਾਲ ਜਨਮਾਂ-ਜਨਮਾਂ ਦੇ ਪਾਪ ਲਹਿ
ਜਾਂਦੇ ਹਨ। ਫੇਰ ਜਦੋਂ ਦਿਨ ਚੜ੍ਹਦਾ ਹੈ ਫੇਰ ਗੁਰੂ ਦੀ ਬਾਣੀ
ਦੀ ਵਿਚਾਰ ਕਰੋ ਅਤੇ ਜੇ ਗੁਰੂ ਮਹਾਰਾਜ ਨੇ ਕ੍ਰਿਪਾ ਕੀਤੀ
ਹੋਈ ਹੈ ਤਾਂ ਕੀਰਤਨ ਵੀ ਕਰੋ ਅਤੇ ਪਰਿਵਾਰ ਨੂੰ ਵੀ ਇਸ
ਕ੍ਰਿਆ ਵਿਚ ਲਾਵੋ। ਪਰਿਵਾਰ ਵਿਚ ਸੁਖਾਂ ਦੇ ਖਜ਼ਾਨੇ ਖੁਲ੍ਹੇ
ਜਾਣਗੇ ਅਤੇ ਦੁੱਖ ਦੂਰ ਹੋ ਜਾਣਗੇ। ਬਹਿੰਦਿਆਂ ਉਠਦਿਆਂ
ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਦਸਿਆ ਹੈ ਉਸ ਤਰ੍ਹਾਂ
ਧਿਆਵੇ, ਕੋਈ ਸ਼ੂਸ ਖਾਲੀ ਨਾ ਜਾਣ ਦੇਵੇ। ਇਸ ਕ੍ਰਿਆ
ਤੋਂ ਪ੍ਰਸੰਨ ਹੋ ਕੇ ਗੁਰੂ ਮਹਾਰਾਜ ਜੀ ਉਸ ਦੇ ਅੰਦਰਲੇ ਨੈਣ
ਖੋਲ੍ਹੇ ਦਿੰਦੇ ਹਨ ਜਿਵੇਂ ਕਿ ਫੁਰਮਾਨ ਹੈ -

ਗਰਹਿ ਦਿਖਾਇਓ ਲੋਇਨਾ॥

ਈਤਹਿ ਉਤਹਿ ਘਟਿ ਘਟਿ ਘਟਿ ਘਟਿ

ਤੂੰਹੀ ਤੂੰਹੀ ਮੋਹਿਨਾ॥

ਪੰਨਾ - 407

ਸੋ ਭਾਈ ਤਿਲੋਕਾ ਜੀ ਨੇ ਇਸ ਤਰ੍ਹਾਂ ਨਾਲ
ਅਧਿਆਤਮੀ ਕਰਮ ਕਰਨੇ ਸ਼ੁਰੂ ਕਰ ਦਿਤੇ ਅਤੇ ਸਦਾ ਹੀ ਗੁਰੂ
ਪਿਆਰ ਵਿਚ ਲੀਨ ਰਹਿ ਕੇ ਜੀਵਨ ਬਤੀਤ ਕਰ ਰਹੇ ਸਨ।

ਅੱਜ ਗਜ਼ਨੀ ਦੇ ਨਵਾਬ ਨੇ ਹੁਕਮ ਦਿਤਾ ਕਿ ਸ਼ਿਕਾਰ
ਖੇਲ੍ਹਣ ਜਾਣਾ ਹੈ ਭਾਈ ਤਿਲੋਕਾ ਜੀ ਘੋੜੇ ਤੇ ਸਵਾਰ ਹੋ ਕੇ
ਨਾਲ ਜਾ ਰਹੇ ਸਨ, ਹੁਕਮ ਇਹ ਹੋਇਆ ਕਿ ਜਿਸਦੇ ਅੱਗੇ
ਸ਼ਿਕਾਰ ਆਵੇ ਉਹੋ ਹੀ ਉਸ ਨੂੰ ਮਾਰੇ ਜਾਂ ਪਕੜੇ। ਭਾਈ ਤਿਲੋਕਾ ਜੀ ਦੇ ਸਾਮ੍ਰਣੇ ਇਕ ਹਰਨੀ ਆ ਗਈ, ਭਾਈ ਤਿਲੋਕਾ ਜੀ ਉਸ ਦੇ ਪਿਛੇ ਘੋੜਾ ਨਠਾ ਕੇ ਜਾ ਰਹੇ ਸਨ,
ਘੋੜਾ ਬਹੁਤ ਹੀ ਸੁੰਦਰ ਅਤੇ ਤਿੱਖੀ ਚਾਲ ਵਾਲਾ ਸੀ। ਉਹ
ਹਰਨੀ ਦੇ ਨੇੜੇ ਚਲਿਆ ਗਿਆ। ਭਾਈ ਤਿਲੋਕਾ ਜੀ ਨੇ
ਤਲਵਾਰ ਖਿੱਚ ਕੇ ਜਿਸ ਵਕਤ ਉਸ ਦੇ ਮਾਰੀ ਉਸ ਦੇ ਪੇਟ
ਵਿਚ ਦੋ ਬੱਚੇ ਸਨ। ਤਲਵਾਰ ਨਾਲ ਉਹ ਦੋਨੋਂ ਬੱਚੇ ਵੀ ਕਟ
ਗਏ, ਹਰਨੀ ਜ਼ਮੀਨ ਉਪਰ ਗਿਰ ਪਈ। ਉਸ ਵੇਲੇ ਭਾਈ ਤਿਲੋਕਾ ਜੀ ਦੇ ਚਿੱਤ ਵਿਚ ਬਹੁਤ ਤਰਸ ਉਤਪੰਨ ਹੋਇਆ।

ਉਹ ਬੱਚਿਆਂ ਨੂੰ ਤੜਫ-ਤੜਫ ਕੇ ਮਰਦਿਆਂ ਦੇਖ ਰਹੇ ਸਨ। ਉਸ ਵੇਲੇ ਭਾਈ ਤਿਲੋਕਾ ਜੀ ਦੇ ਅੰਦਰੋਂ ਅਵਾਜ਼ ਆਉਣ ਲੱਗੀ ਕਿ ਮੈਨੂੰ ਧਿਰਕਾਰ ਹੈ, ਮੇਰੀ ਨੌਕਰੀ ਨੂੰ ਧਿਰਕਾਰ ਹੈ, ਮੈਂ ਗੁਰੂ ਦੇ ਬਚਨ ਦੀ ਉਲੰਘਣਾ ਕਰਦਿਆਂ ਕੁਦਾਇਆ ਦੇ ਅਧੀਨ ਹੋਏ ਨੇ ਹਰਨੀ ਦੇ ਬੱਚਿਆਂ ਨੂੰ ਮਾਰ ਦਿਤਾ ਹੈ। ਮੇਰਾ ਜੀਵਨ ਧਿਰਕਾਰ ਹੈ, ਮੇਰਾ ਕਰਮ ਧਿਰਕਾਰ ਹੈ, ਮੈਂ ਕਿਹੋ ਜਿਹਾ ਪਾਪ ਕਰ ਦਿਤਾ ਕਿ ਮਾਰਨੇ ਤਾਂ ਇਕ ਨੂੰ ਸੀ ਪਰ ਮੈਂ ਤਾਂ ਤਿੰਨ ਮਾਰ ਦਿਤੇ। ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਪਿਆਰਿਆ! ਕਿਥੇ ਗਿਆ ਗੁਰੂ ਦਾ ਬਚਨ, ਉਨ੍ਹਾਂ ਨੇ ਤਾਂ ਕਿਹਾ ਸੀ ਕਿ ਦਇਆ ਕਮਾਈ, ਕਿਸੇ ਜੀਵ ਨੂੰ ਨਾ ਮਾਰੀ ਪਰ ਮੈਂ ਆਪਣੇ ਰੁਜ਼ਗਾਰ ਵਾਸਤੇ ਗੁਰੂ ਦਾ ਬਚਨ ਪਲਟ ਦਿਤਾ ਅਤੇ ਮੈਂ ਤਿੰਨ ਜੀਵਾਂ ਦੀ ਹੱਤਿਆ ਕਰ ਦਿਤੀ। ਮੈਂ ਮਹਾਨ ਦੋਸ਼ੀ ਹਾਂ। ਉਸ ਵੇਲੇ ਉਸ ਦੇ ਮਨ ਵਿਚ ਆਈ ਕਿ ਜੇ ਮੇਰੇ ਕੋਲ ਸਸ਼ਤਰ ਹੋਵੇਗਾ ਤਾਂ ਹੀ ਕੋਈ ਜੀਵ ਮਰੇਗਾ, ਜੇ ਕੋਈ ਸਸ਼ਤਰ ਹੀ ਮੇਰੇ ਕੋਲ ਨਹੀਂ ਹੋਵੇਗਾ ਤਾਂ ਕੋਈ ਜੀਵ ਨਹੀਂ ਮਰ ਸਕੇਗਾ। ਇਸ ਕਰਕੇ ਇਹ ਸੋਚ ਕੇ ਉਸ ਨੇ ਇਸਪਾਤ ਦੀ ਤਲਵਾਰ ਲਾਹ ਕੇ ਕਾਠ ਦੀ ਤਲਵਾਰ ਉਸੇ ਤਰ੍ਹਾਂ ਦੀ ਪਾਲਿਸ਼ ਕਰਵਾ ਕੇ ਪਾ ਲਈ। ਉਸ ਨੂੰ ਕੋਈ ਕਹਿ ਨਹੀਂ ਸੀ ਸਕਦਾ ਕਿ ਇਹ ਇਸਪਾਤ ਦੀ ਨਹੀਂ ਹੈ। ਨਵਾਬ ਦੇ ਪਾਸ ਹੀ ਇਕ ਹੋਰ ਵੱਡਾ ਕਰਮਚਾਰੀ ਸੀ ਜੋ ਭਾਈ ਤਿਲੋਕੇ ਨਾਲ ਖਾਰ ਖਾਂਦਾ ਸੀ, ਇਕ ਤਾਂ ਇਸ ਕਰਕੇ ਕਿ ਇਹ ਬਹੁਤ ਵੱਡੇ ਅਹੁਦੇ ਤੇ ਲੱਗਿਆ ਹੈ, ਦੂਸਰਾ ਨਵਾਬ ਇਸ ਤੇ ਬਹੁਤ ਭਰੋਸਾ ਕਰਦਾ ਹੈ। ਇਕ ਵਾਰੀ ਉਸ ਨੂੰ ਸੂਹ ਮਿਲ ਗਈ ਕਿ ਭਾਈ ਤਿਲੋਕਾ ਜੀ ਨੇ ਕਾਠ ਦੀ ਤਲਵਾਰ ਪਾਈ ਹੋਈ ਹੈ। ਅਜਿਹਾ ਸ਼ਾਨਦਾਰ ਮੌਕਾ ਉਹ ਆਪਣੇ ਹੱਥੋਂ ਨਹੀਂ ਗਵਾਉਣਾ ਚਾਹੁੰਦਾ ਸੀ। ਉਸ ਨੂੰ ਮੌਕਾ ਮਿਲ ਗਿਆ ਕਿ ਅੱਜ ਇਹ ਇਸਨੂੰ ਉਹ ਸਜ਼ਾ ਦਿਵਾਵੇਗਾ ਜੋ ਇਸਨੂੰ ਪੁਸ਼ਤਾਂ ਤਕ ਯਾਦ ਰੱਖੇ। ਉਹ ਨਵਾਬ ਪਾਸ ਗਿਆ ਅਤੇ ਕਹਿਣ ਲੱਗਿਆ ਕਿ ਨਵਾਬ ਸਾਹਿਬ! ਤਿਲੋਕਾ ਬਹੁਤ ਵੱਡਾ ਸਿਪਾਹੀ ਹੈ, ਵੱਡਾ ਜਰਨੈਲ ਹੈ, ਤੁਹਾਡੀ ਰਕਸ਼ਾ ਦਾ ਪ੍ਰਬੰਧ ਉਸ ਦੇ ਪਾਸ ਹੈ ਪਰ ਜੇ ਕੋਈ ਦੁਸ਼ਮਨ ਆਪ ਤੇ ਵਾਰ ਕਰੇ ਤਾਂ ਭਾਈ ਤਿਲੋਕਾ ਉਸ ਉਪਰ ਆਪਣੇ ਵਾਰ ਨਾਲ ਉਸ ਨੂੰ ਮਾਰ ਨਹੀਂ ਸਕਦਾ। ਮੈਂ ਤੁਹਾਨੂੰ ਭੇਤ ਦੀ ਗੱਲ ਚੱਸਾਂ, ਉਸ ਨੇ ਕਾਠ ਦੀ ਤਲਵਾਰ ਪਾਈ ਹੋਈ ਹੈ। ਉਸ ਨੇ ਉਤੇ ਲੋਹੇ ਦਾ ਮੁੱਠਾ ਲਾ ਕੇ ਦਿਖਲਾਇਆ ਹੋਇਆ ਹੈ ਕਿ ਇਹ ਇਸਪਾਤ ਦੀ ਹੈ ਪਰ ਜੋ ਮਿਆਨ ਦੇ ਅੰਦਰ ਹੈ ਉਹ ਕਾਠ ਹੈ। ਉਹ ਬਹੁਤ ਹੀ ਚਲਾਕੀ ਨਾਲ ਆਪ ਤੋਂ ਧਨ ਹਾਸਲ ਕਰ ਰਿਹਾ ਹੈ। ਨਵਾਬ ਨੇ ਉਸ ਦੀ ਗੱਲ ਸੁਣੀ ਅਤੇ ਆਪਣੇ ਅੰਦਰ ਵਿਚਾਰ ਕਰਨ ਲੱਗਿਆ ਤੇ ਉਸ ਨੇ ਉਸ ਚੁਗਲ ਦੀ ਗੱਲ ਨੂੰ ਦਿਲ ਵਿਚ ਨਾ ਲਿਆਂਦਾ। ਉਸ ਨੇ ਸੋਚਿਆ ਕਿ ਭਾਈ ਤਿਲੋਕਾ ਤਾਂ ਮਹਾਨ-ਮਹਾਨ ਸੂਰਮਾ ਹੈ, ਮੈਂ ਤਾਂ ਉਸ ਨੂੰ ਆਪਣੇ ਪਾਸ ਖਾਸ ਤਨਖਾਹ ਦੇ ਕੇ ਰੱਖਿਆ ਹੋਇਆ ਹੈ ਕਿਉਂਕਿ ਉਹ ਜੰਗ ਵਿਚ ਬਹੁਤ ਬਹਾਦਰੀ ਨਾਲ ਯੁੱਧ ਕਰਦਾ ਹੈ। ਉਸਨੇ ਚੁਗਲ ਨੂੰ ਵੀ ਇਹੀ ਗੱਲ ਕਹੀ। ਉਸ ਨੇ ਕਿਹਾ ਕਿ ਨਵਾਬ ਸਾਹਿਬ ‘ਹੱਥ ਕੰਗਣ ਨੂੰ ਆਰਸੀ ਕੀ’ ਇਹ ਤਾਂ ਮੈਂ ਪ੍ਰਤੱਖ ਗੱਲ ਕਹਿ ਰਿਹਾ ਹਾਂ। ਆਪ ਇਸ ਤਰ੍ਹਾਂ ਕਰੋ ਕਿ ਆਪ ਸਾਰੀ ਫੌਜ ਨੂੰ ਬਾਹਰ ਕੱਢ ਕੇ ਲਾਇਨਾਂ ਲਵਾਓ ਅਤੇ ਆਪ ਸਾਰਿਆਂ ਦੇ ਹਥਿਆਰ

ਦੇਖੋ। ਭਾਈ ਤਿਲੋਕਾ ਜੀ ਦੀ ਤਲਵਾਰ ਆਪਣੇ ਆਪ ਹੀ ਕਾਠ ਦੀ ਨਜ਼ਰ ਆ ਜਾਵੇਗੀ। ਜਿਹੋ ਜਿਹੀ ਤਲਵਾਰ ਪਹਿਨੀ ਹੋਵੇਗੀ ਉਹ ਦਿਸ ਜਾਵੇਗੀ। ਆਪ ਮੇਰੇ ਤੇ ਸ਼ੱਕ ਨਾ ਕਰੋ ਕਿ ਮੈਂ ਉਸ ਦੀ ਚੁਗਲੀ ਕਰ ਰਿਹਾ ਹੈ। ਜੇ ਉਸ ਪਾਸ ਕਾਠ ਦੀ ਤਲਵਾਰ ਨਿਕਲ ਆਈ ਤਾਂ ਤੁਸੀਂ ਉਸ ਨੂੰ ਨੌਕਰੀ ਤੋਂ ਅਲਹਿਦਾ ਕਰ ਦੇਣਾ, ਜੇ ਉਸ ਕੋਲ ਇਸਪਾਤ ਦੀ ਤਲਵਾਰ ਨਿਕਲੀ ਤਾਂ ਜੋ ਦੰਡ ਤੁਸੀਂ ਮੈਨੂੰ ਦੇਵੱਗੇ ਮੈਂ ਪ੍ਰਵਾਨ ਕਰਾਂਗਾ। ਐਨੀ ਗੱਲ ਸੁਣ ਕੇ ਨਵਾਬ ਦੇ ਮਨ ਵਿਚ ਆਇਆ ਕਿ ਇਹ ਹੋ ਸਕਦਾ ਹੈ ਕਿ ਮੇਰਾ ਹਿਤ ਹੀ ਹੋਵੇ, ਮੈਨੂੰ ਹਿਤ ਦੀ ਗੱਲ ਹੀ ਦਸ ਰਿਹਾ ਹੋਵੇ, ਮੈਨੂੰ ਵੀ ਪਰਖ ਕਰ ਲੈਣੀ ਚਾਹੀਦੀ ਹੈ। ਉਸ ਨੇ ਸਾਰੀ ਫੌਜ ਨੂੰ ਇਕ ਥਾਂ ਇਕੱਠਾ ਕਰ ਲਿਆ, ਉਸ ਵੇਲੇ ਉਸ ਨੇ ਸੋਚਿਆ ਕਿ ਜੇ ਮੈਂ ਇਕ ਦਮ ਕਹਿ ਦਿਤਾ ਕਿ ਭਾਈ ਤਿਲੋਕਾ ਮੈਂ ਤੁਹਾਡੀ ਤਲਵਾਰ ਦੇਖਣੀ ਚਾਹੁੰਦਾ ਹਾਂ; ਜੇ ਇਸ ਪਾਸ ਇਸਪਾਤ ਦੀ ਤਲਵਾਰ ਹੋਈ ਤਾਂ ਇਸ ਦੇ ਮਨ ਵਿਚ ਆਵੇਗਾ ਕਿ ਨਵਾਬ ਨੇ ਕਿਸੇ ਚੁਗਲ ਦੀ ਚੁਗਲੀ ਮੰਨ ਕੇ ਮੇਰੇ ਤੇ ਸ਼ੱਕ ਕੀਤਾ ਹੈ। ਉਹ ਇਸ ਕਰਮ ਨੂੰ ਨਿਰਾਚਰੀ ਮੰਨੇਗਾ। ਨਵਾਬ ਨੇ ਆਪਣੀ ਤਲਵਾਰ ਕੱਢੀ ਅਤੇ ਭਾਈ ਤਿਲੋਕਾ ਨੂੰ ਕਹਿਣ ਲੱਗਾ ਕਿ ਦੇਖੋ। ਭਾਈ ਤਿਲੋਕਾ ਜੀ ਨੇ ਕਿਹਾ ਕਿ ਇਹ ਤਾਂ ਬਹੁਤ ਸੋਹਣੀ ਹੈ, ਇਸ ਦਾ ਇਸਪਾਤ ਐਸਾ ਹੈ ਜੋ ਲੋਹੇ ਨੂੰ ਵੀ ਕੱਟ ਦਿੰਦਾ ਹੈ। ਇਸ ਤਰ੍ਹਾਂ ਸਭ ਦੀਆਂ ਤਲਵਾਰਾਂ ਦੇਖਣੀਆਂ ਸ਼ੁਰੂ ਕਰ ਦਿਤੀਆਂ ਅਤੇ ਹੁਕਮ ਕੀਤਾ ਕਿ ਛੋਟੇ ਵੱਡੇ ਸਭ ਸੂਰਮ ਆਪਣੀਆਂ ਤਲਵਾਰਾਂ ਮੈਨੂੰ ਦਿਖਾਓ।

ਜਦੋਂ ਇਹ ਗੱਲ ਕਹੀ ਗਈ, ਉਸ ਵੇਲੇ ਭਾਈ ਤਿਲੋਕਾ ਨੂੰ ਪਤਾ ਸੀ ਕਿ ਮੇਰੀ ਤਾਂ ਤਲਵਾਰ ਕਾਠ ਦੀ ਹੈ। ਸਾਰੀ ਫੌਜ ਵਿਚ ਮੇਰੀ ਬੇਇਜ਼ਤੀ ਹੋ ਜਾਵੇਗੀ। ਨਵਾਬ ਮੇਰੇ ਉਪਰ ਹੱਦਾਂ ਵੱਧ ਭਰੋਸਾ ਕਰਦਾ ਹੈ, ਜੇ ਇਸ ਦਾ ਭਰੋਸਾ ਟੁੱਟ ਗਿਆ ਤਾਂ ਇਹ ਮੈਨੂੰ ਨੌਕਰੀ ਤੋਂ ਹਟਾ ਦੇਵੇਗਾ, ਹੋ ਸਕਦਾ ਹੈ ਮੇਰੀ ਜਸੀਨ ਜਾਇਦਾਦ ਜ਼ਬਤ ਕਰ ਲਵੇ, ਮੇਰੇ ਬੱਚਿਆਂ ਨੂੰ ਕੈਦ ਕਰ ਲਵੇ ਅਤੇ ਮੈਨੂੰ ਮੌਤ ਦੰਡ ਦੇ ਦੇਵੇ। ਬੜਾ ਭਾਰੀ ਫਿਕਰ ਭਾਈ ਤਿਲੋਕੇ ਦੇ ਮਨ ਵਿਚ ਪੈਦਾ ਹੋ ਗਿਆ। ਇਹ ਉਸ ਲਈ ਅਤਿ ਅੱਖੀ ਘੜੀ ਸੀ ਜਿਸ ਵਿਚ ਕੁਝ ਵੀ ਨਹੀਂ ਸੀ ਬਣ ਸਕਦਾ। ਨਵਾਬ ਨੇ ਬੋੜੀ ਦੇਰ ਤਕ ਸਭ ਤਲਵਾਰਾਂ ਦੇਖਦੇ-ਦੇਖਦੇ ਭਾਈ ਤਿਲੋਕਾ ਕੋਲ ਪਹੁੰਚ ਜਾਣਾ ਸੀ, ਹੁਣ ਨਾ ਤਾਂ ਭਾਈ ਤਿਲੋਕਾ ਉਥੋਂ ਹਿਲ ਸਕਦਾ ਸੀ, ਨਾ ਹੀ ਇਹ ਕਰ ਸਕਦਾ ਸੀ ਕਿ ਕਿਸੇ ਦਾਸ ਨੂੰ ਭੇਜ ਕੇ ਲੋਹੇ ਦੀ ਮਿਆਨ ਵਾਲੀ ਤਲਵਾਰ ਮੰਗਵਾ ਲੈਂਦਾ। ਉਸ ਪਾਸ ਇਕੋ ਚਾਰਾ ਸੀ ਉਹ ਸੀ, ਗੁਰੂ ਮਹਾਰਾਜ ਦਾ ਆਸਰਾ। ਗੁਰੂ ਸਿੱਖ ਨੂੰ ਸੰਕਟ ਵਿਚ ਨਹੀਂ ਪੈਣ ਦਿੰਦਾ, ਬਚਾ ਲੈਂਦਾ ਹੈ ਇਸ ਗੱਲ ਦਾ ਉਸ ਦੇ ਅੰਦਰ ਪੂਰਨ ਭਰੋਸਾ ਸੀ।

ਉਸਨੇ ਸੋਚਿਆ ਮੁਗਲ ਨੇ ਮੈਨੂੰ ਲਾਹਨਤਾਂ ਪਾਉਣੀਆਂ ਹਨ ਕਿ ਕਿਥੇ ਹੈ ਤੇਰੀ ਤਲਵਾਰ, ਮੈਂ ਉਸ ਨੂੰ ਕੀ ਦਸਾਂਗਾ ਕਿ ਮੇਰੇ ਸਤਿਗੁਰੂ ਨੇ ਹੁਕਮ ਦਿਤਾ ਹੈ ਕਿ ਦਇਆ ਕਮਾ, ਦਇਆ ਨਾਲ ਗੁਰੂ ਦੀ ਪ੍ਰਸ਼ੰਸਨਤਾ ਪ੍ਰਾਪਤ ਕਰਨੀ ਹੈ। ਹੁਣ ਕੀ ਬਣੇਗਾ। ਇਹ ਤਾਂ ਸਾਰੀ ਸਭਾ ਅੰਦਰ ਮੇਰਾ ਪੜਦਾ ਲਹਿ ਜਾਵੇਗਾ। ਉਸ ਵੇਲੇ ਉਸ ਨੇ ਧਿਆਨ ਗੁਰੂ ਚਰਨਾਂ ਵਿਚ ਲਾ

ਲਿਆ ਅਤੇ ਬੇਨਤੀ ਕਰਨ ਲੱਗਿਆ ਕਿ ਹੇ ਸਤਿਗੁਰੂ! ਮੈਂ ਆਪ ਦੇ ਉਪਦੇਸ਼ ਦੀ ਕਮਾਈ ਕਰਦੇ ਨੇ ਇਸਪਾਤ ਦੀ ਤਲਵਾਰ ਦੀ ਥਾਂ ਕਾਠ ਦੀ ਤਲਵਾਰ ਪਹਿਨ ਲਈ ਸੀ। ਇਥੇ ਮੇਰੀ ਬਹੁਤ ਬੇਇਜ਼ਤੀ ਹੋਵੇਗੀ। ਇਨ੍ਹਾਂ ਲੋਕਾਂ ਨੇ ਕਹਿਣਾ ਹੈ ਕਿ ਗੁਰੂ ਦੇ ਸਿੱਖ ਧੋਖਾ ਦਿੰਦੇ ਹਨ, ਇਹ ਨਵਾਬ ਦਾ ਵੱਡਾ ਅੰਗ ਰਖਸ਼ਕ ਹੁੰਦਾ ਹੋਇਆ ਵੀ ਧੋਖਾ ਕਰਦਾ ਹੈ। ਹੇ ਗੁਰੂ ਮਹਾਰਾਜ! ਹੁਣ ਮੇਰੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ ਮੇਰੇ ਬਾਰ-ਬਾਰ ਆਪ ਦਾ ਫੁਰਮਾਨ ਯਾਦ ਆ ਰਿਹਾ ਹੈ -

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥
ਹਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਧਾਲੇ॥

ਪੰਨਾ - 682

ਹੇ ਪ੍ਰਭੂ! ਹੁਣ ਆਪ ਮੇਰੀ ਲਾਜ ਰੱਖੋ, ਆਪ ਸਰਬ ਕਲਾ ਸਮਰਥ ਹੋ, ਉਸ ਵੇਲੇ ਭਾਈ ਤਿਲੋਕਾ ਜੀ ਦੇ ਸਾਮ੍ਰਾਂਦੇ ਉਹ ਨਕਸ਼ਾ ਆ ਗਿਆ ਜਦੋਂ ਦਰੋਪਤੀ ਨੂੰ ਦੁਰਯੋਧਨ ਦੇ ਹੁਕਮ ਨਾਲ ਵਾਲਾਂ ਤੋਂ ਖਿੱਚ ਕੇ ਸਭਾ ਵਿਚ ਲੈ ਆਏ ਸੀ। ਉਸ ਵੇਲੇ ਦੁਰਯੋਧਨ ਨੇ ਕਿਹਾ ਕਿ ਇਸ ਪੰਚਾਲੀ ਨੂੰ ਸਭਾ ਵਿਚ ਨਗਨ ਕਰ ਦੇਵੇ; ਉਸ ਵੇਲੇ ਦਰੋਪਤੀ ਅਤਿ ਅੱਖੀ ਘੜੀ ਵਿਚ ਫਸ ਗਈ। ਉਸ ਨੇ ਬਜ਼ੁਰਗਾਂ, ਭੀਜ਼ਮ ਪਿਤਾਮਾ, ਦਰੋਣਾਚਾਰੀਆ ਗੁਰੂ, ਕ੍ਰਿਪਾਚਾਰੀਆ ਅੱਗੇ ਪੁਕਾਰ ਕੀਤੀ ਪਰ ਕਿਸੇ ਨੇ ਵੀ ਕੋਈ ਗੱਲ ਨਾ ਸੁਣੀ। ਉਸ ਨੇ ਅੰਧੇ ਰਾਜਾ ਧਿਤਰਾਸ਼ਟਰ ਨੂੰ ਬੇਨਤੀ ਕੀਤੀ। ਪੰਜੇ ਪਾਂਡਵ ਜੋ ਸਭ ਕੁਝ ਜਾਂਦੇ ਵਿਚ ਹਾਰ ਕੇ ਬੈਠੇ ਸਨ। ਉਨ੍ਹਾਂ ਨੂੰ ਇਹ ਸੋਚ ਕੇ ਕਿਹਾ ਕਿ ਭੀਮਸੈਨ ਨੂੰ ਜੋਸ਼ ਆਵੇਗਾ, ਉਹ ਮਹਾਂਬਲੀ ਮੈਨੂੰ ਸਭਾ ਵਿਚੋਂ ਕੱਢ ਕੇ ਲੈ ਜਾਵੇਗਾ। ਪਰ ਉਨ੍ਹਾਂ ਵਿਚੋਂ ਕਿਸੇ ਅੱਖ ਨਾ ਰਲਾਈ। ਉਸ ਵੇਲੇ ਕੋਈ ਆਸਰਾ ਨਾ ਰਿਹਾ ਤਾਂ ਉਸ ਦੇ ਯਾਦ ਆ ਗਿਆ ਕਿ ਜਿਸ ਦੇ ਸਾਰੇ ਆਸਰੇ ਛੀਨ ਹੋ ਜਾਣ, ਉਸ ਦਾ ਆਸਰਾ ਪ੍ਰਭੂ ਹੋਇਆ ਕਰਦਾ ਹੈ। ਇੰਨੇ ਵਿਚ ਦੁਸ਼ਾਸ਼ਨ ਨੇ ਝਟਕਾ ਮਾਰਿਆ, ਦਰੋਪਤੀ ਦੀ ਅੱਧੀ ਸਾਜ਼ੀ ਲਹਿ ਗਈ। ਉਸ ਨੇ ਪ੍ਰਭੂ ਨੂੰ ਪ੍ਰਾਥਮਨਾ ਕੀਤੀ ਕਿ ਹੇ ਪ੍ਰਭੂ! ਤੂੰ ਹੀ ਮੇਰਾ ਆਸਰਾ ਹੈਂ, ਤੂੰ ਮੇਰੇ ਅੰਗ ਸੰਗ, ਅੰਦਰ ਬਾਹਰ ਹੈਂ, ਤੂੰ ਕ੍ਰਿਪਾ ਕਰ। ਗੁਰੂ ਮਹਾਰਾਜ ਜੀ ਇਸ ਬਾਰੇ ਫੁਰਮਾਨ ਕਰਦੇ ਹਨ -

ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ॥
ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਵਾਈ॥

ਪੰਨਾ - 1008

ਉਸ ਵੇਲੇ ਸਾਰੀ ਸਭਾ ਜੋ ਇਹ ਦਿੱਸ ਦੇਖ ਰਹੀ ਸੀ ਹੈਰਾਨ ਹੋ ਗਈ ਕਿ ਦੁਸ਼ਾਸ਼ਨ ਝਟਕੇ ਮਾਰ-ਮਾਰ ਕੇ ਸਾਜ਼ੀ ਲਾਹੂਣ ਦਾ ਯਤਨ ਕਰਦਾ ਹੈ ਪਰ ਉਸ ਦੇ ਨੀਚੇ ਹੋਰ ਸਾਜ਼ੀ ਆ ਜਾਂਦੀ ਹੈ। ਇਸ ਤਰ੍ਹਾਂ ਇਸ ਰੰਗਾਂ-ਰੰਗਾਂ ਦੀਆਂ ਸਾਜ਼ੀਆਂ ਦੇ ਢੇਰ ਲੱਗ ਗਏ। ਦਸਮ ਗ੍ਰੰਥ ਵਿਚ ਆਉਂਦਾ ਹੈ ਕਿ ਸੱਤ ਦਿਨ, ਸੱਤ ਰਾਤਾਂ ਇਹ ਕਰਕਮ ਜਾਗੀ ਰਿਹਾ, ਕਪਿੜਿਆਂ ਦੇ ਢੇਰ ਲਗ ਗਏ। ਅੱਖੀਰ ਉਹ ਸ਼ਰਮਿੰਦੇ ਹੋਣ ਲੱਗੇ, ਸਿਰ ਧੁਣਨ ਲੱਗੇ ਤੇ ਪਛਤਾਵਾ ਕਰਨ ਲੱਗੇ। ਜਦੋਂ ਇਸ ਚੰਡਾਲ ਚੌਕੜੀ ਵਿਚੋਂ ਛੁਟ ਕੇ ਦਰੋਪਤੀ ਘਰ ਆਈ ਤਾਂ ਉਸ ਨੇ ਕ੍ਰਿਸ਼ਨ ਮਹਾਰਾਜ ਅੱਗੇ ਸ਼ਿਕਵਾ ਕੀਤਾ ਕਿ ਤੁਸੀਂ ਵੀ ਬਹੁਤ ਦੇਰ ਪਿਛੋਂ ਆਏ ਹੋ। ਆਪ ਨੇ ਕਿਹਾ ਕਿ ਦਰੋਪਤੀ! ਤੂੰ ਮੈਨੂੰ ਉਸ ਵੇਲੇ

ਯਾਦ ਕੀਤਾ ਜਿਸ ਵਕਤ ਅੱਧੀ ਸਾਜ਼ੀ ਲਹਿ ਚਕੀ ਸੀ ਪ੍ਰਭੂ ਨੂੰ ਤਾਂ ਬਾਣੁ ਹੈ ਕਿ ਜਿਸਦਾ ਕੋਈ ਨਾ ਹੋਵੇ ਉਸ ਦੀ ਰਕਸ਼ਾ ਕਰਨੀ ਹੈ -

ਅੰਦਰਿ ਸਭਾ ਦੁਸ਼ਾਸ਼ਨੈ ਮਥੇਵਾਲ ਦ੍ਰੋਪਤੀ ਅਂਦਰੀ।
ਦੂਤਾ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ।
ਪੰਜੇ ਪਾਂਡੇ ਵੇਖਦੇ ਅਉਘਟਿ ਰੁਧੀ ਨਾਰਿ ਜਿਨ੍ਹਾਂ ਦੀ।
ਅੱਖੀ ਮੰਨਿ ਧਿਆਨੁ ਧਰਿ ਹਾਹਾ ਕ੍ਰਿਸ਼ਨ ਕਰੈ ਬਿਲਲਾਂਦੀ।
ਕਪੜ ਕੋਟੁ ਉਸਾਰਿਓਨੁ ਬਕੇ ਦੂਤ ਨ ਪਾਰਿ ਵਸਾਂਦੀ।
ਹਥ ਮਰੋਜ਼ਨਿ ਸਿਰੁ ਧੁਣਨ ਪਛੋਤਾਨਿ ਕਰਨ ਜਾਹਿ ਜਾਂਦੀ।
ਧਰਿ ਆਈ ਨਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ।
ਨਾਥ ਅਨਾਥਾਂ ਬਾਣਿ ਧੁਰਾਂਦੀ॥

ਭਾਈ ਗੁਰਦਾਸ ਜੀ, ਵਾਰ10/8

ਇਹ ਸਾਰਾ ਕੁਝ ਅਨੁਭਵ ਕਰਕੇ ਭਾਈ ਤਿਲੋਕਾ ਜੀ ਨੇ ਕਿਹਾ ਕਿ ਹੇ ਪ੍ਰਭੂ! ਤੁਸੀਂ ਦਰੋਪਤੀ ਦੀ ਲਾਜ ਰੱਖੀ ਸੀ ਅਤੇ ਦੁਸ਼ਟਾਂ ਦੀ ਅੰਭਿਲਾਖਾ ਕਿਸੇ ਤਰ੍ਹਾਂ ਵੀ ਪੁਰੀ ਨਹੀਂ ਸੀ ਹੋਣ ਦਿੱਤੀ। ਤੁਸੀਂ ਮੇਰੀ ਵੀ ਲਾਜ ਰੱਖੋ। ਜੇ ਇਨ੍ਹਾਂ ਦੇ ਹੱਥ ਮੇਰੀ ਕਾਠ ਦੀ ਤਲਵਾਰ ਆ ਗਈ ਤਾਂ ਇਹ ਮੈਨੂੰ ਮਹਾਨ ਹਾਨੀ ਪਹੁੰਚਾਉਣਗੇ। ਆਪਣੇ ਮਨ ਅੰਦਰ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀਆਂ ਕਰ ਰਿਹਾ ਹੈ, ਦਿਲ ਧੱਕ-ਧੱਕ ਕਰ ਰਿਹਾ ਅਤੇ ਕੰਬ ਰਿਹਾ ਹੈ ਹਿਰਦੇ ਵਿਚ ਧੀਰਜ ਨਹੀਂ ਆ ਰਿਹਾ। ਉਸ ਵੇਲੇ ਗੁਰੂ ਮਹਾਰਾਜ ਜੀ ਪਾਸ ਉਸ ਦੀ ਅਰਦਾਸ ਪਹੁੰਚੀ। ਗੁਰੂ ਮਹਾਰਾਜ ਉਸ ਨੂੰ ਆਪਣਾ ਸੇਵਕ ਵਿਚਾਰ ਕੇ ਉਸ ਦੀ ਲਾਜ ਰੱਖਣ ਲਈ ਤਤਪਰ ਹੋਏ। ਉਧਰ ਨਵਾਬ ਸਾਰਿਆਂ ਦੀਆਂ ਤਲਵਾਰਾਂ ਦੇਖ ਕੇ ਅੱਖੀਰ ਵਿਚ ਭਾਈ ਤਿਲੋਕਾ ਜੀ ਪਾਸ ਆਇਆ, ਉਸ ਨੇ ਕਿਹਾ ਕਿ ਭਾਈ ਤਿਲੋਕਾ ਤੂੰ ਆਪਣੀ ਤਲਵਾਰ ਮੈਨੂੰ ਦਿਖਾ, ਮੈਂ ਦੇਖਣਾ ਚਾਹੁੰਦਾ ਹਾਂ ਕਿ ਤੂੰ ਆਪਣੀ ਤਲਵਾਰ ਕਿਸ ਤਰ੍ਹਾਂ ਆਪਣੇ ਕੋਲ ਰਖਦਾ ਹੈਂ ਅਤੇ ਮੈਂ ਇਹ ਵੀ ਦੇਖਣਾ ਚਾਹੁੰਦਾ ਹਾਂ ਕਿ ਤੇਰੀ ਤਲਵਾਰ ਤੇ ਕਿਹੜੀ ਮੋਹਰ ਲੱਗੀ ਹੋਈ ਹੈ। ਉਸ ਵੇਲੇ ਭਾਈ ਤਿਲੋਕਾ ਨੇ ਕਿਹਾ ਕਿ ਮੇਰੀ ਤਲਵਾਰ ਤੇ ਗੁਰੂ ਮਹਾਰਾਜ ਦੀ ਮੋਹਰ ਲੱਗੀ ਹੋਈ ਹੈ, ਹੋਰ ਕੋਈ ਵੀ ਨਿਸ਼ਾਨ ਮੇਰੀ ਤਲਵਾਰ ਤੇ ਨਹੀਂ ਲੱਗਿਆ ਹੋਇਆ, ਜਿਹੋ ਜਿਹੀ ਮੇਰੇ ਸਤਿਗੁਰੂ ਨੇ ਦਿੱਤੀ ਹੈ ਉਹੋ ਮੇਰੇ ਪਾਸ ਹੈ। ਉਸ ਨੇ ਪੂਰੀ ਸਰਧਾ ਨਾਲ ਪੂਰੇ ਜਲਾਲ ਵਿਚ ਆ ਕੇ ‘ਵਾਹਿਗੁਰੂ’ ਕਿਹਾ ਅਤੇ ਤਲਵਾਰ ਖਿੱਚ ਲਈ। ਨਵਾਬ ਕੀ ਦੇਖਦਾ ਹੈ ਜਿਵੇਂ ਬਿਜਲੀ ਚਮਕਦੀ ਹੈ, ਐਸੀ ਚਮਕ ਉਸ ਤਲਵਾਰ ਵਿਚੋਂ ਨਿਕਲੀ। ਨਵਾਬ ਨੇ ਤਲਵਾਰ ਹੱਥ ਵਿਚ ਲਈ ਅਤੇ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕਿ ਭਾਈ ਤਿਲੋਕਾ! ਇਹ ਕਿਹੋ ਜਿਹੀ ਤਲਵਾਰ ਹੈ, ਇਹ ਤਾਂ ਐਨੀ ਤਿਖੀ ਹੈ ਕਿ ਮੈਂ ਅੱਜ ਤਕ ਐਸੀ ਤਲਵਾਰ ਨਹੀਂ ਦੇਖੀ। ਤਲਵਾਰ ਦੇ ਦਰਸ਼ਨ ਕਰਕੇ ਮੁਗਲ ਖੁਸ਼ ਹੋ ਗਿਆ ਅਤੇ ਉਸੇ ਵੇਲੇ ਉਸ ਨੇ ਫੌਜ ਵਿਚ ਐਲਾਨ ਕਰ ਦਿੱਤਾ ਕਿ ਸਭ ਤੋਂ ਚੰਗੀ ਤਲਵਾਰ ਭਾਈ ਤਿਲੋਕਾ ਨੇ ਰੱਖੀ ਹੋਈ ਹੈ, ਮੈਨੂੰ ਬਹੁਤ ਖੁਸ਼ੀ ਹੋਈ ਕਿ ਇਹ ਤਲਵਾਰ ਜੰਗ ਵਿਚ ਰਖਸ਼ਾ ਕਰੇਗੀ। ਉਸ ਨੇ ਕਿਹਾ ਕਿ ਭਾਈ ਤਿਲੋਕਾ ਅੱਜ ਤੋਂ ਦੁਗਣੀ ਤਨਖਾਹ ਲਵੇਗਾ। ਜਿਸ ਨੇ ਚੁਗਲੀ ਕੀਤੀ ਸੀ ਉਹ ਵੀ ਇਹ ਕੌਤਕ ਦੇਖ ਰਿਹਾ ਸੀ। ਉਸ ਨੂੰ ਤਾਂ ਗਸ਼ ਪੈ ਗਈ ਕਿ ਮੈਂ ਤਾਂ ਨਵਾਬ ਨੂੰ ਕਿਹਾ ਸੀ ਕਿ ਜੇ ਭਾਈ ਤਿਲੋਕਾ

ਦੀ ਕਾਠ ਦੀ ਤਲਵਾਰ ਹੋਈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦੇਣਾ ਤੇ ਜੇ ਇਸਪਾਤ ਦੀ ਹੋਈ ਤਾਂ ਜੋ ਦੰਡ ਤੁਸੀਂ ਮੈਨੂੰ ਦੇਵੋਗੇ ਉਹ ਮੈਨੂੰ ਮਨਜ਼ੂਰ ਹੋਵੇਗਾ। ਹੁਣ ਮੇਰੀ ਤਾਂ ਕੋਈ ਇਜ਼ਤ ਰਹੀ ਹੀ ਨਹੀਂ। ਜ਼ਰੂਰ ਇਸਦੇ ਪੀਰ ਨੇ ਇਸ ਦੀ ਰਾਖੀ ਕੀਤੀ ਹੈ। ਉਸ ਵੇਲੇ ਨਵਾਬ ਨੇ ਹੁਕਮ ਦਿਤਾ ਕਿ ਇਸ ਦਾ ਮੰਹ ਕਾਲਾ ਕਰ ਕੇ ਬਾਹਰ ਕੱਢ ਦੇਵੇ ਮੈਂ ਇਸ ਨੂੰ ਦੰਡ ਦੇਵਾਂਗਾ।

ਭਾਈ ਤਿਲੋਕਾ ਜੀ ਗੁਰੂ ਮਹਾਰਾਜ ਦਾ ਇਹ ਬਿਰਦ ਦੇਖ ਕੇ ਅਤਿ ਪ੍ਰਸ਼ੰਸਨ ਹੋਏ ਅਤੇ ਸਦਾ ਹੀ ਗੁਰੂ ਮਹਾਰਾਜ ਜੀ ਦੀ ਯਾਦ ਵਿਚ ਰਹਿਣਾ ਸ਼ੁਰੂ ਕਰ ਦਿਤਾ। ਥੜ੍ਹੇ ਦਿਨਾਂ ਪਿਛੋਂ ਗੁਰੂ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿਚ ਹਾਜ਼ਰ ਹੋਏ ਅਤੇ ਕਿਹਾ ਕਿ ਪਾਤਸ਼ਾਹ! ਤੁਸੀਂ ਮੇਰੀ ਲਾਜ ਰੱਖੀ, ਆਪ ਧੰਨ ਹੋ। ਜਦੋਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਤਿਲੋਕਾ ਸੰਗਤ ਨੂੰ ਵੀ ਇਹ ਦੱਸ ਦਿਓ ਕਿ ਕਿਸ ਕਰਕੇ ਧੰਨ-ਧੰਨ ਕਰ ਰਹੇ ਹੋ, ਉਸ ਵੇਲੇ ਭਾਈ ਤਿਲੋਕਾ ਜੀ ਨੇ ਆਪ ਬੀਤੀ ਉਚੀ ਅਵਾਜ਼ ਵਿਚ ਸੰਗਤਾਂ ਨੂੰ ਸੁਣਾਈ। ਸਾਰੀ ਗੱਲ ਸੁਣਨ ਉਪਰੰਤ ਗੁਰੂ ਮਹਾਰਾਜ ਜੀ ਨੇ ਸੰਗਤਾਂ ਵਿਚ ਕਿਹਾ ਕਿ ਇਸ ਨੇ ਜੋ ਸਾਡਾ ਬਚਨ ਸੀ ਉਸ ਨੂੰ ਨਿਭਾਉਣ ਵਾਸਤੇ ਕਾਠ ਦੀ ਤਲਵਾਰ ਪਹਿਨ ਲਈ, ਇਸ ਨੇ ਦਿਇਆ ਕਮਾਈ ਹੈ। ਹੁਣ ਗੁਰੂ ਦਾ ਵੀ ਫਰਜ਼ ਹੈ ਕਿ ਸਿੱਖ ਨੇ ਬਚਨ ਕਮਾਈਆ ਹੈ, ਉਸਦੀ ਰਾਖੀ ਕੀਤੀ ਜਾਵੇ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਸਾਰੀ ਸੰਗਤ ਵਿਚ ਇਹ ਬਿਰਦ ਬਾਣੀ ਦੀ ਲਾਜ ਰਖਣ ਵਾਲਾ ਸ਼ਬਦ ਉਚਾਰਨ ਕੀਤਾ -

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੜ੍ਹਿ॥
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ॥
ਮਨਿ ਬਿਲਾਸ ਭਏ ਸਹਿਬ ਕੇ ਅਚਰਜ ਦੇਖਿ ਬਡਾਈ॥
ਗਰੀ ਸਿਮਰਿ ਸਿਮਰਿ ਆਨਦ ਕਰਿ ਨਾਨਕ
ਪ੍ਰਭਿ ਪੁਰਨ ਪੈਜ ਰਖਾਈ॥ ਪੰਨਾ - 682

ਸੋ ਗੁਰੂ ਆਪਣੇ ਸਿੱਖ ਦੀ ਲਾਜ ਰਖਦਾ ਹੈ। ਗੁਰੂ ਘਰ ਅੰਦਰ ਅਨੋਕਾਂ ਹੀ ਐਸੀਆਂ ਘਟਨਾਵਾਂ, ਕਥਾਵਾਂ ਹਨ ਕਿ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਰਖਿਆ ਕੀਤੀ ਕਿ ਜਦੋਂ ਉਹ ਔਖੀ ਘੜੀ ਵਿਚ ਪੂਰੀ ਤਰ੍ਹਾਂ ਫਸ ਚੁਕਿਆ ਸੀ। ਜਿਵੇਂ ਭਾਈ ਕਟਾਰੂ ਦੇ ਵੱਟੇ ਪੂਰੇ ਕੀਤੇ। ਇਹ ਕਥਾ ਫੇਰ ਸਮਾਂ ਮਿਲਿਆ ਤਾਂ ਆਪ ਦੇ ਚਰਨਾਂ ਵਿਚ ਪੇਸ਼ ਕੀਤੀ ਜਾਵੇਗੀ। ਹੁਣ ਕਿਉਂਕਿ ਸਮਾਂ ਬਹੁਤ ਹੋ ਚੁਕਿਆ ਹੈ ਸਭ ਨੇ ਆਪਣੇ ਕਾਰੋਬਾਰਾਂ ਤੇ ਜਾਣਾ ਹੈ। ਇਸ ਕਰਕੇ ਬੇਨਤੀ ਕਰਦਾ ਹਾਂ ਕਿ ਗੁਰੂ ਨੂੰ ਪਛਾਣੋ, ਗੁਰੂ ਸਦਾ ਅੰਗ ਸੰਗ ਰਹਿੰਦਾ ਹੈ, ਗੁਰੂ ਨੂੰ ਪਿਆਰ ਕੀਤਿਆਂ ਉਲੜਣਾਂ ਦੂਰ ਹੋ ਜਾਂਦੀਆਂ ਹਨ ਕਿਉਂਕਿ ਜਿਸ ਦੇ ਨਾਲ ਗੁਰੂ ਹੈ ਉਸ ਨੂੰ ਵਿਘਨ ਨਹੀਂ ਲੱਗਿਆ ਕਰਦੇ, ਔਖੀਆਂ ਘੜੀਆਂ ਗੁਰੂ ਮਹਾਰਾਜ ਜੀ ਦੂਰ ਕਰ ਦਿੰਦੇ ਹਨ। ਗੁਰੂ ਵਿਘਨਾਂ ਨੂੰ ਦੂਰ ਕਰਨ ਵਾਲਾ ਅਤੇ ਆਪਣੇ ਪਿਆਰਿਆਂ ਦੀ ਸਦਾ ਹੀ ਸਹਾਇਤਾ ਕਰਨ ਵਾਲਾ ਪਰਮ ਹਿਤਸ਼ੀਲੀ ਹੈ। ਗੁਰੂ ਮਹਾਰਾਜ ਜੀ ਨੇ ਤਾਂ ਇਥੋਂ ਤਕ ਉਚਾਰਨ ਕਰ ਦਿਤਾ ਹੈ ਕਿ ਹਰ ਸ਼੍ਰਾਵ ਆਪਣੇ ਸਿੱਖ ਦੀ ਪ੍ਰਤਿਪਾਲਣਾ

ਕਰਦਾ ਹੈ। ਹੁਣ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਗੁਰੂ ਨਾਲ ਕਿੰਨੇ ਕੁ ਜੁੜੇ ਹੋਏ ਹਾਂ ਅਤੇ ਦੁਨੀਆਂ ਨਾਲ ਕਿੰਨੇ ਜੁੜੇ ਹੋਏ ਹਾਂ। ਕਿੰਨਾ ਭਰੋਸਾ ਸਾਡੇ ਅੰਦਰ ਹੈ, ਇਹ ਗੱਲ ਬਹੁਤ ਮੁਸ਼ਕਲ ਹੈ ਕਿਉਂਕਿ ਘੋਰ ਕਲਜੁੱਗ ਦਾ ਸਮਾਂ ਚਲ ਰਿਹਾ ਹੈ। ਜੇ ਅੱਜ ਦੇ ਹੁਕਮ ਦੀ ਪਛਾਣ ਕਰਨੀ ਹੈ ਤਾਂ ਗੁਰੂ ਮਹਾਰਾਜ ਜੀ ਧਰਮ ਕਮਾਉਣ ਵਾਸਤੇ ਕਹਿੰਦੇ ਹਨ, ਸਾਰੇ ਧਰਮ ਦਇਆ ਵਿਚੋਂ ਪੈਦਾ ਹੁੰਦੇ ਹਨ। ਪਰ ਜਦੋਂ ਜੀਵ ਵੱਡ-ਵੱਡ ਕੇ ਖਾਂਦਾ ਹੈ ਫਿਰ ਕੁਦਿਆ ਕਿਸ ਨੂੰ ਕਹੋਗੇ -

ਜੀਅ ਬਧਹੁ ਸੁ ਧਰਮੁ ਕਰਿ ਬਧਹੁ

ਅਧਰਮੁ ਕਹਹੁ ਕਤ ਭਾਈ॥

ਅਪਸ ਕਉ ਮੁਨਿਵਰ ਕਰਿ ਬਧਹੁ

ਕਾ ਕਉ ਕਹਹੁ ਕਸਾਈ॥

ਪੰਨਾ - 1103

ਵਿਣੁ ਗੁਣ ਕੀਤੇ ਭਗਤਿ ਨ ਹੋਇ॥ ਪੰਨਾ - 4

ਗੁਰੂ ਮਹਾਰਾਜ ਦਾ ਆਦੇਸ਼ ਹੈ, ਆਪਣੇ ਕਾਰੋਬਾਰ ਕਰੋ ਪਰ ਇਕ ਸ੍ਰਾਵ ਵੀ ਗੁਰੂ ਦੇ ਪਿਆਰ ਤੋਂ ਖਾਲੀ ਨਾ ਜਾਣ ਦੇਵੇ ਜਦੋਂ ਗੁਰੂ ਸਾਨੂੰ ਸੰਭਾਲਦਾ ਹੈ ਤਾਂ ਸਾਡਾ ਵੀ ਫਰਜ਼ ਬਣ ਜਾਂਦਾ ਹੈ ਕਿ ਅਸੀਂ ਗੁਰੂ ਮਹਾਰਾਜ ਦਾ ਹੁਕਮ ਮੰਨੀਏ ਅਤੇ ਹਰ ਸੁਆਸ ਉਸ ਦੀ ਯਾਦ ਵਿਚ ਨਾਮ ਜਪਦਿਆਂ ਲੰਘਾਈਏ, ਉਸ ਦਾ ਧਿਆਨ ਆਪਣੇ ਅੰਦਰ ਵਸਾਈਏ। ਭੁਰਮਾਨ ਹੈ -

ਗਰ ਕੀ ਮੂਰਤਿ ਹਿਰਦੇ ਵਸਾਇ

ਜੋ ਇਛੇ ਸੋਈ ਫਲ ਪਾਏ॥

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਹਿ॥

॥ ॥ ॥ ॥ ॥ ॥ ॥

(ਪੰਨਾ 11 ਦੀ ਬਾਕੀ)

ਸੰਤ ਮਹਾਰਾਜ ਜੀ ਪਿੰਡਾਂ ਦੇ ਲੋਕਾਂ ਦੇ ਸਮਝ ਆ ਜਾਣ ਵਾਲੀ ਬੋਲੀ ਵਿਚ, ਵੱਡੀ ਤੋਂ ਵੱਡੀ ਫਿਲੋਸਫੀ ਨੂੰ ਸਰਲ ਬਣਾ ਕੇ ਦਸਿਆ ਕਰਦੇ ਸਨ।

ਸੰਤ ਮਹਾਰਾਜ ਦੀ ਮਹਿਮਾ ਬਹੁਤ ਵਧ ਗਈ, ਪਟਿਆਲੇ ਦੇ ਮਾਣ ਪਾਪਤ ਬੰਦੇ ਜੋ ਵੱਡੇ ਅਫਸਰ ਲੱਗੇ ਹੋਏ ਸਨ ਉਨ੍ਹਾਂ ਨੂੰ ਖਿੱਚ ਪਈ, ਉਹ ਬੇਨਤੀ ਕਰਕੇ ਸੰਤ ਮਹਾਰਾਜ ਜੀ ਨੂੰ ਦੇਹਰਾਦੂਨ ਲੈ ਗਏ। ਆਪ ਨੇ ਸ. ਬਿਸ਼ੇਸ਼ਰ ਸਿੰਘ ਘੜ੍ਹਾਏਂ ਵਾਲੇ ਜੋ ਉਸ ਸਮੇਂ ਪਟਿਆਲੇ ਵਿਚ ਮੈਜਿਸਟਰੇਟ ਸਨ ਦੀ ਬੇਨਤੀ ਤੇ ਦੁਜੇ ਦਿਨ ਮਸੂਰੀ ਪਹੁੰਚੇ। ਉਥੇ ਰਾਣੀ ਬਲਵੰਤ ਕੌਰ ਮਨੌਲੀ ਵਾਲਿਆਂ ਦੀ ਸਭ ਤੋਂ ਉਚੇ ਥਾਂ ਕੋਠੀ ਵਿਚ ਨਿਵਾਸ ਕੀਤਾ ਅਤੇ ਆਪ ਨੂੰ ਇਹ ਵਾਤਾਵਰਨ ਐਨਾ ਪਸੰਦ ਆਇਆ ਕਿ ਆਪ ਇਕ ਮਹੀਨਾ ਇਥੋਂ ਕੁਦਰਤ ਦੇ ਦ੍ਰਿਸ਼ ਦੇਖ ਕੇ ਕੁਦਰਤ ਨਾਲ ਇਕਮਿਕ ਹੋ ਕੇ ਬਲਿਹਾਰੀ ਕੁਦਰਤ ਵਸਿਆ ਦਾ ਅਨੰਦ ਮਾਣਦੇ ਰਹੋ।

॥ ॥ ॥ ॥ ॥ ॥ ॥

ਕਲਿਜੁਗਿ ਨਾਨਕ ਨਾਮੁ ਸੁਖਾਲਾ

ਸੰਤ ਵਰਿਆਮ ਸਿੰਘ ਜੀ
ਬਾਨੀ ਤੇ ਮੁਖੀ ਵਿ. ਗ. ਤੁ. ਮਿਸ਼ਨ।

ਭਾਰਤੀ ਸੰਸਕ੍ਰਿਤੀ ਅਨੁਸਾਰ ਇਹ ਸੰਸਾਰ ਚਿਰ ਕਾਲ
ਤੋਂ ਰਚਿਆ ਗਿਆ ਹੈ ਜਿਸ ਦੇ ਬਾਰੇ ਕੋਈ ਦਸ਼ ਨਹੀਂ
ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਇਸੇ ਸਬੰਧ ਵਿਚ ਕਿਹਾ
ਹੈ ਕਿ -

ਖਿਤਿ ਵਾਰੁ ਨ ਜੋਗੀ ਜਾਣੈ ਭੁਤਿ ਮਾਹੁ ਨ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥

ਪੰਨਾ - 4

ਭਾਰਤੀ ਗਿਸ਼ੀਆਂ ਮੁਨੀਆਂ ਦੇ ਮੁਤਾਬਿਕ ਸਮਾਂ ਚਾਰ
ਹਿਸਿਆਂ ਵਿਚ ਵੰਡਿਆ ਹੋਇਆ ਹੈ, ਸਤਿਜੁਗ, ਤ੍ਰੇਤਾ,
ਦੁਆਪਰ, ਕਲਜੁਗ, ਚਾਰੇ ਜੁਗਾਂ ਦਾ ਸਮਾਂ 43 ਲੱਖ 20
ਹਜ਼ਾਰ ਸਾਲ ਮਿਥਿਆ
ਗਿਆ ਹੈ। 17 ਲੱਖ 28
ਹਜ਼ਾਰ ਸਾਲ ਸਤਿਜੁਗ ਦੀ
ਉਮਰ ਹੈ, 12 ਲੱਖ 96
ਹਜ਼ਾਰ ਸਾਲ ਤ੍ਰੇਤੇ ਦੀ
ਉਮਰ, 8 ਲੱਖ 64 ਹਜ਼ਾਰ
ਸਾਲ ਦੁਆਪਰ ਦੀ ਉਮਰ,
4 ਲੱਖ 32 ਹਜ਼ਾਰ ਸਾਲ
ਕਲਜੁਗ ਦੀ ਉਮਰ ਹੈ।
ਇਨ੍ਹਾਂ ਜੁਗਾਂ ਦੇ ਬੰਦਿਆਂ
ਉਪਰ ਨਿਅੰਤਰਣ ਰੱਖਣ
ਬਾਰੇ ਚਾਰ ਪ੍ਰਭੂ ਸ਼ਕਤੀਆਂ
ਮਿਥੀਆਂ ਗਈਆਂ ਹਨ,
ਸਮੇਂ ਦੇ ਨਾਲ ਆਦਮੀਆਂ
ਦੇ ਖਿਆਲ ਬਦਲਦੇ ਹਨ,
ਸੋਚ ਵਿਚ ਫਰਕ ਪੈ ਜਾਂਦਾ
ਹੈ, ਵਰਤਾਰਾ ਬਦਲ ਜਾਂਦਾ
ਹੈ, ਜੋ ਮਨੁੱਖ ਜਿਸ ਜੁਗ

ਦੇ ਸਮੇਂ ਵਿਚ ਰਹਿੰਦੇ ਸਨ ਉਨ੍ਹਾਂ ਦੇ ਅਧਿਆਤਮਕ ਕਰਮਾਂ
ਦੀ ਵਿਆਖਿਆ ਕੀਤੀ ਗਈ ਹੈ ਜੋ ਇਸ ਤਰ੍ਹਾਂ ਹੈ ਕਿ
ਸਤਿਜੁਗ ਵਿਚ ਆਦਮੀ ਧਰਮੀ ਹੁੰਦਾ ਸੀ, ਉਹ ਧਰਮ
ਕਮਾਇਆ ਕਰਦੇ ਸਨ, ਮੌਹ ਮਾਇਆ ਦਾ ਲੇਪ ਉਸ ਨੂੰ ਨਹੀਂ
ਸੀ ਹੋਇਆ ਕਰਦਾ, ਪ੍ਰਵਿਰਤੀ ਦਾ ਬਹੁਤਾ ਪਸਾਰਾ ਨਹੀਂ ਸੀ
ਹੋਇਆ ਕਰਦਾ, ਆਪਣੇ ਫਰਜ਼ਾਂ ਨੂੰ ਧਰਮ ਸਮਝ ਕੇ
ਨਿਭਾਇਆ ਜਾਂਦਾ ਸੀ, ਮੌਹ ਮਾਇਆ ਵਿਚ ਨਹੀਂ ਸਨ
ਫਸਦੇ। ਸਤਿਜੁਗ ਦੇ ਵਿਚ ਵਾਹਿਗੁਰੂ ਜੀ ਨੂੰ ਪਰੀਪੂਰਨ
ਜਾਣਿਆ ਜਾਂਦਾ ਸੀ, ਸਾਰੇ ਹੀ ਉਸ ਸੋਚ ਨੂੰ ਅੰਤਰ ਆਤਮੇ
ਧਿਆਉਂਦੇ ਸਨ ਅਤੇ ਗੁਰਮੁਖ ਧਿਆਰੇ ਆਮ ਤੌਰ ਉਪਰ
ਭਗਤੀ ਵਿਚ ਪ੍ਰਵਿਰਤ ਰਹਿੰਦੇ ਸਨ, ਨਿਸ਼ਚੇ ਵਿਚ ਪੂਰਨ
ਗਿਆਨ ਸੀ ਕਿ ਇਥੇ ਇਕੋ ਪ੍ਰਮੇਸ਼ਰ ਹੀ ਅਨੇਕ ਰੂਪ ਧਾਰ
ਕੇ ਵਰਤ ਰਿਹਾ ਹੈ। ਉਸ ਸਮੇਂ ਸਤ, ਤਪ, ਜਤ ਅਤੇ ਦਾਨ
ਉਪਰ ਧਰਮ ਕਾਇਮ ਸੀ, ਚਾਰ ਪੈਰ ਧਰਮ ਦੇ ਸਨ। ਉਸ ਸਮੇਂ
ਦੇ ਬੰਦੇ ਨਿਰਛਲ, ਨਿਰਵੈਰ, ਰਾਗ ਦੈਸ਼ ਤੋਂ ਰਹਿਤ,

ਗਿਆਨਵਾਨ ਹੋਇਆ ਕਰਦੇ ਸਨ। ਗੁਰੂ ਮਹਾਰਾਜ ਜੀ ਇਸਦੇ
ਬਾਰੇ ਫੁਰਮਾਨ ਕਰਦੇ ਹਨ -

ਸਤਜੁਗ ਸਚੁ ਕਹੈ ਸਭੁ ਕੋਈ॥
ਘਰਿ ਘਰਿ ਭਗਤਿ ਗੁਰਮੁਖਿ ਹੋਈ॥
ਸਤਜੁਗ ਧਰਮੁ ਪੈਰ ਹੈ ਚਾਰਿ॥
ਗੁਰਮੁਖਿ ਬੁਝੈ ਕੌ ਬੀਚਾਰਿ॥

ਪੰਨਾ - 880

ਵਾਹਿਗੁਰੂ ਦੀ ਪਰੀਪੂਰਨਤਾ ਨੂੰ ਗੁਰਮੁਖ ਰਾਹੀਂ ਹੀ
ਵਿਚਾਰ ਕੇ ਬੁਝਿਆ ਜਾ ਸਕਦਾ ਹੈ ਪਰ ਹਰ ਜੁਗ ਵਿਚ
ਵਾਹਿਗੁਰੂ ਦੇ ਨਾਮ ਦੀ ਵਡਿਆਈ ਹੀ ਹੁੰਦੀ ਰਹੀ ਹੈ। ਦੋ
ਚੀਜ਼ਾਂ ਅਵਸ਼ਕ ਸਨ ਇਕ ਤਾਂ ਪ੍ਰਭੂ ਦਾ ਨਾਮ ਜਪਣਾ, ਦੂਜਾ

ਸਮਰੱਥ ਗੁਰੂ ਦੀ ਸ਼ਰਨ
ਪ੍ਰਾਪਤ ਹੋ ਕੇ ਅਗਿਆਨ
ਦਾ ਨਾਸ਼ ਕਰਕੇ ਆਪਣੀ
ਮੁਕਤੀ ਪ੍ਰਾਪਤ ਕਰਨੀ।
ਜੁਗ ਚਾਰੇ ਨਾਨੀਮ
ਵਡਿਆਈ ਹੋਈ॥
ਜਿ ਨਾਨੀਮ ਲਾਗੇ ਸੋ ਮੁਕਤਿ ਹੋਵੈ
ਗੁਰ ਬਿਨੁ ਨਾਮੁ ਨ ਪਾਵੈ ਕੋਈ॥

ਪੰਨਾ - 880

ਸੋ ਸਮਾਂ ਅੱਗੇ ਵਧਿਆ,
ਮਨੁੱਖ ਦੀ ਸੋਚ ਵਿਚ
ਫਰਕ ਪੈ ਗਿਆ,
ਵਾਹਿਗੁਰੂ ਦੀ
ਪਰੀਪੂਰਨਤਾ ਜੋ ਅੰਤਮ
ਸੱਚ ਹੈ, ਉਸ ਉਪਰ
ਨਿਸ਼ਚਾ ਕਮਜ਼ੋਰ ਹੋ
ਗਿਆ, ਸੋ ਇਹ ਸ਼ਕਤੀ
ਜਿਸ ਨੂੰ ਸੱਚ ਕਿਹਾ

ਜਾਂਦਾ ਹੈ, ਉਹ ਆਦਮੀ ਦੇ ਮਨ ਤੋਂ ਉਤਰ ਗਈ ਅਤੇ ਤਿੰਨ
ਪੈਰ ਧਰਮ ਦੇ ਰਹਿ ਗਏ ਜਿਸ ਅਨੁਸਾਰ ਤ੍ਰੇਤੇ ਜੁਗ ਦਾ
ਵਰਤਾਰਾ ਰਿਹਾ। ਪ੍ਰਮੇਸ਼ਰ ਦੇ ਗਿਆਨ ਨੂੰ ਭੁਲ ਕੇ ਕਰਮਕਾਂਡ
ਦਾ ਪਸਾਰਾ ਹੋ ਗਿਆ ਅਤੇ ਵਾਹਿਗੁਰੂ ਜੀ ਨੂੰ ਘਟ ਘਟ
ਵਿਚ ਵਿਆਪਕ ਜਾਣਨ ਦੀ ਥਾਂ ਦੂਰ ਜਾਣਿਆ ਗਿਆ ਪਰ
ਸਮਰੱਥ ਗੁਰੂ ਰਾਹੀਂ ਅਧਿਕਾਰੀ ਇਸ ਗੱਲ ਨੂੰ ਬੁਝਦੇ ਸਨ ਅਤੇ
ਗੁਰੂ ਮਹਾਰਾਜ ਦਾ ਫੁਰਮਾਨ ਹੈ ਕਿ ਜਿਸ ਦੇ ਅੰਦਰ ਨਾਮ
ਦੀ ਸੋਝੀ ਸੀ, ਜੋ ਘਟ ਘਟ ਵਿਚ ਵਿਆਪਕ ਪ੍ਰਭੂ ਦਾ
ਗਿਆਨ ਹਿਰਦੇ ਵਿਚ ਵਸਾਉਂਦਾ ਸੀ ਉਸ ਨੂੰ ਸੁਖ ਦੀ
ਪ੍ਰਾਪਤੀ ਹੁੰਦੀ ਸੀ, ਇਸ ਜੁਗ ਵਿਚ ਰਉਮੈ ਦਾ ਅੰਸ ਮਨੁੱਖ
ਵਿਚ ਪ੍ਰਵੇਸ਼ ਕਰਨ ਲੱਗਾ, ਫੁਰਮਾਨ ਹੈ -

ਤ੍ਰੇਤੇ ਇਕ ਕਲ ਕਿਨੀ ਦੂਰਿ॥
ਪਾਖੰਡੁ ਵਰਤਿਆ ਹਰਿ ਜਾਣਿਨ ਦੂਰਿ॥
ਗੁਰਮੁਖਿ ਬੁਝੈ ਸੋਝੀ ਹੋਈ॥
ਅੰਤਰਿ ਨਾਮੁ ਵਸੈ ਸੁਖ ਹੋਈ॥

ਪੰਨਾ - 880

ਇਸ ਤਰ੍ਹਾਂ ਤੇਤੇ ਜੁਗ ਦਾ ਸਮਾਂ ਲੰਘ ਗਿਆ, ਦੁਆਪਰ ਯੁੱਗ ਦਾ ਆਰੰਭ ਹੋਇਆ, ਤੇਤੇ ਯੁੱਗ ਦੇ ਅੰਦਰ ਸ੍ਰੀ ਰਾਮ ਚੰਦਰ ਜੀ ਮਰਿਆਦਾ ਪੁਰਸ਼ੋਤਮ ਜੀ ਦਾ ਅਵਤਾਰ ਹੋਇਆ, ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਮਹਾਰਾਜ ਜੀ ਦਾ ਅਵਤਾਰ ਹੋਇਆ। ਇਸ ਯੁੱਗ ਅੰਦਰ ਵੈਰੀ ਅਤੇ ਬਿਗਾਨੇ ਦੇ ਭਾਵ ਆਦਮੀ ਦੇ ਅੰਦਰ ਜਾਗ ਪਏ, ਦੁਬਿਧਾ ਨੇ ਜਨਮ ਲੈ ਲਿਆ, ਦੋ ਪੈਰ ਧਰਮ ਦੇ ਖਿਸਕ ਰਾਏ, ਸਿਰਫ ਦੋ ਪੈਰਾਂ ਉਪਰ ਇਸ ਯੁੱਗ ਦਾ ਕਾਰਜ ਚਲਦਾ ਰਿਹਾ, ਮਾਇਆ ਦੇ ਹਨੂਰੇ ਅੰਦਰ ਪੰਜ ਭਰਮਾਂ ਨੇ ਆਦਮੀ ਨੂੰ ਗ੍ਰਾਸ ਲਿਆ ਜਿਨ੍ਹਾਂ ਦੇ ਨਾਮ ਹਨ ਭੇਦ ਭਰਮ, ਸੰਗ ਭਰਮ, ਕਰਤੜੂ ਭਰਮ, ਜਗਤ ਤੇ ਪ੍ਰਭੂ ਦਾ ਅੱਡੇ ਅਡ ਹੋਣ ਦਾ ਭਰਮ ਅਤੇ ਜਗਤ ਤੇ ਪ੍ਰਭੂ ਦਾ ਵਿਕਾਰ ਹੋਣ ਦਾ ਭਰਮ ਚਲ ਪਿਆ। ਜਿਸ ਨੇ ਪ੍ਰਮੇਸ਼ਰ ਦੀ ਪਰੀਪੂਰਨਤਾ ਤੇ ਪੜ੍ਹਦਾ ਪਾ ਦਿਤਾ ਪਰ ਸਮਰੱਥ ਗੁਰੂਆਂ ਨੇ ਇਸ ਜੁੱਗ ਦੇ ਉਧਾਰ ਲਈ ਨਾਮ ਦੀ ਦਿੜ੍ਹਤਾ ਦਿੜ੍ਹਾਈ। ਮਹਾਰਾਜ ਜੀ ਫੁਰਮਾਨ ਕਰਦੇ ਹਨ -

ਦੁਆਪੁਰਿ ਦੁਸੈ ਦੁਬਿਧਾ ਹੋਇ॥
ਭਰਮ ਭੁਲਾਨੇ ਜਾਣਹਿ ਦੋਇ॥
ਦੁਆਪੁਰਿ ਧਰਮੁ ਦੁਇ ਪੈਰ ਰਖਾਏ॥
ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ॥ ਪੰਨਾ - 880

ਇਸ ਜੁੱਗ ਵਿਚ ਕਰਮਕਾਂਡ ਦਾ ਵਰਤਾਰਾ ਹੋ ਗਿਆ ਸੀ, ਦੇਵਤਿਆਂ ਦੀ ਪੂਜਾ ਆਰੰਭ ਹੋ ਚੁਕੀ ਸੀ, ਸ਼ਕਤੀਆਂ ਪ੍ਰਾਪਤ ਕਰਨ ਵਾਸਤੇ ਦੇਵਤਿਆਂ ਨੂੰ ਹੀ ਸ਼੍ਰੋਮਣੀ ਗਿਣਿਆ ਜਾਂਦਾ ਸੀ ਅਤੇ ਉਨ੍ਹਾਂ ਤੋਂ ਹੀ ਵਰ ਪ੍ਰਾਪਤ ਕੀਤੇ ਜਾਂਦੇ ਸਨ, ਉਨ੍ਹਾਂ ਤੋਂ ਹੀ ਸੰਸਾਰਕ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਸਨ। ਮਨੁੱਖ ਪ੍ਰਮੇਸ਼ਰ ਵਲੋਂ ਬਹੁਤ ਪਿਛੇ ਹਟ ਗਿਆ ਅਤੇ ਆਪਣੇ ਕਾਰਜ ਦੇਵ ਸ਼ਕਤੀਆਂ ਤੋਂ ਸਿੱਧ ਕਰਨ ਲਈ ਦੇਵ ਪੂਜਾ ਵਿਚ ਫਸ ਗਿਆ। ਇਸ ਯੁੱਗ ਦੇ ਅੰਦਰ ਆਪਸ ਵਿਚ ਜੰਗ ਹੋਣੇ ਸ਼ੁਰੂ ਹੋ ਗਏ, ਅਧਰਮ ਦਾ ਪਸਾਰਾ ਹੋਣ ਲੱਗਾ, ਇਸ ਯੁੱਗ ਦੇ ਲੰਘਣ ਪਿਛੋਂ ਜੋ ਸਮਾਂ ਆਇਆ ਉਸ ਨੂੰ ਕਲਜੁੱਗ ਆਖਿਆ ਜਾਂਦਾ ਹੈ, ਪਹਿਲੇ ਯੁੱਗਾਂ ਵਿਚ ਕਲਜੁੱਗ ਬਾਰੇ ਅਤੇ ਇਸ ਵਿਚ ਵਰਤਣ ਵਾਲੇ ਆਚਾਰ, ਵਿਚਾਰ, ਅਹਾਰ ਧਾਰਮਕ ਨਿਸ਼ਚੇ ਰਿਸ਼ੀਆਂ ਮੁਨੀਆਂ ਨੇ ਵਿਚਾਰੇ। ਕਲਜੁੱਗ ਨੂੰ ਬਹੁਤ ਭਿਆਨਕ ਆਖਿਆ ਗਿਆ ਕਿਉਂਕਿ ਇਸ ਯੁੱਗ ਵਿਚ ਕਰਮ ਧਰਮ, ਪੁਜਾ, ਦਾਨ ਦੀ ਕੋਈ ਪੇਸ਼ ਨਹੀਂ ਜਾਣੀ ਸੀ। ਕਲਜੁੱਗ ਤੋਂ ਸਾਰੇ ਹੀ ਡਰਦੇ ਸਨ ਅਤੇ ਇਥੋਂ ਤਕ ਕਿ ਪਾਂਡਵਾਂ ਨੂੰ ਜਿਸ ਵਕਤ ਪਤਾ ਲੱਗਿਆ ਕਿ ਕਲਜੁੱਗ ਆ ਗਿਆ ਹੈ ਤਾਂ ਉਨ੍ਹਾਂ ਨੇ ਕ੍ਰਿਸ਼ਨ ਮਹਾਰਾਜ ਜੀ ਨੂੰ ਪੁਛਿਆ ਕਿ ਕਲਜੁੱਗ ਦੇ ਅੰਦਰ ਸੂਰਜ ਦੀ ਰੋਸ਼ਨੀ ਕਿਹੜੀ ਜਿਹੀ ਹੋਵੇਗੀ, ਦਰਿਆ ਕਿਵੇਂ ਚਲਣਗੇ। ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਪ੍ਰਕਿੜੀ ਤਾਂ ਆਪਣੇ ਨੇਮ ਅਨੁਸਾਰ ਹੀ ਚਲਦੀ ਰਹਿੰਦੀ ਹੈ, ਪ੍ਰਕਿੜੀ ਉਪਰ ਮਨੁੱਖਾਂ ਦੇ ਖਿਆਲਾਂ ਦਾ ਅਸਰ ਪੈਂਦਾ ਹੈ ਕਿਉਂਕਿ ਪ੍ਰਕਿੜੀ ਅਤੇ ਮਨੁੱਖ ਦੀ ਅੰਦਰੋਂ ਕੋਈ ਸਾਂਝ ਹੈ, ਆਪ ਨੇ ਦਸਿਆ ਕਿ ਕਲਜੁੱਗ ਵਿਚ ਮਨੁੱਖਾਂ ਦੇ ਖਿਆਲ ਬਦਲ ਜਾਣਗੇ, ਆਪੋ ਧਾਪੀ ਫੈਲ ਜਾਵੇਗੀ, ਕੋਈ ਕਿਸੇ ਨੂੰ ਮੰਨੇਗਾ ਨਹੀਂ, ਗੁਰੂ ਮਹਾਰਾਜ ਜੀ ਇਸ ਦੇ ਬਾਰੇ ਫੁਰਮਾਨ ਕਰਦੇ ਹਨ -

ਕਲਜੁੱਗ ਧਰਮ ਕਲਾ ਇਕ ਰਹਾਏ॥ ਪੰਨਾ - 880

ਕਲਜੁੱਗ ਵਿਚ ਕੇਵਲ ਦਾਨ ਦੀ ਸ਼ਕਤੀ ਹੋਵੇਗੀ ਪਰ ਉਸ ਦਾ ਫਲ ਨਹੀਂ ਮਿਲੇਗਾ ਕਿਉਂਕਿ ਆਦਮੀ ਦੇ ਅੰਦਰ ਅਭਿਮਾਨ ਵਧ ਜਾਵੇਗਾ, ਉਹ ਆਪਣੀ ਪ੍ਰਸੰਸਾ ਲਈ ਵਰਤ ਰਖੇਗਾ, ਪੁੰਨ ਦਾਨ ਕਰੇਗਾ ਪਰ ਉਸ ਦਾ ਫਲ ਉਸ ਨੂੰ ਪ੍ਰਾਪਤ ਨਹੀਂ ਹੋਵੇਗਾ। ਗੁਰੂ ਨੌਵੇਂ ਪਾਤਸ਼ਾਹ ਜੀ ਦਾ ਫੁਰਮਾਨ ਹੈ -

ਤੌਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥
ਨਾਨਕ ਨਿਹਫਲ ਜਾਤ ਤਿਰ ਜਿਉ ਕੁੰਚਰ ਇਸਨਾਨੁ॥
ਪੰਨਾ - 1428

ਕਲਜੁੱਗ ਧਰਮ ਕਲਾ ਇਕ ਰਹਾਏ॥
ਇਕ ਧੈਰਿ ਰਲੈ ਮਾਇਆ ਮੋਹੁ ਵਧਾਏ॥
ਮਾਇਆ ਮੋਹੁ ਅਤਿ ਗੁਬਾਰੁ॥
ਸਤਗੁਰ ਭੇਟੈ ਨਾਮੁ ਉਧਾਰੁ॥ ਪੰਨਾ - 880

ਮਾਇਆ ਦਾ ਮੋਹ ਐਨਾ ਫੈਲ ਜਾਵੇਗਾ ਕਿ ਕਾਲੀ ਬੋਲੀ ਹਨੂਰੀ ਜਿਸ ਵਿਚ ਹੱਥ ਮਾਰਿਆਂ ਵੀ ਨਹੀਂ ਦਿਸਣਾ। ਐਸੀ ਅਵਸਥਾ ਬੰਦਿਆਂ ਦੀ ਅਧਿਆਤਮਕ ਤੌਰ ਤੇ ਹੋ ਜਾਵੇਗੀ, ਅੰਦਰ ਅਗਿਆਨ ਵਧ ਜਾਵੇਗਾ, ਆਪੋ ਧਾਪੀ ਧੈ ਜਾਵੇਗੀ ਅਤੇ ਮਨੁੱਖਾਂ ਦਾ ਜੀਵਨ ਅਤਿ ਘੁੜਾਦਾਇਕ ਹੋ ਜਾਵੇਗਾ।

ਕਲਿ ਮਹਿ ਪ੍ਰੇਤ ਜਿਨੀ ਰਾਮੁ ਨ ਪਛਾਤਾ
ਸਤਜੁੱਗ ਧਰਮ ਹੰਸ ਬੀਰਾਰੀ॥
ਦੁਆਪੁਰਿ ਤੇਤੈ ਮਾਣਸ ਵਰਤਹਿ
ਵਿਰਲੈ ਹੁਉਸੈ ਮਾਰੀ॥ ਪੰਨਾ - 1131

ਸਾਰਿਆਂ ਜੁਗਾਂ ਵਿਚ ਵਾਹਿਗੁਰੂ ਇਕੋ ਹੀ ਇਕ ਰਸ ਸਮਾਇਆ ਹੋਇਆ ਹੈ, ਹੋਰ ਇਸ ਥਾਂ ਦੂਜਾ ਹੈ ਹੀ ਕੋਈ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਜਦੋਂ ਤਕ ਇਹ ਸੱਚ ਦੀ ਸਿਫਤ ਸਲਾਹ ਨਹੀਂ ਕਰਦਾ, ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰਮੁਖ ਦੇ ਰਾਹੀਂ ਨਾਮ ਦੀ ਪ੍ਰਾਪਤੀ ਕਰਕੇ ਜੀਵ ਦਾ ਉਧਾਰ ਹੁੰਦਾ ਹੈ, ਸਾਰਿਆਂ ਜੁਗਾਂ ਵਿਚ ਨਾਮ ਦੀ ਵਡਿਆਈ ਚਲੀ ਆਉਂਦੀ ਹੈ, ਇਸ ਗੱਲ ਨੂੰ ਕੋਈ ਵਿਰਲਾ ਹੀ ਗੁਰੂ ਦੁਆਰਾ ਬੁਝਦਾ ਹੈ, ਨਾਮ ਧਿਆਉਣ ਵਾਲੇ ਭਗਤ ਦੀ ਜੁਗੋ ਜੁਗ ਵਡਿਆਈ ਹੁੰਦੀ ਆਈ ਹੈ ਜਿਵੇਂ ਕਿ ਫੁਰਮਾਨ ਹੈ -

ਸਭ ਜੁਗ ਮਹਿ ਸਾਚਾ ਏਕੋ ਸੋਈ॥
ਸਭ ਮਹਿ ਸਭੁ ਦੂਜਾ ਨਹੀਂ ਕੋਈ॥
ਸਾਚੀ ਕੀਰਤਿ ਸਚੁ ਸਖੁ ਹੋਈ॥
ਗੁਰਮੁਖਿ ਨਾਮੁ ਵਖਾਣੈ ਕੋਈ॥
ਸਭ ਜੁਗ ਮਹਿ ਨਾਮੁ ਉਤਮੁ ਹੋਈ॥
ਗੁਰਮੁਖਿ ਵਿਰਲਾ ਬੂਝੈ ਕੋਈ॥
ਗਰਿ ਨਾਮੁ ਧਿਆਏ ਭਗਤੁ ਜਨੁ ਸੋਈ॥
ਨਾਨਕ ਜੁਗਿ ਜੁਗਿ ਨਾਮੁ ਵਡਿਆਈ ਹੋਈ॥

ਪੰਨਾ - 880

ਇਸ ਤਰ੍ਹਾਂ ਸਮੇਂ ਦੇ ਲੰਘਣ ਨਾਲ ਆਦਮੀ ਅੰਧਕਾਰ ਵਲ ਵਧਦਾ ਚਲਿਆ ਗਿਆ, ਭਾਰਤੀ ਸੰਸਕ੍ਰਿਤੀ ਨੇ ਅੰਦਰ ਦੀ ਖੋਜ ਬਹੁਤ ਹੀ ਗਹਿਰੇ ਜਾ ਕੇ ਕੀਤੀ ਅਤੇ ਉਸ ਤੱਤ ਨੂੰ ਪ੍ਰਤੱਖ ਕਰ ਲਿਆ, ਜਿਸ ਰਾਹੀਂ ਸਾਰੇ ਸੰਸਾਰ ਦੀ ਕ੍ਰਿਆ ਚਲ ਰਹੀ ਹੈ। ਪੱਛਮੀ ਚਿੰਤਕਾਂ ਨੇ ਅੰਦਰ ਦੀ ਖੋਜ ਦੀ ਥਾਂ ਪ੍ਰਕਿੜੀ ਦੀ ਖੋਜ ਕੀਤੀ ਅਤੇ ਪ੍ਰਕਿੜੀ ਦੀਆਂ ਦੇਣਾਂ ਵਿਚੋਂ ਸੁਖ ਲੱਭਣ ਦੀ ਕੋਸ਼ਿਸ਼ ਕੀਤੀ, ਪ੍ਰਕਿੜੀ ਦੀ ਖੋਜ ਨੇ ਸਹੂਲਤਾਂ

ਤਾਂ ਐਨੀਆਂ ਦੇ ਦਿਤੀਆਂ ਕਿ ਗਿਣੀਆਂ ਨਹੀਂ ਜਾ ਸਕਦੀਆਂ। ਕੰਮਪਿਊਟਰਾਂ ਰਾਹੀਂ ਹੋ ਰਹੀਆਂ ਕਰਮਾਤਾਂ ਨੂੰ ਦੇਖ ਕੇ ਆਦਮੀ ਹੈਰਾਨ ਹੋ ਜਾਂਦਾ ਹੈ। ਸੈਡੀਕਲ ਸਾਈਸ ਨੇ ਆਦਮੀ ਦਾ ਇਕ-ਇਕ ਕਣ ਟੋਹ ਲਿਆ ਪਰ ਇਨ੍ਹਾਂ ਨੂੰ ਸੁੱਖ ਕਿਸੇ ਥਾਂ ਤੋਂ ਪ੍ਰਾਪਤ ਨਾ ਹੋਇਆ। ਜ਼ਿੰਦਗੀ ਦੀ ਰਫਤਾਰ ਬਹੁਤ ਤੇਜ਼ ਹੋ ਗਈ, ਪਰਮ ਸੁੱਖ ਤੋਂ ਟੁੱਟ ਕੇ ਆਦਮੀ ਦੁਖਾਂ ਦੀ ਖੱਡ ਵਲ ਨੂੰ ਰੁੜਦਾ ਹੀ ਤੁਰਿਆ ਜਾ ਰਿਹਾ ਹੈ। ਆਦਮੀ ਆਪਣੇ ਖਾਤਮੇ ਵਾਸਤੇ ਐਟਮੀ ਹਥਿਆਰ ਬਣਾ ਰਿਹਾ ਹੈ, ਕੈਮੀਕਲ ਬੰਬ ਤਿਆਰ ਕਰ ਰਿਹਾ ਹੈ, ਐਨੀਆਂ ਗੈਸਾਂ ਤਿਆਰ ਕਰ ਰਿਹਾ ਹੈ ਜੋ ਆਦਮੀ ਦਾ ਦਮ ਹੀ ਘੁਟ ਦੇਣ। ਅੱਜ ਇਹ ਆਪਣੇ ਆਪ ਨੂੰ ਨਸ਼ਟ ਕਰਨ ਦੇ ਰਾਹ ਪਿਆ ਹੋਇਆ ਹੈ, ਡਰ ਨੂੰ ਦੂਰ ਕਰਨ ਲਈ ਹਥਿਆਰਾਂ ਦੀ ਲੋੜ ਮਹਿਸੂਸ ਕਰਦਾ ਹੈ। ਜੀਵਨ ਵਿਚ ਸੱਚ ਦੀ ਰੰਗ ਰੁਮਕ ਨਹੀਂ ਰਹੀ, ਕਿਸੇ ਜੀਵਨ ਵਿਚੋਂ ਸੁਗੰਧੀ ਨਹੀਂ ਆ ਰਹੀ, ਇਸ ਦੇ ਵਿਪਰੀਤ ਡਰ, ਬੇ-ਵਿਸ਼ਵਾਸੀ, ਚਿੰਤਾਵਾਂ, ਆਸਾ, ਅੰਦੇਸੇ, ਵੈਰ, ਵਿਰੋਧ, ਕਾਮ, ਕ੍ਰੋਧ ਅਨੇਕਾਂ ਦੂਸ਼ਿਤ ਖਿਆਲ ਪੈਦਾ ਹੋ ਰਹੇ ਹਨ। ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਭਾਰਤੀ ਚਿੰਤਕਾਂ ਨੇ ਮਨੁੱਖ ਦੀ ਕਲਿਆਣ ਲਈ ਉਪਨਿਸ਼ਦਾਂ, ਸਿਮ੍ਰਿਆਂ ਅਤੇ ਸਾਸ਼ਤਰਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਵਿਚ ਵੱਖ-ਵੱਖ ਖਿਆਲ ਵੇਦਾਂ ਵਿਚੋਂ ਅਧਿਐਨ ਕਰਕੇ ਪ੍ਰਗਟ ਕੀਤੇ। ਲੋਕ ਸਾਸ਼ਤਰਾਂ ਨੂੰ ਪੜ੍ਹਦੇ ਸਨ, ਵਿਚਾਰਦੇ ਸਨ, ਪਰ ਕੋਈ ਕਰੋੜਾਂ ਵਿਚੋਂ ਇਕ ਅੱਧ ਹੀ ਸਤਿ ਦੀ ਪ੍ਰਾਪਤੀ ਤਕ ਪਹੁੰਚਦਾ ਸੀ, ਤਿੰਨਾਂ ਜੁਗਾਂ ਵਿਚ ਲੋਕ ਵਖਿਆਨ ਕਰਕੇ ਪੜ੍ਹ ਕੇ, ਥੱਕ ਗਏ ਪਰ ਮਾਇਆ ਨੇ ਪਾਏ ਹੋਏ ਭਰਮਾਂ ਦਾ ਨਾਸ਼ ਨਾ ਹੋਣ ਦਿਤਾ, ਬੁੱਧੀ ਮੰਡਲ ਤਕ ਹੀ ਸਾਰਾ ਗਿਆਨ ਸੀਮਤ ਹੋ ਗਿਆ, ਸਾਸ਼ਤਰਾਂ ਦੇ ਵੱਖ-ਵੱਖ ਮਤ ਹੋਣ ਕਰਕੇ ਜਗਿਆਸੂ ਨੂੰ ਕਿਸੇ ਕਿਨਾਰੇ ਤੇ ਪਹੁੰਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਗੋਤਮ ਤਪੇ ਨੇ ਰਿਗਵੇਦ ਦਾ ਅਧਿਐਨ ਕਰਕੇ ਨਿਆਏ ਸਾਸ਼ਤਰ ਦੀ ਰਚਨਾ ਕੀਤੀ ਅਤੇ ਸੰਸਾਰ ਨੂੰ ਦਸਿਆ ਕਿ ਕਿਸੇ ਦੇ ਵਸ ਕੁਝ ਵੀ ਨਹੀਂ ਹੈ ਜਿਵੇਂ ਕਿ ਗੁਰੂ ਮਹਾਰਾਜ ਜੀ ਨੇ ਵੀ ਡਰਮਾਨ ਕੀਤਾ ਹੈ -

ਇਸ ਕਾ ਬਲੁ ਨਾਹੀ ਇਸੁ ਹਾਥ॥

ਕਰਨ ਕਰਾਵਨ ਸਰਬ ਕੌ ਨਾਥ॥ ਪੰਨਾ - 277

ਨਿਆਏ ਸਾਸ਼ਤਰਾਂ ਵਿਚ ਵੀ ਦਸਿਆ ਗਿਆ ਕਿ ਸਭ ਕੁਝ ਕਰਤੇ ਦੇ ਵਸ ਹੈ, ਆਦਮੀ ਦਾ ਜ਼ੋਰ ਨਹੀਂ ਚਲਦਾ, ਦੋਹਾਂ ਸਿਰਿਆਂ ਉਪਰ ਕਰਤਾਰ ਹੈ ਉਸ ਨੇ ਪ੍ਰਮੇਸ਼ਰ ਨੂੰ ਨਿਆਰਾ ਕਰਕੇ ਦਿਖਲਾਇਆ। ਵਾਹਿਗੁਰੂ ਤਾਂ ਕਿਸੇ ਨੇ ਦੇਖਿਆ ਨਹੀਂ, ਕੁਦਰਤ ਦੇ ਵਿਚ ਹੀ ਸਾਰਾ ਸੰਸਾਰ ਭਰਮ ਵਿਚ ਭੁੱਲ ਗਿਆ, ਸਤਿਜੁਗ ਦੇ ਵਿਚ ਸੋਹੋਂ ਬ੍ਰਹਮ ਦਾ ਜਾਪ ਹੋਇਆ ਕਰਦਾ ਸੀ, ਇਸ ਨਿਆਏ ਸਾਸ਼ਤਰ ਵਿਚ ਦਸਿਆ ਗਿਆ ਕਿ ਭਰਮ ਦਾ ਪੜਦਾ ਪੈਣ ਕਰਕੇ ਜੀਵ ਪਰਮ ਤੜ੍ਹ ਤੋਂ ਦੂਰ ਹੋ ਗਿਆ, ਰਿਗਵੇਦ ਵਿਚ ਤਾਂ ਦਸਿਆ ਗਿਆ ਸੀ ਕਿ ਵਾਹਿਗੁਰੂ ਆਪੇ ਹੀ ਆਪ ਹੈ, ਹੋਰ ਦੂਜਾ ਕੋਈ ਨਹੀਂ ਪਰ ਸੰਸਾਰ ਭੁੱਲ ਗਿਆ ਕਿਉਂਕਿ ਸੱਚੇ ਸਤਿਗੁਰੂ ਬਿਨਾਂ ਇਸ ਗੱਲ ਦੀ ਸੋਝੀ ਨਹੀਂ ਪੈਂਦੀ, ਗੋਤਮ ਦੇ ਰਚੇ ਹੋਈ ਨਿਆਏ ਸਾਸ਼ਤਰ ਵਿਚ ਇਕ ਭਰਮ ਪੈਦਾ ਹੋ ਗਿਆ, ਉਹ ਇਹ ਸੀ ਕਿ ਉਸ

ਦੇ ਮਤ ਅਨੁਸਾਰ ਜੀਵ ਵਖਰਾ ਹੈ ਅਤੇ ਵਾਹਿਗੁਰੂ ਜੀ ਵਖਰੇ ਹਨ। ਸੋ ਸੋਹੋਂ ਬ੍ਰਹਮ ਦੇ ਮੰਤਰ ਦੀ ਕੋਈ ਵਿਸ਼ੇਸ਼ਤਾ ਨਾ ਰਹੀ। ਉਸ ਨੇ ਵਾਹਿਗੁਰੂ ਜੀ ਦੀ ਸਰਬ ਸ਼ਕਤੀ ਉਪਰ ਕਿੱਤੂ ਕੀਤਾ ਅਤੇ ਇਹ ਦਸਿਆ ਕਿ ਸਿਸ਼ਟੀ ਦੀ ਰਚਨਾ ਪ੍ਰਮਾਣੂਆਂ ਤੋਂ ਹੁੰਦੀ ਹੈ। ਪ੍ਰਕਿੜੀ ਉਸ ਦੀ ਸ਼ਕਤੀ ਹੈ, ਮਾਈਆ ਅਤੇ ਅਗਿਆਨ ਵੀ ਉਸ ਦੀ ਸ਼ਕਤੀ ਹੈ, ਵਾਹਿਗੁਰੂ ਜੀ ਤਾਂ ਕਰਨ ਕਾਰਨ ਸਮਰੱਥ ਹਨ, ਇਕ ਛੁਰਨੇ ਨਾਲ ਜਗਤ ਦੀ ਰਚਨਾ ਕਰਨ ਦੀ ਸਮਰੱਥ ਰਖਦੇ ਹਨ। ਅਜ ਦੇ ਪ੍ਰਕਿੜਕ ਥੋੜੀ ਦਸਦੇ ਹਨ ਕਿ ਸੰਸਾਰ ਦੀ ਰਚਨਾ big bang (ਵੱਡਾ ਧਮਾਕਾ) ਹੋਣ ਉਪਰੰਤ ਜੋ ਸੁੰਨ ਵਿਚ ਹਿਲਜੂਲ ਹੋਈ, ਉਸ ਤੋਂ ਐਨਰਜੀ ਫਿਰ ਇਲੈਕਟਰਾਨ, ਪ੍ਰੋਟਾਨ, ਨਿਊਟ੍ਰਾਨ ਅਤੇ ਪ੍ਰਮਾਣੂਆਂ ਦੀ ਉਤਪਤੀ ਹੋਣ ਉਪਰੰਤ ਬਹੁਤ ਹੀ ਦੀਰਘ ਕਾਲ ਵਿਚ ਤੱਤਾਂ ਦਾ ਜੋੜ ਹੋਣ ਤੋਂ ਹੋਈ, ਉਨ੍ਹਾਂ ਦਾ ਚੇਤਨ ਬ੍ਰਹਮ ਵਿਚ ਕੋਈ ਵੀ ਵਿਸ਼ਵਾਸ ਨਾ ਹੋਣ ਕਰਕੇ ਇਹ theory (ਸਿਧਾਂਤ) ਤੱਤ ਨਹੀਂ ਸਮਝੀ ਜਾਂਦੀ ਕਿਉਂਕਿ big bang ਕਿਸ ਸ਼ਕਤੀ ਨੇ ਕੀਤਾ ਅਤੇ ਸੰਸਾਰ ਨੂੰ ਵਿਉਂਤ ਕਿਸ ਸ਼ਕਤੀ ਨੇ ਦਿਤੀ, ਉਹ ਇਹ ਦਸ ਨਹੀਂ ਸਕਦਾ, ਬਣੀਆਂ ਹੋਈਆਂ ਚੀਜ਼ਾਂ ਦੀ ਤਾਂ ਥੋੜੀ ਕਰ ਲਈ ਪਰ ਕਿਉਂ ਬਣੀ, ਕਿਸ ਨੇ ਬਣਾਈ ਇਸ ਦਾ ਅਧਿਐਨ ਅਧੂਰਾ ਹੈ।

ਇਸ ਪਿਛੋਂ ਮੀਮਾਂਸਾ ਸਾਸ਼ਤਰ ਦੀ ਰਚਨਾ ਹੋਈ, ਜੋ ਜੁਤਰ ਵੇਦ ਨੂੰ ਵਿਚਾਰ ਕੇ ਹੋਈ। ਇਸ ਵਿਚ ਜੈਮਨੀ ਰਿਸੀ ਨੇ ਦਸਿਆ ਕਿ ਸੰਸਾਰ ਦੀ ਕ੍ਰਿਆ ਕਰਮਾਂ ਕਰਕੇ ਚਲ ਰਹੀ ਹੈ, ਜੋ ਕਰਮ ਕਰਦਾ ਹੈ ਓਹੀ ਉਸਨੂੰ ਪ੍ਰਾਪਤ ਹੁੰਦੇ ਹਨ। ਉਸ ਨੇ ਕਰਮਕਾਂਡ ਦੀ ਸਥਾਪਨਾ ਕੀਤੀ ਅਤੇ ਉਸ ਨੇ ਦਸਿਆ ਕਿ ਵਾਸ਼ਨਾਵਾਂ ਦਾ ਬੰਨਿਆ ਹੋਇਆ ਜੀਵ ਜੰਮਣ ਮਰਨ ਦੇ ਲੰਮੇ ਚੱਕਰ ਵਿਚ ਪੈਂਦਾ ਹੈ। ਮਨ ਵਿਚ ਸੰਸਾ ਹੋਰ ਵਧ ਗਿਆ, ਕਰਮਾਂ ਦੇ ਭਰਮ ਅੰਦਰ ਜੀਵ ਭੁੱਲ ਗਿਆ, ਉਸ ਨੇ ਇਹ ਵੀ ਦਸਿਆ ਕਿ ਮਾਇਆ ਤੇ ਬ੍ਰਹਮ ਇਕੋ ਕਹਾਉਂਦੇ ਹਨ, ਭਰਮ ਕਰਕੇ ਹੀ ਜਗਤ ਦਾ ਵਰਤਣ ਵਿਹਾਰ ਚਲ ਰਿਹਾ ਹੈ। ਇਸ ਸਾਸ਼ਤਰ ਵਿਚ ਤੜ੍ਹ ਬ੍ਰਹਮ ਵਿਚ ਭਰਮ ਮਿਲਾ ਦਿਤਾ ਗਿਆ, ਕਰਮ ਦ੍ਰਿੜਾ ਦਿਤੇ ਗਏ ਅਤੇ ਕਰਮਾਂ ਦਾ ਬੰਨਿਆ ਜੀਵ 84 ਲੱਖ ਜੂਨਾਂ ਦੇ ਚੱਕਰ ਕੱਟ ਰਿਹਾ ਹੈ, ਪਰ ਇਹ ਜੋ ਭਰਮ ਪਾਏ ਹਨ, ਪੂਰੇ ਸਤਿਗੁਰੂ ਦੀ ਹੋਂਦ ਨਾ ਹੋਣ ਕਰਕੇ ਭਿਆਨਕ ਸੰਸੇ ਦਾ ਰੂਪ ਧਾਰਨ ਕਰ ਗਏ ਅਤੇ ਕਰਮ ਕਰਕੇ ਇਹ ਸੁਰਗ ਦੀ ਇਛਿਆ ਕਰਦੇ ਹਨ ਅਤੇ ਇਛਿਆ ਪੂਰਤੀ ਵਾਸਤੇ ਯੱਗ ਕਰਦੇ ਹਨ, ਸੰਸੇ ਵਧਦੇ ਹੀ ਚਲੇ ਜਾਂਦੇ ਹਨ, ਇਨ੍ਹਾਂ ਦਾ ਖਾਤਮਾ ਸਮਰੱਥ ਗੁਰੂ ਤੋਂ ਬਿਨਾਂ ਨਹੀਂ ਹੋਇਆ ਕਰਦਾ। ਇਸ ਪਿਛੋਂ ਸ਼ਾਮ ਵੇਦ ਨੂੰ ਪੜ੍ਹ ਕੇ ਵੇਦਾਂਤ ਦਾ ਵਿਚਾਰ ਲਿਆਂਦਾ। ਵਿਆਸ ਜੀ ਨੇ ਕਿਹਾ ਕਿ ਮਾਇਆ ਭਰਮ ਹੈ। ਇਥੇ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਪਰ ਜੋ ਇਸ ਨੇ ਸਿਧਾਂਤ ਦਿਤਾ ‘ਅਹੰ ਬ੍ਰਹਮ ਅਸਮੀ’ ਪਰਮੇਸ਼ਰ ਮੈਂ ਹੀ ਹਾਂ। ਸਿਧਾਂਤ ਤਾਂ ਇਹ ਠੀਕ ਹੈ ਪਰ ਹਉਮੈ ਵਿਚ ਗ੍ਰਿਸਿਆ ਜੀਵ ਏਕੋ ਏਕ ਕਹਿ ਕੇ ਛੁਟ ਨਹੀਂ ਸਕਦਾ ਕਿਉਂਕਿ ਉਸ ਨੂੰ ਇਕ ਪਛਾਣ ਨਹੀਂ ਆਈ, ਹਉਮੈ ਨੇ ਅੰਧਕਾਰ ਪਸਾਰਿਆ ਹੋਇਆ ਹੈ। ਹਉਮੈ ਅਤੇ ਗਰਬ ਵਿਚ ਵਿਆਪੇ ਨੂੰ ਇਹ ਗਿਆਨ ਨਾਸ਼ਤਰ ਬਣਾਉਂਦਾ ਹੈ। ਉਹ

ਅਗਿਆਨੀ ਜਿਸ ਦਾ ਪੰਜੇ ਭਰਮਾਂ ਦਾ ਨਾਸ਼ ਨਹੀਂ ਹੋਇਆ, ਜਿਸ ਦੇ ਅੰਦਰ ਪ੍ਰਭੂ ਦੀ ਜੋਤ ਨਹੀਂ ਜਗੀ, ਜਿਸ ਦਾ ਹਉਮੈ ਦੀ ਨਾਸ਼ ਨਹੀਂ ਹੋਇਆ, ਜਦੋਂ ਉਹ ਕਹਿੰਦਾ ਹੈ ਕਿ ਮੈਂ ਹੀ ਬ੍ਰਹਮ ਹਾਂ ਤਾਂ ਉਹ ਆਪਣੇ ਸਰੀਰ ਨੂੰ ਜਾਣਦਾ ਹੋਇਆ ਕਹਿੰਦਾ ਹੈ ਉਸ ਦੀ ਹੋਂਦ ਨਾ ਖਤਮ ਹੋਣ ਕਰਕੇ ਉਹ ਖੁਸ਼ਕ ਗਿਆਨ ਵਿਚ ਚਲਿਆ ਜਾਂਦਾ ਹੈ, ਵੇਦ ਵਿਆਸ ਜੀ ਨੇ ਵੇਦਾਂਤ ਰਚਣ ਪਿਛੋਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਅੰਦਰ ਸ਼ਾਂਤੀ ਨਹੀਂ ਆਈ। ਨਾਰਦਮੁਨੀ ਜੀ ਪਾਸ ਜਾਂਦੇ ਹਨ ਉਨ੍ਹਾਂ ਪਾਸ ਜਾ ਕੇ ਆਪਣੀ ਅਵਸਥਾ ਦਾ ਜਿਕਰ ਕੀਤਾ। ਨਾਰਦਮੁਨੀ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਭਗਵੰਤ ਦਾ ਜਸ ਭਗਤੀ ਭਾਵ ਵਿਚ ਕੀਤੇ ਬਿਨਾਂ ਸ਼ਾਂਤੀ ਨਹੀਂ ਆ ਸਕਦੀ। ਤਰਨ ਲਈ ਸਮਰੱਥ ਗੁਰੂ ਦੀ ਲੋੜ ਹੈ, ਗੁਰੂ ਤੋਂ ਬਗੈਰ ਕੋਈ ਨਹੀਂ ਤਰਿਆ ਕਰਦਾ। ਇਸੇ ਤਰ੍ਹਾਂ ਸਾਂਖ ਸਾਸ਼ਤਰ ਦੀ ਰਚਨਾ ਅਖਰਵਣ ਵੇਦ ਨੂੰ ਵਿਚਾਰ ਕੇ ਕਪਲਮੁਨੀ ਨੇ ਕੀਤੀ। ਇਸ ਨੇ ਨਿਤ ਅਤੇ ਅਨਿਤ ਦਾ ਵਿਚਾਰ ਦੇ ਕੇ ਦਸਿਆ ਕਿ ਜਦੋਂ ਤਕ ਗਿਆਨ ਨਹੀਂ ਹੁੰਦਾ ਕ੍ਰੋੜਾਂ ਜਤਨ ਕਰੇ ਤਾਂ ਵੀ ਮੁਕਤੀ ਨਹੀਂ ਹੁੰਦੀ। ਗਿਆਨ ਕਰਕੇ ਹੀ ਸੁੱਖ ਦੀ ਉਤਪਤੀ ਹੋਵੇਗੀ। ਆਵਾਗੌਣ ਦਾ ਭਰਮ ਮਿਟ ਜਾਵੇਗਾ ਪਰ ਇਹ ਪ੍ਰਮੇਸ਼ਰ ਨੂੰ ਨਹੀਂ ਮੰਨਦਾ ਸੀ, ਕੇਵਲ ਸਤਿ ਤੋਂ ਅਸਤਿ ਦਾ ਨਿਰਣਾ ਹੀ ਕਰਦਾ ਸੀ, ਭਗਤੀ ਭਾਵ ਤੋਂ ਬਿਨਾਂ ਇਹ ਗਿਆਨ ਹਿਰਦੇ ਵਿਚ ਨਹੀਂ ਟਿਕਿਆ ਕਰਦਾ, ਆਦਮੀ ਨਾਸਤਕ ਹੋ ਜਾਇਆ ਕਰਦਾ ਹੈ, ਉਸ ਪਿਛੋਂ ਕਣਾਦ ਨੇ ਵਿਸ਼ੇਸ਼ ਸਾਸ਼ਤਰ ਦੀ ਰਚਨਾ ਕੀਤੀ। ਅਖਰਵਣ ਵੇਦ ਨੂੰ ਵਿਚਾਰ ਕੇ ਉਸ ਨੇ ਦਸਿਆ ਕਿ ਜਿਹੋ ਜਿਹੋ ਕੋਈ ਕਰਮ ਕਰੇਗਾ ਉਹੋ ਜਿਹਾ ਹੀ ਫਲ ਉਸ ਨੂੰ ਮਿਲੇਗਾ। ਹੁਕਮ ਦੇ ਅੰਦਰ ਸਾਰੀ ਸ਼ਿਸ਼ਟੀ ਹੈ, ਜੋ ਹੁਕਮ ਮੰਨੇਗਾ ਸਹਿਜ ਪਦ ਵਿਖੇ ਲੀਨ ਹੋਵੇਗਾ। ਆਪਣੇ ਵਸ ਕੁਝ ਨਹੀਂ ਹੈ, ਬੁਰਾ ਭਲਾ ਮਨ ਵਿਖੇ ਨਾ ਵਸਾਵੇ, ਇਹ ਨਾ ਕਰੋ ਕਿ ਮੈਂ ਕੀਤਾ ਹੈ ਇਹ ਕਰੋ ਕਿ ਸਮੇਂ ਨੇ ਕੀਤਾ ਹੈ, ਕਿਉਂਕਿ ਉਹ ਸਮੇਂ ਨੂੰ (ਕਾਲ ਨੂੰ) ਮੰਨਦਾ ਹੈ ਜਿਸ ਤਰ੍ਹਾਂ ਕਿ ਗੁਰੂ ਮਹਾਰਾਜ ਜੀ ਦਾ ਵੀ ਫੁਰਮਾਨ ਹੈ -

ਕਾਲ ਪਾਇ ਬ੍ਰਹਮਾ ਬਧੁਧਰਾ॥
ਕਾਲ ਪਾਇ ਸਿਵਜੂ ਅਵਤਰਾ॥
ਕਾਲ ਪਾਇ ਕਰਿ ਬਿਸਨ ਪ੍ਰਕਾਸਾ॥
ਸਕਲ ਕਾਲ ਕਾ ਕੀਆ ਤਮਸਾ॥
ਜਵਨ ਕਾਲ ਜੋਗੀ ਸਿਵ ਕੀਓ॥
ਬੇਦ ਰਾਜ ਬ੍ਰਹਮਾ ਜੂ ਬੀਓ॥

ਜਵਨ ਕਾਲ ਸਭ ਲੋਕ ਸਵਾਰਾ॥
ਨਮਸਕਾਰ ਹੈ ਤਾਰਿ ਹਮਾਰਾ॥

ਕਬਜੋ ਬਾਚ ਬੇਨਤੀ ਚੱਪਈ

ਇਸ ਨੇ ਨਿਸ਼ਚਾ ਦਿਤਾ ਕਿ ਜਿਹੋ ਜਿਹੋ ਕੋਈ ਕਰਮ ਕਰੇਗਾ ਉਹੋ ਜਿਹਾ ਫਲ ਉਸ ਨੂੰ ਪ੍ਰਾਪਤ ਹੋਵੇਗਾ। ਪਾਤੰਜਲ ਰਿਸੀ ਨੇ ਅੰਦਰ ਦੀ ਖੋਜ ਕੀਤੀ ਅਤੇ ਪਾਤੰਜਲ ਯੋਗ ਦੀ ਰਚਨਾ ਕੀਤੀ। ਉਸ ਨੇ ਅਖਰਵਣ ਵੇਦ ਨੂੰ ਵਿਚਾਰ ਕੇ ਦਸਿਆ ਕਿ ਯੋਗ ਕੀਤੇ ਬਗੈਰ ਆਦਮੀ ਆਪਣੇ ਪਰਮ ਮਨੋਰਥ ਨੂੰ ਪ੍ਰਾਪਤ ਨਹੀਂ ਕਰ ਸਕਦਾ। ਚਿਤ ਬਿਰਤੀਆਂ ਦੇ ਨਿਰੁਧ ਨੂੰ ਯੋਗ ਆਖਿਆ ਜਾਂਦਾ ਹੈ ਉਸ ਨੇ 8 ਅੰਗ ਯੋਗ ਦੇ ਪ੍ਰਚਲਤ ਕੀਤੇ। ਸਮ, ਦਮ, ਆਸਣ, ਪ੍ਰਾਣਾਯਾਮ, ਬ੍ਰਹਮਚਰੀਯ, ਧਾਰਨਾ, ਧਿਆਨ, ਸਮਾਪਨੀ। ਇਸ ਵਿਚ ਅੰਦਰਲੀ ਖੋਜ ਕੀਤੀ ਗਈ ਹੈ ਅਤੇ ਪ੍ਰਾਣਾਯਾਮ ਦੇ ਬਲ ਕਰਕੇ ਭੁਜੰਗਾ ਨਾੜੀ ਦਾ ਮੂੰਹ ਖੋਲ੍ਹ ਕੇ ਪ੍ਰਾਣ ਕੁੰਡਲੀ ਦੇ ਬਲ ਨਾਲ ਮੁਲਚੱਕਰ ਨੂੰ ਵੇਧਦੇ ਹਨ, ਉਸ ਪਿਛੋਂ ਸਵਾਧਿਸ਼ਠਾਨ ਚੱਕਰ, ਮਣੀਪੁੰਰਕ ਚੱਕਰ, ਅਨਾਹਤ ਚੱਕਰ, ਵਿਸ਼ੁੱਧ ਚੱਕਰ ਅਤੇ ਆਗਿਆ ਚੱਕਰ ਵਿਚੀਂ ਹੁੰਦੇ ਹੋਏ ਸਹੰਸਹਾਰ ਦਲ ਕਮਲ ਮੰਡਲ ਵਿਚ ਪਹੁੰਚਦੇ ਹਨ। ਇਥੋਂ ਪ੍ਰਾਣਾਯਾਮ ਦੇ ਬਲ ਨਾਲ ਦਸਮ ਦੁਆਰ ਵਿਚ ਪ੍ਰਵੇਸ਼ ਕਰਦੇ ਹਨ, ਦਸਮ ਦੁਆਰ ਵਿਚ ਅਨਹਦ ਸ਼ਬਦ ਅਤੇ ਜੋਤੀ ਦੇ ਦਰਸ਼ਨ ਹੁੰਦੇ ਹਨ। ਰਿਧੀਆਂ ਸਿਧੀਆਂ ਉਸ ਦੇ ਚਰਨੀਂ ਲਗ ਜਾਂਦੀਆਂ ਹਨ ਪਰ ਇਸ ਵਿਚ ਵੀ ਕਸਰ ਰਹਿ ਗਈ ਕਿ ਵਾਹਿਗੁਰੂ ਜੀ ਪਿਆਰ ਤੋਂ ਬਿਨਾਂ ਨਹੀਂ ਪ੍ਰਾਪਤ ਹੋਇਆ ਕਰਦੇ ਜਿਵੇਂ ਕਿ ਗੁਰੂ ਦਸ਼ਮੇਸ਼ ਪਿਤਾ ਜੀ ਨੇ ਫੁਰਮਾਨ ਕੀਤਾ ਹੈ -

ਸਾਚ ਕਰੋ ਸੁਣ ਲੇਹੁ ਸਭੈ
ਜਿਨ ਪ੍ਰਮੁ ਕੀਓ ਤਿਨ ਹੀ ਪ੍ਰਭੁ ਪਾਇਓ।

ਇਸ ਤਰ੍ਹਾਂ ਨਾਲ ਇਨ੍ਹਾਂ ਯੁੱਗਾਂ ਦੀ ਕਿਆ ਚਲਦੀ ਰਹੀ, ਕਲਜੁਗ ਵਿਚ ਪਾਪ ਵਰਤ ਗਿਆ, ਇਸ ਵਿਚ ਕਰਮ ਤੇ ਕਿਰਤ ਦੀ ਕੋਈ ਗੱਲ ਨਹੀਂ ਚਲਦੀ। ਇਥੇ ਸਿਰਫ ਵਾਹਿਗੁਰੂ ਜੀ ਦੀ ਭਗਤੀ ਅਤੇ ਨਾਮ ਦੀ ਮਹੱਤਤਾ ਹੈ, ਭਾਉ ਭਗਤ ਨੂੰ ਪ੍ਰਵਾਨ ਕੀਤਾ ਗਿਆ ਹੈ, ਕਲਜੁਗ ਵਿਚ ਨਾਮ ਦੀ ਵਡਿਆਈ ਹੈ। ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹਨ -

ਕਲਜੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ।
ਬਿਨਾ ਭਜਨ ਭਗਵਾਨ ਕੇ ਭਾਉ ਭਗਤਿ ਬਿਨ ਠੱਠੇ ਨ ਬਾਈ।
ਲਹੇ ਕਮਾਣਾ ਏਤ ਜੁਗਿ ਪਿਛਲੀ ਜੁਗੀਂ ਕਰੀ ਕਮਾਈ।
ਪਾਇਆ ਮਾਨਸ ਦੇਹਿ ਕਉ ਐਥੋ ਚੁਕਿਆ ਠੱਠੇ ਨ ਠਾਈ।
ਕਲਜੁਗ ਕੇ ਉਪਕਾਰ ਸੁਣਿ ਜੈਸੇ ਬੇਦ ਅਖਰਬਣ ਗਾਈ।

ਭਾਉ ਭਗਤਿ ਪਰਵਾਣ ਹੈ ਜਗ ਹੋਮ ਤੇ ਪੁਰਬ ਕਮਾਈ।
ਕਰਿ ਕੇ ਨੌਜ ਸਦਾਵਣਾ ਤਾ ਪ੍ਰਭੂ ਲੇਖੈ ਅੰਦਰਿ ਪਾਈ।
ਕਲਜੁਗ ਨਾਵੈ ਕੀ ਵਡਿਆਈ॥

ਭਾਈ ਗੁਰਦਾਸ ਜੀ, ਵਾਰ 1/16

ਕਲਜੁਗ ਦੇ ਅੰਦਰ ਜੋ ਆਪਾ ਧਾਪੀ ਵਰਤ ਗਈ, ਉਸ ਨੇ ਪ੍ਰਮੇਸ਼ਰ ਨੂੰ ਪੂਰੀ ਤਰ੍ਹਾਂ ਨਾਲ ਭੁਲਾ ਦਿਤਾ, ਵੈਰ ਵਿਰੋਧ ਨਫਰਤ, ਅੰਧਕਾਰ ਨੇ ਧਰਮ ਵਿਚ ਪ੍ਰਵੇਸ਼ ਕਰਕੇ ਅਗਿਆਨ ਦੇ ਹਨੂਰੇ ਦਾ ਪਸਾਰ ਕਰ ਦਿਤਾ ਅਤੇ ਸੰਸਾਰ ਸਾਗਰ ਤਰਨਾ ਬਹੁਤ ਹੀ ਮੁਸ਼ਕਲ ਹੋ ਗਿਆ। ਗੁਰੂ ਅਵਤਾਰ ਤੋਂ ਬਿਨਾਂ ਸੰਸਾਰ ਦਾ ਉਧਾਰ ਹੋਣਾ ਹੀ ਮੁਸ਼ਕਲ ਹੈ। ਉਸ ਵੇਲੇ ਦੀ ਹਾਲਤ ਆਪ ਦਸਦੇ ਹਨ ਕਿ ਕਲਜੁਗ ਵਿਚ ਗਿਲਾਨੀ ਉਠ ਖੜ੍ਹੀ ਹੋਈ। ਸੰਸਾਰ ਪਾਪ ਕਰਨ ਕਰਕੇ ਭਿੱਸ਼ਟ ਹੋ ਗਿਆ, ਆਪਸ ਵਿਚ ਖਹਿ-ਖਹਿ ਕੇ ਮਰਨ ਲੱਗੇ, ਜਿਵੇਂ ਖਹਿ ਕੇ ਬਾਂਸ ਜਲਦੇ ਹਨ। ਜੋ ਕੁਝ ਕਿਸੇ ਦੇ ਮਨ ਵਿਚ ਆਉਂਦਾ ਹੈ ਉਹੋ ਹੀ ਕਰਦਾ ਹੈ, ਕਿਸੇ ਨੇ ਪੱਥਰਾਂ ਨੂੰ ਪੂਜਣਾ ਸ਼ੁਰੂ ਕਰ ਦਿਤਾ, ਕਿਸੇ ਨੇ ਮਰੇ ਬੰਦੇ ਦੀ ਕਬਰ ਨੂੰ ਪੂਜਣਾ ਸ਼ੁਰੂ ਕਰ ਦਿਤਾ, ਕਿਸੇ ਨੇ ਮੜ੍ਹੀਆਂ ਨੂੰ ਪੂਜਣਾ ਸ਼ੁਰੂ ਕਰ ਦਿਤਾ, ਚਿਲੇ ਕੱਟਣੇ ਸ਼ੁਰੂ ਕਰ ਦਿਤੇ ਅਤੇ ਕਲਾ ਤੇ ਕ੍ਰੋਧ ਕਰਕੇ ਝਗੜੇ ਵਧ ਗਏ, ਜੋ ਵੀ ਸਿਆਣਾ ਬੰਦਾ ਆਇਆ, ਉਸ ਨੇ ਆਪਣੀ ਮਰਜ਼ੀ ਦੇ ਕਰਮ ਕਾਂਡ ਬਣਾ ਕੇ ਦੇ ਦਿਤੇ, ਸੰਸਾਰ ਫੋਕਟ ਕਰਮਾਂ ਵਿਚ ਫਸ ਗਿਆ ਅਤੇ ਪੂਰੀ ਤਰ੍ਹਾਂ ਨਾਸਤਕ ਹੋ ਗਿਆ। ਸੰਸਾਰ ਵਿਚ ਬਹੁਤ ਹੀ ਰਸਤੇ ਪਵਿਰਤ ਹੋ ਗਏ। ਜਦੋਂ ਮੁੰਹਮਦ ਸਾਹਿਬ ਜੀ ਸੰਸਾਰ ਤੇ ਆਏ ਉਨ੍ਹਾਂ ਨੇ ਆ ਕੇ ਉਸ ਕੌਮ ਨੂੰ ਪ੍ਰਮੇਸ਼ਰ ਦੇ ਰਾਹ ਤੇ ਚਲਾਇਆ ਪਰ ਉਨ੍ਹਾਂ ਦੇ ਚਾਰ ਯਾਰ ਅਬੂਬਕਰ ਸਦੀਕ, ਉਮਰਹਾਊਰ, ਉਸਮਾਨਗਨੀ, ਹਜ਼ਰਤ ਅਲੀ ਹੋਏ। ਇਹ ਮਜ਼ਹਬ ਵੀ ਕਈ ਹਿੱਸਿਆਂ ਵਿਚ ਵੰਡਿਆ ਗਿਆ। 72 ਫਿਰਕੇ ਹੋ ਗਏ ਅਤੇ ਆਪਸ ਵਿਚ ਵੈਰ ਵਿਰੋਧ, ਮਾਰ ਧਾੜ ਸ਼ੁਰੂ ਹੋ ਗਈ, ਸੁਨੀ ਮੁਸਲਮਾਨ ਸ਼ੀਅ ਨੂੰ ਦੇਖ ਨਹੀਂ ਸੀ ਸਕਦੇ ਅਤੇ ਆਪਸ ਵਿਚ ਇਕ ਦੂਜੇ ਦੇ ਜਾਨ ਲੇਵਾ ਦੁਸ਼ਮਣ ਬਣ ਗਏ, ਦੁਜਿਆਂ ਬਾਰੇ ਕੀ ਕਹਿਣਾ ਹੈ ਜੋ ਇਸਲਾਮ ਨੂੰ ਨਹੀਂ ਮੰਨਦੇ ਉਨ੍ਹਾਂ ਨੂੰ ਕਾਫਰ ਕਹਿ ਕੇ ਮਾਰਿਆ ਜਾਂਦਾ ਸੀ, ਲੱਟਿਆ ਜਾਂਦਾ ਸੀ। ਭਾਰਤ ਵਿਚ ਜਿੰਨੇ ਰਾਜੇ ਆਏ ਅਕਬਰ ਤੋਂ ਬਿਨਾਂ ਸਾਰੇ ਹੀ ਮੰਦਰ ਢਾਹੁੰਦੇ ਰਹੇ, ਉਨ੍ਹਾਂ ਨੇ ਗਊ ਗਰੀਬ ਨੂੰ ਕੋਹਣਾ ਸ਼ੁਰੂ ਕਰ ਦਿਤਾ, ਧਰਤੀ ਉਪਰ ਪਾਪ ਫੈਲ ਗਿਆ। ਤੀਹ ਰੋਜ਼ੇ, ਦੋ ਬੀਦਾਂ, ਪੰਜ ਨਿਮਾਜ਼ਾਂ ਦੀ ਸ਼ੁਰਾ ਚਲਾ ਕੇ ਕਰਮਾਂ ਵਿਚ ਸੰਸਾਰ ਨੂੰ ਕੈਦ ਕਰ ਦਿਤਾ। ਪੀਰ, ਪੈਗੰਬਰ, ਅੱਲੀਏ, ਗਉਂਸ ਤੇ ਕੁਤਬ ਆਦਿਕ ਬਹੁਤੇ ਭੇਖ ਬਣਾ ਦਿਤੇ, ਅਭਿਮਾਨ ਵਧ ਗਿਆ। ਕਾਫਰ ਤੇ ਦੀਨਅਤ ਦੇ ਵੈਰ ਭਾਵ ਦੇ ਭੇਦ ਵਧ ਗਏ। ਦੇਸ਼ਾਂ ਦੀ ਦੈਤ ਜਾਗ ਪਈ, ਇਕ ਦੂਜੇ ਨੂੰ ਕੋਈ ਸਹਿਨ ਨਹੀਂ ਸੀ ਕਰਦਾ। ਅਜਿਹੇ ਸਮੇਂ ਵਿਚ ਗੁਰੂ ਨਾਨਕ ਪਾਤਸ਼ਾਹ ਦਾ ਪਕਾਸ਼ ਹੋਇਆ ਆਪ ਨੇ ਜਗਤ ਜਲੰਦੇ ਨੂੰ ਦੇਖਿਆ ਅਤੇ ਉਸ ਦੀ ਪੀੜ੍ਹੀ ਸੁਣੀ। ਵੱਡੇ-ਵੱਡੇ ਅੱਲੀਆ ਪੀਰ, ਗੱਸ ਸਿੱਧ, ਸਾਧੂ, ਸਾਰਿਆਂ ਨੂੰ ਜਾ ਕੇ ਮਿਲੇ ਅਤੇ ਜੋ ਭੁਲੇਖੇ ਪ੍ਰਮੇਸ਼ਰ ਦੇ ਰਾਹ ਵਿਚ ਪਏ ਹੋਏ ਸਨ ਆਪ ਨੇ ਬਹੁਤ ਹੀ ਸੁਖੈਨ ਢੰਗ ਨਾਲ ਉਹ ਢੂਰ ਕੀਤੇ ਅਤੇ ਇਕ ਨਾਮ ਧਰਮ ਦਾ ਪਸਾਰਾ ਕਰਕੇ ਆਪ ਨੂੰ ਆਖਿਆ ਕਿ ਹੁਣ ਕਲਜੁਗ ਦਾ ਸਮਾਂ ਹੈ, ਇਸ ਵਿਚ ਪ੍ਰਮੇਸ਼ਰ ਦੇ ਭਜਨ ਤੋਂ

ਬਿਨਾਂ ਹੋਰ ਕੋਈ ਚੀਜ਼ ਫਲਦਾਇਕ ਨਹੀਂ, ਕਰਮਕਾਂਡ ਵਖਰਾਪੁਣ ਪੈਦਾ ਕਰਦੇ ਹਨ। ਸ਼੍ਰੂਾ ਦੇ ਬੰਧਨ ਮਨੁੱਖ ਨੂੰ ਇਕ ਨਹੀਂ ਹੋਣ ਦਿੰਦੇ, ਤਿਲਕ ਤੇ ਜੰਝ ਨਮਾਜ਼ ਪੜ੍ਹਨ ਵਾਲਿਆਂ ਨੂੰ ਨਹੀਂ ਭਾਉਂਦੇ ਅਤੇ ਨਮਾਜ਼ ਪੜ੍ਹਨ ਵਾਲਿਆਂ ਦੀ ਬਾਂਗ ਦੁਸਰਿਆਂ ਨੂੰ ਨਹੀਂ ਭਾਉਂਦੀ। ਵਾਹਿਗੁਰੂ ਇਕ ਹੈ, ਇਸ ਸੰਸਾਰ ਵਿਚ ਉਸ ਬਿਨਾਂ ਹੋਰ ਕੋਈ ਨਹੀਂ ਹੈ। ਇਹ ਸੰਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਦਿਤਾ ਅਤੇ ਕਰਮਕਾਂਡ ਦੇ ਸਖਤ ਸੰਗਲਾਂ ਨੂੰ ਤੋੜ ਕੇ ਮਨੁੱਖ ਨੂੰ ਅਜ਼ਾਦ ਕਰਾਇਆ ਅਤੇ ਅਸਲੀ ਰੋਗ ਨੂੰ ਪਛਾਣ ਕੇ ਦਸਿਆ ਕਿ ਮਨੁੱਖ ਹਉਮੈ ਦਾ ਮਰੀਜ਼ ਹੈ, ਹਉਮੈ ਕਰਕੇ ਇਹ ਆਪਣੇ ਆਪ ਨੂੰ ਜੀਵ ਸਮਝਦਾ ਹੈ। ਸਤਿ ਅਵਸਥਾ ਇਹ ਹੈ ਕਿ ਇਕੋ ਪ੍ਰਮੇਸ਼ਰ ਅਨੇਕ ਰੂਪ ਧਾਰ ਕੇ ਹਰ ਥਾਂ ਵਿਆਪਕ ਹੋ ਕੇ ਆਪਣੀ ਸੱਤਾ ਨਾਲ ਹਕਮ ਵਿਚ ਕ੍ਰਿਆ ਕਰਾ ਰਿਹਾ ਹੈ। ਜੋ ਇਸ ਹਕਮ ਨੂੰ ਸਮਝ ਜਾਂਦਾ ਹੈ ਉਸ ਦੀ ਹਉਮੈ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸਦਾ ਵਖਰਾਪੁਣ ਦੁਰ ਹੋ ਕੇ ਉਸ ਨੂੰ ਇਕੋ ਪ੍ਰਮੇਸ਼ਰ ਹਰ ਥਾਂ ਨਜ਼ਰ ਆਉਂਦਾ ਹੈ। ਦਿਵਜ ਦ੍ਰਿਸ਼ਟ ਪ੍ਰਾਪਤ ਹੋ ਕੇ ਸਾਰੇ ਭਰਮਾਂ ਦਾ ਨਾਸ਼ ਹੋ ਜਾਂਦਾ ਹੈ। ਆਪਣੇ ਆਪ ਦੀ ਪਛਾਣ ਬਿਨਾਂ ਹਉਮੈ ਬੰਨਿਆ ਜੀਵ ਦੁਖ ਵਿਚ ਪ੍ਰਵਿਰਤ ਹੋ ਜਾਂਦਾ ਹੈ। ਇਹ ਦਿਵਜ ਦ੍ਰਿਸ਼ਟ ਪ੍ਰਾਪਤ ਕਰਨ ਲਈ ਸਮਰੱਥ ਗੁਰੂ ਦੀ ਲੋੜ ਹੈ। ਗੁਰੂ ਨਾਮ ਦੀ ਦਾਤ ਦਿੰਦਾ ਹੈ ਜੋ ਭਰਮ ਦੇ ਕਿਵਾੜ ਥੋਲ੍ਹ ਦਿੰਦਾ ਹੈ। ਸੰਸਾਰ ਵਿਚ ਵਰਤਣ ਬੈਰਾਗ ਦੀ ਰਖਣੀ ਅਤੇ ਮੁਖ ਕਰਮ ਭਗਤੀ ਕਰਨੀ ਹੈ, ਭਗਤੀ ਨੌਂ ਤਰ੍ਹਾਂ ਦੀ ਹੈ, ਜਿਸ ਵਿਚੋਂ ਪ੍ਰੇਮ ਭਗਤੀ ਨੂੰ ਸਭ ਤੋਂ ਉਤਮ ਗਿਣਿਆ ਗਿਆ। ਹਰਿ ਕੀਰਤਨ ਨੂੰ ਭਗਤੀ ਮਾਰਗ ਵਿਚ ਉਤਮ ਸਾਧਨ ਦਸਿਆ। ਜਿਸ ਤਰ੍ਹਾਂ ਕਿ ਫੁਰਮਾਨ ਹੈ -

ਕਲਜੁਗ ਮਹਿ ਕੀਰਤਨੁ ਪਰਧਾਨਾ॥

ਗੁਰਮੁਖਿ ਜਪੀਐ ਲਾਈ ਧਿਆਨਾ॥

ਆਪਿ ਤਰੈ ਸਗਲੇ ਭੁਲ ਤਾਰੇ

ਗਰਿ ਦਰਗਹ ਪਤਿ ਸਿਉ ਜਾਇਦਾ॥ ਪੰਨਾ - 1076

ਆਪ ਜੀ ਨੇ ਨਿਸ਼ਚੇ ਵਿਚ ਗਿਆਨ ਦ੍ਰਿੜ੍ਹ ਕਰਾਇਆ। ਸੰਖੇਪ ਵਿਚ ਵਰਤਣ ਬੈਰਾਗ ਮੁਖ ਭਗਤੀ ਅਤੇ ਨਿਸ਼ਚੇ ਗਿਆਨ ਦੀ ਕ੍ਰਿਆ ਦੱਸੀ। ਆਪ ਨੇ ਸੰਸਾਰ ਨੂੰ ਦਸਿਆ ਕਿ -

ਸਾਹਿਬੁ ਮੇਰਾ ਏਕੋ ਹੈ॥

ਏਕੋ ਹੈ ਭਾਈ ਏਕੋ ਹੈ॥

ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਓਇ॥

ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ॥

ਪੰਨਾ - 350

ਆਪ ਜੀ ਨੇ ਬਚਪਨ ਤੋਂ ਹੀ ਸੰਸਾਰ ਉਧਾਰ ਦੀ ਕ੍ਰਿਆ ਸ਼ੁਰੂ ਕਰ ਦਿਤੀ ਸੀ। ਆਪ ਜੀ ਨੂੰ ਛੋਟੀ ਉਮਰ ਵਿਚ ਹੀ ਆਪ ਜੀ ਦੇ ਪਿਤਾ ਮਹਿਤਾ ਕਾਲ੍ਹ ਜੀ ਪਾਧੇ ਪਾਸ ਲੈ ਕੇ ਗਏ, ਉਸ ਸਮੇਂ ਪੜ੍ਹਾਉਣ ਵਾਲੇ ਨੂੰ ਪਾਧਾ ਜੀ ਕਿਹਾ ਜਾਂਦਾ ਸੀ। ਗੁਰੂ ਨਾਨਕ ਪਾਤਸ਼ਾਹ ਨੂੰ ਉਸ ਸਕੂਲ ਵਿਚ ਦਾਖਲ ਕਰਾ ਦਿਤਾ। ਪਾਧਾ ਜੀ ਨੇ ਇਹ ਗੱਲ ਕਹੀ ਕਿ ਮਹਿਤਾ ਜੀ! ਬੱਚਾ ਬਹੁਤ ਬੁਧੀਵਾਨ ਲਗਦਾ ਹੈ, ਇਸ ਦੇ ਚਕਰ ਚਿਹਨਾਂ ਤੋਂ ਝਲਕਾ ਪੈਂਦਾ ਹੈ ਕਿ ਇਹ ਇਕ ਬਹੁਤ ਵੱਡਾ ਵਿਦਵਾਨ ਹੋਵੇਗਾ। ਮੈਂ ਛੇਤੀ ਹੀ ਇਸ ਨੂੰ ਹਿਸਾਬ ਵਿਚ

ਪੂਰੀ ਤਰ੍ਹਾਂ ਤਾਕ ਕਰ ਦੇਵਾਂਗਾ। ਅੱਖਰੀ ਵਿਦਿਆ ਵੀ ਜਿਨੀ ਮੈਰੇ ਪਾਸ ਹੈ ਸਾਰੀ ਮੈਂ ਇਸ ਨੂੰ ਸਿਖਾ ਦੇਵਾਂਗਾ। ਕਲ੍ਹੁ ਨੂੰ ਤੁਸੀਂ ਛੱਟੀ ਤੇ ਕਲਮ ਦੇ ਕੇ ਸਮੇਂ ਸਿਰ ਬੱਚਿਆਂ ਨਾਲ ਭੇਜ ਦੇਣਾ।

ਅੱਜ ਗੁਰੂ ਨਾਨਕ ਸਾਹਿਬ ਸਕੂਲ ਆਏ, ਪਾਧਾ ਜੀ ਨੇ ਛੱਟੀ ਤੇ ਅੱਖਰ ਪਾਉਣ ਲਈ ਆਪਣੇ ਪਾਸ ਬੁਲਾਇਆ ਅਤੇ ਛੱਟੀ ਉਪਰ ਆਪਣੇ ਹੱਥ ਨਾਲ 'ਓਂ ਨਮੋ ਸਿੱਧੀ' ਲਿਖ ਦਿਤਾ। ਜਦੋਂ ਪਾਧਾ ਜੀ ਪਹਿਲਾ ਹੀ ਅੱਖਰ ਪਾਉਣ ਲੱਗੇ, ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਉਸਤਾਦ ਉਪਰ ਪ੍ਰਸ਼ਨ ਕੀਤਾ ਕਿ ਆਪ ਨੇ ਛੱਟੀ ਉਤੇ ਜੋ ਲਿਖਿਆ ਹੈ, ਉਹ ਕੀ ਅੱਖਰ ਹੈ? ਪਾਧਾ ਜੀ ਹੈਰਾਨ ਹੋ ਗਏ ਕਿ ਪਹਿਲੀ ਵਾਰੀ ਇਹ ਬੱਚਾ ਮੇਰੇ ਵਿਦਿਆਲੇ ਵਿਚ ਆਇਆ ਹੈ ਜਿਸ ਨੇ ਮੇਰੇ ਉਤੇ ਹੀ ਪ੍ਰਸ਼ਨ ਕਰ ਦਿਤਾ। ਉਸ ਵੇਲੇ ਉਸ ਨੇ ਪੜ੍ਹ ਕੇ ਸੁਣਾਇਆ ਕਿ ਇਸ ਨੂੰ ਮੰਗਲਾਚਰਣ ਕਹਿੰਦੇ ਹਨ। ਜਦੋਂ ਕੋਈ ਸ਼ੁਭ ਕਾਰਜ ਕਰਨਾ ਹੁੰਦਾ ਹੈ ਉਸ ਵੇਲੇ ਇਹ ਲਿਖਿਆ ਜਾਂਦਾ ਹੈ। ਇਹ ਮੈਂ ਓਅੰਕਾਰ ਨੂੰ ਬੇਨਤੀ ਕਰਕੇ ਲਿਖਿਆ ਹੈ ਕਿ ਕਾਰਜ ਸਿੱਧ ਹੋ ਜਾਵੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਪਾਧਾ ਜੀ ਨੂੰ ਪੁਛਿਆ ਕਿ ਕੀ ਆਪ ਓਅੰਕਾਰ ਜੀ ਨੂੰ ਜਾਣਦੇ ਹੋ? ਕੀ ਉਹ ਕਦੇ ਆਪ ਦੇ ਧਿਆਨ ਵਿਚ ਆਏ ਹਨ? ਉਸ ਵੇਲੇ ਉਹ ਹੈਰਾਨ ਹੋ ਗਿਆ ਕਿ ਇਸ ਛੋਟੇ ਜਿਹੇ ਬੱਚੇ ਨੇ ਉਹ ਪ੍ਰਸ਼ਨ ਮੇਰੇ ਉਤੇ ਕਰ ਦਿਤਾ ਹੈ ਜੋ ਮੈਨੂੰ ਆਪ ਹੀ ਨਹੀਂ ਆਉਂਦਾ। ਨਾ ਮੈਂ ਓਅੰਕਾਰ ਨੂੰ ਜਾਣਦਾ ਹਾਂ, ਨਾ ਮੈਂ ਉਸ ਨੂੰ ਕਦੇ ਦੇਖਿਆ ਹੈ, ਕੇਵਲ ਰਸਮੈਂ ਰਸਮੀ ਇਸ ਨੂੰ ਲਿਖਦੇ ਹੀ ਆਏ ਹਾਂ। ਉਸ ਵੇਲੇ ਪਾਧਾ ਜੀ ਨੇ ਆਪਣਾ ਉਤਰ ਦਿੰਦਿਆਂ ਕਿਹਾ ਕਿ ਹੇ ਨਾਨਕ ਜੀ! ਓਅੰਕਾਰ ਬਾਰੇ ਮੈਂ ਸੁਣਿਆ ਹੀ ਹੈ ਪਰ ਮੈਂ ਉਸ ਨੂੰ ਜਾਣਦਾ ਨਹੀਂ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਦੂਜਾ ਬਚਨ ਕੀਤਾ ਕਿ ਆਪ ਮੈਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ? ਉਸ ਨੇ ਕਿਹਾ ਕਿ ਮੈਂ ਆਪ ਨੂੰ ਹਿਸਾਬ ਕਿਤਾਬ ਵਿਚ ਪੂਰੀ ਤਰ੍ਹਾਂ ਮੁਕੰਮਲ ਕਰ ਦੇਵਾਂਗਾ। ਤੁਹਾਨੂੰ ਡੇਢਿਆਂ, ਸਵਾਇਆਂ, ਉਂਟਿਆਂ, ਡਾਂਚਿਆਂ ਦੇ ਪਹਾੜੇ ਉੱਗਲੀਆਂ ਤੇ ਯਾਦ ਕਰਾ ਦੇਵਾਂਗਾ ਅਤੇ ਤੁਸੀਂ ਇਸ ਕਾਬਲ ਹੋ ਜਾਵੇਗੇ ਕਿ ਖੜ੍ਹੀਆਂ ਖੇਤੀਆਂ ਦੀ ਕਣਕੂਤ ਕਰ ਸਕੋ, ਮਕਾਨਾਂ ਨੂੰ ਲਗਣ ਵਾਲੀਆਂ ਵਸਤਾਂ ਨੂੰ ਤੁਸੀਂ ਗਿਣ ਸਕੋ, ਜ਼ਮੀਨਾਂ ਨਾਪ ਸਕੋ ਅਤੇ ਹੋਰ ਵੀ ਵਣਜ ਵਪਾਰ ਦੇ ਸਾਰੇ ਹਿਸਾਬ ਕਿਤਾਬ ਰੋਕੜ ਵਹੀ ਰੱਖਣੀ, ਖਾਤੇ ਖੋਲ੍ਹਣੇ ਅਤੇ ਅੰਤਮ ਜੋੜ ਦੇ ਕੇ ਦੇਖਣਾ ਕਿ ਕਿੰਨਾ ਘਾਟਾ ਪਿਆ ਹੈ ਤੇ ਕਿੰਨਾ ਵਾਧਾ ਹੋਇਆ ਹੈ, ਇਨ੍ਹਾਂ ਸਭ ਚੀਜ਼ਾਂ ਦਾ ਮੈਂ ਗਿਆਨ ਕਰਾ ਦੇਵਾਂਗਾ। ਉਹ ਅੱਖਰ ਵੀ ਸਿਖਾ ਦੇਵਾਂਗਾ ਜਿਨ੍ਹਾਂ ਰਾਹੀਂ ਵੱਡੇ-ਵੱਡੇ ਗੰਬਥ ਵਾਚੇ ਜਾ ਸਕਦੇ ਹਨ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਪੁਛਿਆ ਕਿ ਪਾਧਾ ਜੀ! ਆਪ ਮੈਨੂੰ ਦਸ ਸਕਦੇ ਹੋ ਕਿ ਕੀ ਇਹ ਲੇਖ ਪੱਤੇ ਦਰਗਾਹ ਵਿਚ ਵੀ ਸਹਾਇਤਾ ਕਰਨਗੇ? ਕਿਉਂਕਿ ਇਨਸਾਨ ਨੇ ਸੰਸਾਰ ਵਿਚ ਤਾਂ ਰਹਿਣਾ ਨਹੀਂ, ਇਥੇ ਜੋ ਸੰਸਾਰ ਵਿਚ ਆਇਆ ਹੈ ਉਸ ਨੇ ਰਹਿਣਾ ਨਹੀਂ, ਜੋ ਬਣਿਆ ਹੋਇਆ ਹੈ ਉਸ ਨੇ ਢੱਠਣਾ ਭੀ ਹੈ। ਉਥੇ ਲੇਖ ਪੱਤੇ ਹੁੰਦੇ ਹਨ, ਵੱਡੇ-ਵੱਡੇ ਰਾਜਿਆਂ ਨੂੰ ਵੀ ਇਹ ਲੇਖੇ ਦੇਣੇ ਪੈਂਦੇ ਹਨ, ਉਨ੍ਹਾਂ ਦੇ ਕੀਤੇ ਕਰਮਾਂ ਨੂੰ ਵਿਚਾਰ ਕੇ ਉਨ੍ਹਾਂ ਨੂੰ

ਸਜ਼ਾਵਾਂ ਵੀ ਮਿਲਦੀਆਂ ਹਨ ਅਤੇ ਸਾਬਾਸ਼ ਦੇ ਟਿੱਕੇ ਵੀ ਲਗਦੇ ਹਨ। ਪਾਧਾ ਸੁਣ ਕੇ ਹੈਰਾਨ ਹੋ ਗਿਆ ਅਤੇ ਸੋਚਣ ਲਗ ਗਿਆ ਕਿ ਉਹ ਕਿਹੜੀ ਪੜਾਈ ਹੈ, ਉਹ ਕਿਹੜੇ ਲੇਖ ਪੱਤੇ ਹੁੰਦੇ ਹਨ ਜਿਹੜੇ ਦਰਗਾਹ ਵਿਚ ਸਹਾਈ ਹੋਣ। ਉਹ ਗੁਰੂ ਨਾਨਕ ਦੇ ਚਿਹਰੇ ਵਲ ਇਕ ਟਕ ਦ੍ਰਿਸ਼ਟੀ ਕਰਕੇ ਦੇਖ ਰਿਹਾ ਸੀ ਅਤੇ ਉਸ ਦੇ ਮਨ ਵਿਚ ਬਹੁਤ ਉਤਰ ਪ੍ਰਸ਼ਨ, ਸੰਕੇ, ਸਮਾਧਾਨ ਤੇਜ਼ੀ ਨਾਲ ਲੰਘ ਰਹੇ ਸਨ। ਅਖੀਰ ਉਸਦੇ ਭਾਗ ਜਾਗੇ, ਉਸ ਨੇ ਕਿਹਾ ਕਿ ਹੇ ਨਾਨਕ! ਕੀ ਕੋਈ ਅਜਿਹੀ ਪੜਾਈ ਵੀ ਹੈ ਜੇ ਜਿਸ ਦੇ ਪੜਿਆਂ ਦਰਗਾਹ ਵਿਚ ਮਾਣ ਮਿਲਦਾ ਹੈ, ਜੇ ਤੈਨੂੰ ਪਤਾ ਹੈ ਤਾਂ ਮੈਨੂੰ ਉਸ ਦੇ ਬਾਰੇ ਗਿਆਤ ਕਰਾ? ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਪਾਧਾ ਜੀ! ਉਸ ਪੜਾਈ ਨੂੰ ਪੜ੍ਹਨ ਲਈ ਖਾਸ ਸਿਆਹੀ ਤੇ ਕਲਮ ਚਾਹੀਦੀ ਹੈ ਅਤੇ ਜੋ ਲਿਖਾਰੀ ਹੈ ਉਸ ਬਾਰੇ ਮੈਂ ਤੈਨੂੰ ਦਸਦਾ ਹਾਂ ਕਿ ਇਹ ਸਾਰਾ ਸੰਸਾਰ ਹੰਗਤਾ ਤੇ ਮਮਤਾ ਹੋਣ ਕਰਕੇ ਹਉਮੈ ਰੋਗ ਨੇ ਗ੍ਰਸਿਆ ਹੋਇਆ ਹੈ। ਹਉਮੈ ਕਰਕੇ ਜੰਮਦਾ ਹੈ, ਹਉਮੈ ਕਰਕੇ ਮੰਦਦਾ ਹੈ, ਹਉਮੈ ਹੀ ਦੁਖਾਂ ਦਾ ਕਾਰਨ ਹੈ, ਹਉਮੈ ਕਰਕੇ ਹੀ ਇਸ ਨੂੰ ਹਾਨ ਲਾਭ ਦੀਆਂ ਬਹੇਤ੍ਰਾਂ ਪੈਂਦੀਆਂ ਹਨ। ਹਉਮੈ ਕਰਕੇ ਹੀ ਇਸ ਨੂੰ ਕਰਮ ਚਿੰਬੜ ਜਾਂਦੇ ਹਨ ਅਤੇ ਦੁਖ ਪ੍ਰਾਪਤ ਕਰਦਾ ਹੈ। ਜਿਸ ਕਲਮ ਦੀ ਮੈਂ ਗੱਲ ਕਰਦਾ ਹਾਂ ਉਸ ਦੀ ਸਿਆਹੀ ਬਣਾਉਣ ਲਈ ਹਉਮੈ ਨੂੰ ਜਾਲਣਾ ਪੈਂਦਾ ਹੈ। ਮੋਹ ਜੋ ਸਾਰੇ ਵਿਕਾਰਾਂ ਦਾ ਸ਼ੈਮਣੀ ਹੈ, ਹਉਮੈ ਦੇ ਜਲਿਆਂ ਹੀ ਮੋਹ ਵੀ ਨਾਲ ਹੀ ਜਲ ਜਾਂਦਾ ਹੈ। ਸੋ ਇਸ ਕਾਲਖ ਨੂੰ ਲੈ ਕੇ ਸਿਆਹੀ ਬਣਾ ਅਤੇ ਸ੍ਰੋਟ ਮਤ ਦਾ ਕਾਗਜ਼ ਬਣਾ, ਸ੍ਰੋਟ ਮਤ ਉਹ ਮਤ ਹੈ ਜਿਸ ਵਿਚ ਸਤਿ ਅਤੇ ਅਸਤਿ ਦਾ ਪੂਰੀ ਤਰ੍ਹਾਂ ਨਿਰਣਾ ਕੀਤਾ ਹੋਇਆ ਹੁੰਦਾ ਹੈ, ਕੋਈ ਸੰਕਾ ਮਨ ਵਿਚ ਨਹੀਂ ਰਿਹਾ ਹੁੰਦਾ, ਜੋ ਵੀ ਦ੍ਰਿਸ਼ਟਮਾਨ ਤੁਹਾਨੂੰ ਨਜ਼ਰੀ ਆਉਂਦਾ ਹੈ, ਇਹ ਸਾਰਾ ਸਤਿ ਦੀ ਸ਼ਕਤੀ ਕਰਕੇ ਦ੍ਰਿਸ਼ਟਮਾਨ ਹੈ, ਪਰ ਇਹ ਛਿਨੰਗਰ ਹੈ, ਨਾਸ਼ਵਾਨ ਹੈ, ਇਸਦੇ ਉਹਲੇ ਛੱਪੀ ਹੋਈ ਸ਼ਕਤੀ ਜਿਸ ਦੇ ਆਸਰੇ ਇਹ ਸਾਰਾ ਅਸਤਿ, ਸਤਿ ਵਾਂਗੂੰ ਨਜ਼ਰ ਆਉਂਦਾ ਹੈ, ਇਹ ਸਾਰੇ ਇਹ ਸਾਰਾ ਅਸਤਿ, ਸਤਿ ਵਾਂਗੂੰ ਨਜ਼ਰ ਆਉਂਦਾ ਹੈ ਉਹ ਆਪ ਪ੍ਰਮੇਸ਼ਰ ਸਤਿ ਸਰੂਪ ਪਰਮ ਚੈਤਨ ਹੈ। ਸੋ ਸਤਿ ਅਤੇ ਅਸਤਿ ਦੀ ਪਛਾਣ ਨੂੰ ਵਿਵੇਕ ਕਿਹਾ ਜਾਂਦਾ ਹੈ। ਸਾਡੇ ਜੋ ਸਰੀਰ ਨਜ਼ਰ ਆ ਰਹੇ ਹਨ, ਇਹ ਸਾਰੇ ਕੁਝ ਦੇਰ ਵਾਸਤੇ ਹਨ। ਇਸ ਵਿਚ ਜੋ ਜੀਵ ਆਤਮਾ ਹੈ ਉਹ ਹਉਮੈ ਦੇ ਹਨੂਰੇ ਕਰਕੇ ਪ੍ਰਤੀਤ ਦਿੰਦੀ ਹੈ, ਦਰਸ਼ਾਲ ਉਸ ਦੀ ਕੋਈ ਆਪਣੀ ਹਸਤੀ ਨਹੀਂ। ਜਨਮਾਂ ਜਨਮਾਂਤਰਾਂ ਦਾ ਅਧਿਆਸ ਹੋਣ ਕਰਕੇ ਉਹ ਵੱਖਰੀ ਪ੍ਰਤੀਤ ਦਿੰਦੀ ਹੈ। ਪ੍ਰਮੇਸ਼ਰ ਜੋ ਘਟ ਘਟ ਵਿਚ ਵਿਆਪਕ ਹੈ ਉਹ ਆਪ ਹੀ ਆਪਣੀ ਖੇਲ੍ਹ ਕਰ ਰਿਹਾ ਹੈ, ਉਸ ਨੂੰ ਇਹ ਹਉਮੈ ਵਾਲੀ ਬਿਰਤੀ ਸਦਾ ਹੀ ਢਕ ਕੇ ਰਖਦੀ ਹੈ, ਦ੍ਰਿਸ਼ਟਮਾਨ ਅਸਤਿ ਹੈ, ਨਾਸ਼ਵਾਨ ਹੋਣ ਵਾਲੀ ਚੀਜ਼ ਹੈ। ਇਹ ਜੋ ਵਿਚਾਰ ਹੈ ਇਸ ਦਾ ਕਾਗਜ਼ ਬਣਾ -

ਜਾਲਿ ਸੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
ਪੰਨਾ - 16

ਹੁਣ ਲਿਖਣ ਵਾਲੀ ਜੋ ਕਲਮ ਹੈ, ਉਹ ਭਾਉ ਕਰਮ ਕਰਨ ਨਾਲ ਹੋ ਆਉਂਦੀ ਹੈ। ਆਮ ਸਮਝ ਵਿਚ ਆਉਣ ਲਈ ਇਸ ਨੂੰ ਭਗਤੀ ਦੇ ਕਰਮ ਵੀ ਕਿਹਾ ਜਾਂਦਾ ਹੈ। ਨੌ ਤਰ੍ਹਾਂ ਦੀ ਭਗਤੀ ਪ੍ਰਚਲਤ ਹੈ ਜਿਸ ਵਿਚੋਂ ਸਿਮਰਨ, ਕੀਰਤਨ,

ਰਾਹੀਂ ਭਗਤੀ ਕਰਕੇ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰੇਮਾ ਭਗਤੀ ਰੂਪੀ ਕਲਮ ਨਾਲ ਤੂੰ ਸਾਰ ਗੂਪੀ ਕਾਗਜ਼ ਉਤੇ ਲਿਖਣਾ ਹੈ, ਲਿਖਣ ਵਾਲਾ ਚਿੱਤ ਹੋਇਆ ਕਰਦਾ ਹੈ। ਜੇ ਕਿਸੇ ਕੰਮ ਕਰਨ ਵਿਚ ਚਿਤ ਨਾ ਲਗਦਾ ਹੋਵੇ ਤਾਂ ਐਉਂ ਸਮਝੋ ਕਿ ਹੁਣ ਲਿਖਾਰੀ ਲਿਖ ਨਹੀਂ ਰਿਹਾ। ਜਦੋਂ ਅਸੀਂ ਭਜਨ ਬੰਦਰਗੀ, ਪਾਠ ਕਰਦੇ ਹਾਂ ਸਾਡਾ ਚਿਤ ਨਹੀਂ ਲਗਦਾ, ਉਸ ਭਜਨ ਬੰਦਰਗੀ ਦਾ ਜਾਦੂਸਥੀ ਅਸਰ ਜੇ ਸਾਡੇ ਤੇ ਹੋਣਾ ਸੀ ਉਹ ਨਹੀਂ ਹੋ ਰਿਹਾ ਕਿਉਂਕਿ ਲਿਖਾਰੀ ਪੂਰੀ ਤਰ੍ਹਾਂ ਸਾਵਧਾਨ ਨਹੀਂ ਹੈ। ਚਿੱਤ ਦੀ ਇਕਾਗਰਤਾ ਨਾਲ ਭਜਨ ਬੰਦਰਗੀ ਦਰਗਾਹ ਵਿਚ ਪ੍ਰਵਾਨ ਹੁੰਦੀ ਹੈ। ਗੈਰਹਾਜ਼ਰੀ ਨਾਲ ਕੀਤਾ ਪੂਜਾ ਪਾਠ ਰਸਮਾਂ ਬਣ ਜਾਂਦੀਆਂ ਹਨ। ਰਸਮਾਂ ਨਿਰਜਿੰਦ ਹੁੰਦੀਆਂ ਹਨ, ਇਸ ਨਾਲ ਅਸੀਂ ਜਿੰਦ ਵਾਲੇ ਤਕ ਨਹੀਂ ਪਹੁੰਚ ਸਕਦੇ। ਇਸ ਕਰਕੇ ਪਾਧਾ ਜੀ! ਚਿੱਤ ਦੀ ਇਕਾਗਰਤਾ ਨਾਲ ਲਿਖ। ਜੋ ਕੁਝ ਲਿਖਣਾ ਹੈ ਉਹ ਵੀ ਮੈਂ ਤੁਹਾਨੂੰ ਦਸਦਾ ਹਾਂ, ਤੂੰ ਪ੍ਰਮੇਸ਼ਰ ਦੇ ਨਾਮ ਨੂੰ ਹਿਰਦੇ ਵਿਚ ਲਿਖਣਾ ਕਰ, ਇਹ ਨਾਮ ਰਸਨਾ ਨਾਲ ਜਪ ਕੇ ਸੂਖਸ਼ਮ ਹੁੰਦਾ ਹੋਇਆ ਸੂਏ ਰਾਹੀਂ ਜਪਣਾ ਸ਼ੁਰੂ ਹੋ ਜਾਵੇਗਾ। ਸੂਏ ਤੋਂ ਚਿੱਤ ਦੀ ਇਕਾਗਰਤਾ ਹੋਣ ਨਾਲ ਹਿਰਦੇ ਵਿਚ ਲਿਖਿਆ ਜਾਵੇਗਾ। ਸੋ ਇਸ ਨਾਮ ਨੂੰ ਹਿਰਦੇ ਵਿਚ ਲਿਖ। ਵਾਹਿਗੁਰੂ ਜੀ ਬੇਅੰਤ ਹਨ ਉਨ੍ਹਾਂ ਦੀਆਂ ਬਖਸ਼ਿਸ਼ਾਂ, ਉਨ੍ਹਾਂ ਦੀਆਂ ਸਿਫਤਾਂ, ਉਨ੍ਹਾਂ ਦੀ ਮਿਹਰਾਂ ਦਾ ਕੋਈ ਵੀ ਅੰਤ ਨਹੀਂ ਹੈ। ਉਹ ਬੇਅੰਤ ਹੈ, ਤੂੰ ਉਨ੍ਹਾਂ ਦੀ ਸਿਫਤ ਸਾਲਾਹ ਲਿਖ ਅਤੇ ਆਪਣੇ ਚਿੱਤ ਵਿਚ ਅਨੁਭਵ ਕਰ ਕਿ ਉਹ ਬੇਅੰਤ ਹਨ, ਉਸ ਦੇ ਪਾਰਾਵਾਰ ਦਾ ਕਿਸੇ ਨੇ ਅੰਤ ਨਹੀਂ ਪਾਇਆ। ਜਿੰਨਾਂ ਅਸੀਂ ਜਾਣ ਜਾਂਦੇ ਹਾਂ ਉਸ ਤੋਂ ਵੀ ਵੱਧ ਹੋਰ ਹੈ। ਸੋ ਪਾਧਾ ਜੀ, ਤੂੰ ਇਹ ਲੇਖਾ ਲਿਖ, ਜਦੋਂ ਤੂੰ ਇਹ ਲੇਖੇ ਪੱਤੇ ਲਿਖੇਂਗਾ ਤਾਂ ਦਰਗਾਹ ਵਿਚ ਤੇਰੀ ਸਹਾਇਤਾ ਕਰਨਗੇ। ਜਿਥੇ ਮਾਤਾ ਪਿਤਾ, ਰਿਸਤੇਦਾਰ, ਸਬੰਧੀ, ਪਿਤਰ ਕੁਝ ਨਹੀਂ ਕਰ ਸਕਦੇ ਹਨ, ਜਿਥੇ ਇਹ ਜੀਵ ਇਕੱਲ ਜਾਂਦਾ ਹੈ ਉਥੇ ਇਹ ਲੇਖਾ ਜੀਵ ਦੀ ਰਾਖੀ ਕਰਦਾ ਹੈ, ਉਸ ਦੇ ਨੇੜੇ ਜਮ ਨਹੀਂ ਆਉਂਦੇ। ਉਹ ਆਦਰ ਤੇ ਸਤਿਕਾਰ ਨਾਲ ਦਰਗਾਹ ਵਿਚ ਜਾਂਦਾ ਹੈ। ਉਸ ਦੀ ਧੰਨ-ਧੰਨ ਹੁੰਦੀ ਹੈ, ਉਸ ਨੂੰ ਮਾਣ ਮਿਲਦਾ ਹੈ, ਸੰਸਾਰ ਵਿਚ ਉਹ ਆਪ ਵੀ ਤਰ ਜਾਂਦਾ ਹੈ ਅਤੇ ਹਜ਼ਾਰਾਂ ਲੱਖਾਂ ਨੂੰ ਆਪਣੇ ਬਚਨਾਂ ਨਾਲ ਤਾਰ ਦਿੰਦਾ ਹੈ, ਸੋ ਤੂੰ ਇਹ ਲੇਖਾ ਲਿਖਣ ਦੀ ਜਾਂਚ ਸਿਖ ਲੈ। ਗੁਰੂ ਮਹਾਰਾਜ ਜੀ ਨੇ ਫੁਰਮਾਇਆ ਹੈ -

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥
ਬਥਾ ਏਹੁ ਲੇਖਾ ਲਿਖਿ ਜਾਣੁ ॥
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥

ਪੰਨਾ - 16

ਇਸ ਵਿਦਿਆ ਨੂੰ ਦੇਣ ਵਾਲਾ ਸਮਰੱਥ ਗੁਰੂ ਹੋਇਆ ਕਰਦਾ ਹੈ, ਗੁਰੂ ਨੂੰ ਪੁਛ ਕੇ ਚਿਤ ਵਿਚ ਲਿਖ। ਉਸ ਨੇ ਓਅੰਕਾਰ ਨੂੰ ਪੂਰੀ ਤਰ੍ਹਾਂ ਜਾਣਿਆ ਹੁੰਦਾ ਹੈ ਓਹੋ ਹੀ ਸਤ ਅਸੱਤ ਦਾ ਨਿਰਣਾ ਕਰਦਾ ਹੈ।

ਗੁਰੂ ਮਹਾਰਾਜ ਜੀ ਨੇ ਕਿਹਾ ਕਿ ਪੜਾਈ ਲਿਖਾਈ ਦਾ

ਜੋ ਸਾਰ ਹੈ, ਉਹ ਇਹ ਹੈ ਕਿ ਇਸ ਜੀਵ ਦੀਆਂ ਗਲਤ ਰੁਚੀਆਂ ਸਹਿਜ ਵਿਚ ਆ ਜਾਣ, ਸੰਜਮ ਵਿਚ ਆ ਜਾਣ। ਸੰਜਮ ਭਰਿਆ ਜੀਵਨ ਇਹ ਬਤੀਤ ਕਰੇ ਜਿਸ ਵਿਚ ਸਤਿ, ਸੰਤੋਖ, ਦਇਆ, ਖਿਮਾ, ਪੀਰਜ, ਮਨ ਦੀ ਪਵਿਤਰਤਾ, ਸਰੀਰ ਦੀ ਪਵਿਤਰਤਾ, ਬੁੱਧੀ ਦੀ ਪਵਿਤਰਤਾ ਅਤੇ ਸੀਲ ਹੋਵੇ। ਕ੍ਰੋਧ ਨਾ ਕਰਦਾ ਹੋਵੇ, ਲੋਭ ਤੋਂ ਰਹਿਤ ਹੋਵੇ, ਮੋਹ ਦੀ ਜਿਲ੍ਹਣ ਵਿਚ ਨਾ ਫਸਿਆ ਹੋਵੇ, ਕਾਮ ਦੇ ਗੰਦੇ ਡੰਮ ਵਿਚ ਨਾ ਲਿਬੜਿਆ ਹੋਵੇ, ਆਸਾ ਅਤੇ ਅੰਦੇਸਿਆਂ ਤੋਂ ਉਪਰ ਹੋਵੇ, ਵਾਹਿਗੁਰੂ ਦੇ ਹੁਕਮ ਵਿਚ ਅਪਣਾ ਜੀਵਨ ਬਤੀਤ ਕਰਦਾ ਹੋਵੇ ਅਤੇ ਉਸ ਦੀ ਰਜ਼ਾ ਨੂੰ ਪਿਆਰ ਨਾਲ ਮੰਨਦਾ ਹੋਵੇ, ਅਜਿਹਾ ਪੜਿਆ ਹੋਇਆ ਸੰਸਾਰ ਦਾ ਭਲਾ ਕਰਦਾ ਹੈ। ਅਹਿੰਸਾ ਦਾ ਵਾਸਾ ਉਸ ਵਿਚ ਹੋਵੇ, ਉਹ ਨਾ ਸਰੀਰ ਨਾਲ, ਨਾ ਮਨ ਨਾਲ, ਨਾ ਬੁੱਧੀ ਨਾਲ, ਨਾ ਕਿਸੇ ਆਤਮਕ ਸ਼ਕਤੀ ਨਾਲ, ਕਿਸੇ ਦਾ ਨੁਕਸਾਨ ਕਰਦਾ ਹੋਵੇ। ਸਾਰੇ ਸੰਸਾਰ ਦਾ ਭਲਾ ਮੰਗਦਾ ਹੋਇਆ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹੋਵੇ ਕਿ ਹੋ ਪ੍ਰਭੂ! ਸਭ ਦਾ ਭਲਾ ਕਰ, ਉਹ ਪੜਿਆ ਹੋਇਆ ਹੈ। ਜਿਸ ਪੜ੍ਹੇ ਹੋਏ ਦੇ ਮਨ ਵਿਚ ਅਭਿਮਾਨ ਹੈ ਉਹ ਮੂਰਖ ਹੈ। ਜਿੰਨਾ-ਜਿੰਨਾ ਜਿਆਦਾ ਗਿਆਨ ਹੁੰਦਾ ਜਾਵੇਗਾ ਉਨ੍ਹਾਂ ਹੀ ਵਾਹਿਗੁਰੂ ਦੀ ਵਿਸ਼ਾਲਤਾ ਦਾ ਉਸ ਨੂੰ ਪਤਾ ਲਗਦਾ ਜਾਵੇਗਾ ਅਤੇ ਉਹ ਆਪ ਉਨ੍ਹਾਂ ਹੀ ਛੋਟੇ ਤੋਂ ਛੋਟਾ ਹੁੰਦਾ ਜਾਵੇਗਾ। ਅਭਿਮਾਨ ਕਰਨ ਵਾਲਾ ਮੂਰਖ ਹੁੰਦਾ ਹੈ। ਜੋ ਕਾਮ ਦੇ ਜਜਬੇ ਨੂੰ ਸੀਮਤ ਨਹੀਂ ਕਰ ਸਕਿਆ, ਸੰਸਾਰ ਭਾਵੇਂ ਉਸ ਦੀ ਜੈ ਜੈਕਾਰ ਕਰਦਾ ਹੋਵੇ, ਉਹ ਮਹਾਮੂਰਖ ਹੈ। ਲੋਭ ਦੇ ਵਸ ਪਿਆ ਹੋਇਆ ਚੀਜ਼ਾਂ ਵਿਚ ਮਿਲਾਵਟਾਂ ਕਰਦਾ ਹੋਵੇ, ਨਕਲੀ ਚਵਾਈਆਂ ਦਿੰਦਾ ਹੋਵੇ, ਅਜਿਹੇ ਪੁਰਸ ਨੂੰ ਮਹਾਮੂਰਖ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕ੍ਰੋਧ ਅਤੇ ਮੋਹ ਦੇ ਅੰਧਕਾਰ ਵਿਚ ਜੇ ਫਸਿਆ ਹੋਇਆ ਹੈ, ਰੋਸ਼ਨੀ ਦੀ ਕਿਰਨ ਉਸ ਦੇ ਅੰਦਰ ਨਹੀਂ ਜਾਗਦੀ ਅਤੇ ਅੰਧੇਰੇ ਵਿਚ ਹੀ ਆਪਣਾ ਜੀਵਨ ਬਿਤਾਉਂਦਾ ਹੈ ਤਾਂ ਉਸ ਨੂੰ ਕਿਵੇਂ ਪੜਿਆ ਹੋਇਆ ਕਿਹਾ ਜਾ ਸਕਦਾ ਹੈ। ਉਸ ਪੜ੍ਹੇ ਹੋਏ ਉਪਰ ਧਿਰਕਾਰ ਹੈ, ਉਸ ਦੀਆਂ ਲਈਆਂ ਡਿਗਰੀਆਂ ਕਿਸੇ ਕੰਮ ਨਹੀਂ, ਉਸ ਦੇ ਸਿੰਗ ਹੋਰ ਵੀ ਤਿੱਖੇ ਹੋ ਜਾਂਦੇ ਹਨ, ਸਾਂਢਾਂ ਵਾਂਗੂੰ ਭਿੜਦਾ ਹੈ। ਐਸੇ ਪੜਾਕੂ ਵਿਦਿਆ ਦਾ ਗਲਤ ਪ੍ਰਯੋਗ ਕਰਦੇ ਹਨ।

ਪੜਿਆ ਮੂਰਖ ਆਖੀਐ ਜਿਸੁ ਲਭੁ ਲੋਭੁ ਅੰਕਾਰਾ॥

ਪੰਨਾ - 140

ਮਨਮੁਖ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥

ਮੂਰਖੁ ਸਬਦੁ ਨ ਚੀਨਈ ਸੂਝ ਬੁਝ ਨਹ ਕਾਇ॥

ਪਾਧਾ ਗੁਰਮੁਖਿ ਆਖੀਐ ਚਾਰੀਕਿਆ ਮਤਿ ਦੋਇ॥

ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ॥

ਸਚੀ ਪਟੀ ਸਚੁ ਮਨਿ ਪੜ੍ਹੀਐ ਸਬਦੁ ਸੁ ਸਾਰੁ॥

ਨਾਨਕ ਸੋ ਪੜਿਆ ਸੋ ਪੰਡਿਤੁ ਬੈਨਾ

ਜਿਸੁ ਰਾਮ ਨਾਮੁ ਗਲਿ ਹਾਰੁ॥

ਪੰਨਾ - 938

ਪਾਧਾ ਜੀ ਅਜਿਹੇ ਬਚਨ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਸੁਣ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਿਆ ਕਿ ਹੇ ਨਾਨਕ! ਆਪ ਤਾਂ ਧੂਰ ਤੋਂ ਪੜ੍ਹੇ ਪੜ੍ਹਾਏ ਹੋਂ, ਆਪ ਜਿਸ ਨੂੰ ਪੜਿਆ ਹੋਇਆ ਆਖਦੇ ਹੋ ਉਸ ਦੀ ਕੀ ਨਿਸ਼ਾਨੀ

ਹੈ? ਮਹਾਰਾਜ ਜੀ ਨੇ ਫੁਰਮਾਨ ਕੀਤਾ ਹੈ -

ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ

ਜਿਸੁ ਰਾਮ ਨਾਮੁ ਗਲਿ ਹਾਰੁ॥

ਪੰਨਾ - 938

ਜਿਸ ਦੇ ਹਿਰਦੇ ਵਿਚ ਹਰ ਵਕਤ ਕਰਨ ਕਾਰਨ ਵਾਹਿਗੁਰੂ ਜੀ ਦੀ ਹਾਜ਼ਰੀ ਮਹਿਸੂਸ ਹੁੰਦੀ ਹੈ ਜੋ ਮੌਹ ਮਾਇਆ ਤੋਂ ਨਿਰਲੇਪ ਹੋਵੇ, ਪਾਧਾ ਜੀ! ਉਹ ਹੀ ਅਸਲੀ ਪੜਿਆ ਹੋਇਆ ਹੁੰਦਾ ਹੈ, ਦੂਜੇ ਨੂੰ ਪੜਿਆ ਹੋਇਆ ਨਹੀਂ ਕਹਿ ਸਕਦੇ।

ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਨੂੰ ਸਹੀ ਪੜ੍ਹਾਈ ਦਾ ਰਾਹ ਦਸਿਆ। ਇਸੇ ਤਰ੍ਹਾਂ ਨਾਲ ਆਪ ਨੇ ਬੀਮਾਰੀਆਂ ਬਾਰੇ ਦਸਦੇ ਹੋਏ ਫੁਰਮਾਨ ਕੀਤਾ ਹੈ ਕਿ ਜਿਆਦਾਤਰ ਬੀਮਾਰੀਆਂ ਮਨ ਤੋਂ ਪੈਦਾ ਹੁੰਦੀਆਂ ਹਨ, ਮਨ ਜਦੋਂ ਖਿਚਾਓ ਵਿਚ ਆਉਂਦਾ ਹੈ, ਉਦਾਸ ਹੁੰਦਾ ਹੈ ਜਾਂ ਅਭਿਮਾਨ ਨਾਲ ਭਰਦਾ ਹੈ ਜਾਂ ਕ੍ਰੋਧੀ ਹੋ ਜਾਵੇ, ਲੋਭੀ ਹੋ ਜਾਵੇ ਜਾਂ ਕਾਮ ਵਾਸਨਾ ਵਿਚ ਗਰਕ ਹੋ ਜਾਵੇ, ਜਦੋਂ ਈਰਖਾ ਦੀਆਂ ਗਰਮ ਲਹਿਰਾਂ ਇਸ ਨੂੰ ਛੁਕਦੀਆਂ ਹਨ ਤਾਂ ਇਹ ਜਲਣਾ ਸ਼ੁਰੂ ਹੋ ਜਾਂਦਾ ਹੈ, ਤ੍ਰਿਸ਼ਨਾਂ ਦੀ ਅੱਗ ਇਸ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਜਦੋਂ ਮਨ ਰੋਗੀ ਹੋ ਗਿਆ ਉਸ ਵੇਲੇ ਉਸ ਦਾ ਅਸਰ ਸਰੀਰ ਉਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਸਰੀਰ ਰੋਗੀ ਹੋ ਜਾਂਦਾ ਹੈ, ਬੀਮਾਰ ਮਨ ਆਦਮੀ ਦੇ ਸਰੀਰ ਉਤੇ ਅਸਰ ਪਾਉਂਦਾ ਹੈ। ਜਦੋਂ ਦਿਮਾਗ ਦਾ ਨਿਅਤਰਣ ਸਰੀਰ ਉਪਰ ਨਿਯਮ ਪੁਰਵਕ ਨਹੀਂ ਰੱਹਿੰਦਾ, ਉਸ ਵੇਲੇ ਬਹੁਤ ਸਾਰੇ ਅੰਗ ਸਿਥਲ ਹੋ ਜਾਂਦੇ ਹਨ। ਅਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ।

ਗੁਰੂ ਨਾਨਕ ਪਾਤਸ਼ਾਹ ਨੂੰ ਦੇਖਣ ਲਈ ਵੈਦ ਬੁਲਾਇਆ ਗਿਆ ਕਿਉਂਕਿ ਆਪ ਕਈ ਮਹੀਨੇ ਤੋਂ ਕਿਸੇ ਨਾਲ ਬੁਲਦੇ ਨਹੀਂ ਸੀ, ਪਏ ਰਹਿੰਦੇ ਸਨ, ਨਾ ਕੁਝ ਖਾਂਦੇ ਸੀ, ਨਾ ਪੀਂਦੇ ਸੀ। ਉਸ ਵੇਲੇ ਵੈਦ ਆਪ ਦੀ ਨਬਜ਼ ਫੜ ਕੇ ਦੇਖਣ ਲੱਗਿਆ ਤਾਂ ਆਪ ਨੇ ਕਿਹਾ ਕਿ ਵੈਦ ਜੀ! ਤੁਸੀਂ ਮੇਰੀ ਬਾਂਹ ਛੱਡ ਦਿਓ, ਤੁਸੀਂ ਨਬਜ਼ ਵਿਚੋਂ ਕੀ ਦੇਖਦੇ ਹੋ। ਉਸ ਨੇ ਕਿਹਾ ਕਿ ਆਦਮੀ ਦੇ ਵਿਚ ਕਫ, ਪਿਤ, ਵਾਇ ਹੋਇਆ ਕਰਦਾ ਹੈ। ਜਦੋਂ ਇਨ੍ਹਾਂ ਦਾ ਸੰਤੁਲਨ ਵਿਗੜ ਜਾਵੇ ਤਾਂ ਆਦਮੀ ਬੀਮਾਰ ਹੋ ਜਾਂਦਾ ਹੈ ਅਤੇ ਅਸੀਂ ਨਾੜਾਂ ਵਿਚ ਵਗਣ ਵਾਲੇ ਲਹੂ ਦੀ ਚਾਲ ਨਾਪਦੇ ਹਾਂ ਤਾਂ ਉਸ ਵੇਲੇ ਸਾਨੂੰ ਪਤਾ ਲਗ ਜਾਂਦਾ ਹੈ ਕਿ ਕਿਹੜਾ ਤੱਤ ਘਟ ਹੈ, ਕਿਹੜਾ ਵਧ ਹੈ, ਉਸੇ ਤਰ੍ਹਾਂ ਦੀ ਦਵਾਈ ਦੇ ਕੇ ਅਸੀਂ ਸਰੀਰ ਨੂੰ ਸਵਸਥ ਕਰ ਦਿੰਦੇ ਹਾਂ।

ਆਪ ਨੇ ਕਿਹਾ ਕਿ ਵੈਦ ਜੀ! ਬਿਮਾਰੀ ਦਾ ਕਾਰਨ ਇਹ ਨਹੀਂ ਹੈ। ਇਹ ਜਦੋਂ ਬਿਮਾਰੀ ਹੋਵੇ ਤਾਂ ਦੇਖ ਸਕਦੇ ਹੋ ਕਿ ਸਰੀਰ ਵਿਚ ਰਕਤ ਦੀ ਚਾਲ ਠੀਕ ਨਹੀਂ ਹੈ। ਉਸ ਦਾ ਕਾਰਨ ਤੁਸੀਂ ਲੱਭ ਲੈਂਦੇ ਹੋ ਪਰ ਸਭ ਕੁਝ ਕਿਉਂ ਹੋਇਆ ਇਸ ਦਾ ਕਾਰਨ ਤੁਹਾਨੂੰ ਨਹੀਂ ਪਤਾ। ਜਦੋਂ ਵੈਦ ਨੇ ਆਪ ਨੂੰ ਬੇਨਤੀ ਕਰਕੇ ਪੁੱਛਿਆ ਕਿ ਆਪ ਕਿਥਾ ਕਰਕੇ ਦਸੋ ਕਿ ਬਿਮਾਰੀ ਕਿਉਂ ਆਉਂਦੀ ਹੈ? ਤਾਂ ਆਪ ਨੇ ਦਸਿਆ ਕਿ ਵਾਹਿਗੁਰੂ ਜੀ ਚੇਤਨ ਪੁਰਸ਼ ਘਟ ਘਟ ਵਿਚ ਬਿਰਾਜਮਾਨ ਹਨ, ਸਤਿ ਚਿਤ ਅਨੰਦ ਉਨ੍ਹਾਂ ਦਾ ਸਰੂਪ ਹੈ। ਸਰੀਰ ਨੂੰ ਉਨ੍ਹਾਂ

ਦੀ ਛੋਹ ਤੋਂ ਪੂਰਨ ਸਵੱਡਤਾ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਦੀ ਛੋਹ ਰਸ ਰੂਪ ਵਿਚ ਅਸੀਂ ਮਹਿਸੂਸ ਕਰਦੇ ਹਾਂ ਜਾਂ ਜੋਤੀ ਸਰੂਪ ਵਿਚ ਉਨ੍ਹਾਂ ਨੂੰ ਤਕਦੇ ਹਾਂ ਜਾਂ ਕਿਸੇ ਨਾਦ ਦੇ ਰੂਪ ਵਿਚ ਉਨ੍ਹਾਂ ਨੂੰ ਅਸੀਂ ਸੁਣਦੇ ਹਾਂ ਅਤੇ ਉਨ੍ਹਾਂ ਦੀ ਬੇਅੰਤਤਾਈ ਸਾਡੇ ਮਨ ਵਿਚ ਵਧ ਜਾਂਦੀ ਹੈ ਅਤੇ ਪਿਆਰ ਨਾਲ ਅਸੀਂ ਉਨ੍ਹਾਂ ਨਾਲ ਲੱਗੇ ਰਹਿੰਦੇ ਹਾਂ ਅਤੇ ਉਨ੍ਹਾਂ ਦੀ ਜੀਵਨ ਰੌਜੇ ਜੋ ਹਰ ਛਿਨ ਸਾਡੇ ਸਰੀਰ ਵਿਚ ਵਰਤਦੀ ਹੈ, ਉਹ ਸਾਡੇ ਸਰੀਰ ਨੂੰ ਸਵੱਡਤਾ ਦਿੰਦੀ ਹੈ। ਜਦੋਂ ਉਸ ਆਦਿ ਸ਼ਕਤੀ ਨੂੰ ਭੁੱਲ ਜਾਈਏ, ਉਸ ਨਾਲੋਂ ਸੰਪਰਕ ਟੁੱਟ ਜਾਵੇ, ਉਸ ਵੇਲੇ ਮਨ ਵਿਚ ਵਿਕਾਰ ਪੈਣੇ ਸ਼ੁਰੂ ਹੋ ਜਾਂਦੇ ਹਨ। ਐਉਂ ਸਮਝ ਲਈ ਤਾਜ਼ਾ ਪਾਣੀ ਵਗ ਰਿਹਾ ਹੈ। ਵਗਦੇ ਪਾਣੀ ਵਿਚ ਕੋਈ ਵਿਕਾਰ ਪੈਦਾ ਨਹੀਂ ਹੁੰਦੇ। ਜੇ ਇਹੋ ਪਾਣੀ ਉਛਲ ਕੇ ਛੋਟੇ ਜਿਹੇ ਟੋਭੇ ਵਿਚ ਪੈ ਜਾਵੇ, ਟੋਭੜੀ ਵਿਚ ਪੈ ਜਾਵੇ ਤਾਂ ਸੁਰਜ ਦੀ ਗਰਮੀ, ਮਿੱਟੀ ਘੱਟੇ ਨਾਲ ਉਸ ਵਿਚ ਕੀਤੇ ਪੈ ਜਾਂਦੇ ਹਨ ਅਤੇ ਇਹ ਕਿਉਂ ਹੋਇਆ ਕਿਉਂਕਿ ਉਹ ਆਪਣੇ ਸੈਤ ਨਾਲੋਂ ਟੁੱਟ ਗਿਆ, ਉਸ ਵਿਚ ਤਾਜ਼ਗੀ ਨਾ ਰਹੀ, ਉਸ ਵਿਚ ਬੇਹਾਪਨ ਆ ਗਿਆ। ਇਸੇ ਤਰ੍ਹਾਂ ਪ੍ਰਮੇਸ਼ਰ ਸਭ ਦੀ ਜਿੰਦ ਜਾਨ ਹੈ, ਉਹ ਸਤਿ ਚਿਤ ਅਨੰਦ ਹੈ, ਸਦਾ ਹੀ ਉਸ ਵਿਚ ਖੇੜਾ ਹੈ, ਉਸ ਖੇੜੇ ਕਰਕੇ ਇਸ ਦਾ ਅੰਦਰਲਾ ਕਮਲ ਖਿੜਿਆ ਰਹਿੰਦਾ ਹੈ ਅਤੇ ਉਸ ਖੇੜੇ ਦਾ ਅਸਰ ਇਸ ਦੇ ਸਰੀਰ ਨੂੰ ਸਵੱਸਥ ਰਖਦਾ ਹੈ ਇਹ ਉਦਾਸ ਨਹੀਂ ਹੁੰਦਾ, ਢਹਿੰਦੀ ਕਲਾ ਵਿਚ ਨਹੀਂ ਆਉਂਦਾ, ਇਸ ਦੇ ਅੰਦਰ ਜੀਵਨ ਰੌਜੇ ਰੁਮਕਦੀ ਹੈ ਅਤੇ ਜਿਸ ਦੇ ਅੰਦਰ ਰੌਜੇ ਰੁਮਕਦੀ ਹੋਵੇ ਉਸ ਨੂੰ ਜਿਉਂਦਾ ਆਖਦੇ ਹਨ। ਜਿਸ ਅੰਦਰੋਂ ਉਹ ਜੀਵਨ ਰੌਜੇ ਰੁਮਕਣੀ ਬੰਦ ਹੋ ਜਾਂਦੀ ਹੈ, ਬਰਬਾਹਾਟ ਰੁਕ ਜਾਂਦੀ ਹੈ, ਉਹ ਮੁਰਦਾ ਕਿਹਾ ਜਾਂਦਾ ਹੈ। ਜਦੋਂ ਜੀਵਨ ਰੌਜੇ ਰੁਮਕਣੀ ਬੰਦ ਹੋ ਜਾਵੇ ਤਾਂ ਪਹਿਲਾਂ ਉਸ ਵਿਚ ਬਿਮਾਰੀਆਂ ਆਉਣਗੀਆਂ ਅਤੇ ਫੇਰ ਉਹ ਦੁਖ ਤੇ ਪੀੜਾ ਮਹਿਸੂਸ ਕਰੇਗਾ। ਸੋ ਸਾਦੇ ਲਫਜ਼ਾਂ ਵਿਚ -

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥

ਪੰਨਾ - 135

ਖਸਮੁ ਵਿਸਾਰਿ ਕੀਏ ਰਸ ਭੋਗ॥

ਤਾਂ ਤਨਿ ਉਠਿ ਖਲੋਏ ਰੋਗ॥

ਪੰਨਾ - 1256

ਸੋ ਰੋਗ ਦਾ ਕਾਰਨ ਪ੍ਰਮੇਸ਼ਰ ਨੂੰ ਭੁਲਣਾ ਹੈ। ਜਦੋਂ ਪ੍ਰਮੇਸ਼ਰ ਚਿੱਤ ਆਉਂਦਾ ਹੈ ਉਸ ਵੇਲੇ ਵੱਡੇ ਤੋਂ ਵੱਡੇ ਰੋਗਾਂ ਦਾ ਖਾਤਮਾ ਹੋ ਜਾਂਦਾ ਹੈ। ਸੋ ਚਿੱਤ ਆਉਣ ਲਈ ਇਸ ਨੂੰ ਉਸ ਦਾ ਨਾਮ ਲਗਾਤਾਰੀ ਜਪਣਾ ਪੈਂਦਾ ਹੈ। ਜਦੋਂ ਸੁਰਤੀ ਇਸ ਰਸ ਦੇ ਵਿਚ ਲੀਨ ਹੋ ਜਾਵੇ ਤਾਂ ਇਸ ਸੁਰਤੀ ਦਾ ਖਿਚਾਓ, ਅੰਦਰ ਵਲ ਹੋ ਜਾਂਦਾ ਹੈ ਅਤੇ ਬਾਹਰੋਂ ਘਟ ਜਾਂਦਾ ਹੈ। ਇਸ ਨਾਲ ਇਸ ਦੇ ਅੰਦਰੋਂ ਲਹਿਰਾਂ ਉਠਦੀਆਂ ਹਨ, ਕੋਈ ਅਗੰਮੀ ਰਸ ਇਸ ਦੇ ਕਣ-ਕਣ ਵਿਚ ਝਰਦਾ ਮਹਿਸੂਸ ਹੁੰਦਾ ਹੈ। ਸੰਗੀਤਮਈ ਨਾਦ ਸੁਣਦੇ ਹਨ ਅਤੇ ਪ੍ਰਭੂ ਜੋਤ ਇਸ ਨੂੰ ਪ੍ਰਤੱਖ ਦਿਸਦੀ ਹੈ। ਵੈਦ ਜੀ! ਉਸ ਵੇਲੇ ਸਰੀਰ ਵਿਚ ਕੋਈ ਵੀ ਰੋਗ ਨਹੀਂ ਰਹਿੰਦਾ। ਇਸ ਦਾ ਸੁਖਾਲਾ ਪ੍ਰਯੋਗ ਨਾਮ ਦਾਨ ਇਸ਼ਨਾਨ ਦੀ ਕਿਆ ਵਿਚ ਹੈ।

ਗਰਮੁਖਿ ਨਾਮੁ ਦਾਨੁ ਇਸਨਾਨੁ॥

ਪੰਨਾ - 942

ਬਾਣੀ ਵਿਚ ਐਸਾ ਫੁਰਮਾਨ ਹੈ -

**ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ
ਮਨ ਤਨ ਭਏ ਅਰੋਗਾ॥**

ਪੰਨਾ - 611

ਗੁਰੂ ਤੀਜੇ ਪਾਤਸ਼ਾਹ ਫੁਰਮਾਨ ਕਰਦੇ ਹਨ -

ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥

ਪੰਨਾ - 922

ਗੁਰੂ ਨਾਨਕ ਪਾਤਸ਼ਾਹ ਜਪੁਜੀ ਸਾਹਿਬ ਵਿਚ ਫੁਰਮਾਨ
ਕਰਦੇ ਹਨ -

ਨਾਨਕ ਭਗਤਾ ਸਦਾ ਵਿਗਾਸੁ॥

ਸ਼ੁਣਿਐ ਦੁਖ ਪਾਪ ਕਾ ਨਾਸੁ॥

ਪੰਨਾ - 2

ਆਪ ਨੇ ਪਾਧਾ ਜੀ ਨੂੰ ਕਿਹਾ ਕਿ ਜੇ ਇਸ ਸੱਚੇ ਨਾਮ
ਦੀ ਭੁੱਖ ਲਗ ਜਾਵੇ ਤਾਂ ਜਿੰਨੇ ਸੰਸਾਰ ਦੇ ਦੁਖ ਹਨ ਉਸ
ਨੂੰ ਇਹ ਭੁੱਖ ਖਾ ਜਾਇਆ ਕਰਦੀ ਹੈ ਅਤੇ ਆਦਮੀ ਸਦਾ
ਹੀ ਸਵਸਥ ਰਹਿੰਦਾ ਹੈ, ਬਿਮਾਰੀ ਉਸ ਦੇ ਨੇੜੇ ਤੇੜੇ ਨਹੀਂ
ਆਉਂਦੀ। ਸੋ ਤੁਸੀਂ ਮੇਰੀ ਨਬਜ਼ ਦੇਖਦੇ ਹੋਂ ਇਸ ਵਿਚੋਂ ਤੁਹਾਨੂੰ
ਕੁਝ ਨਹੀਂ ਲੱਭਣਾ। ਮੈਂ ਤਾਂ ਆਪਣੇ ਪਿਆਰੇ ਦੇ ਪਿਆਰ ਵਿਚ
ਚੁਪ ਹਾਂ। ਉਸ ਵਿਚੋਂ ਮੈਨੂੰ ਮਹਾਨ ਪ੍ਰਕਾਸ਼ ਮਹਿਸੂਸ ਹੋ ਰਿਹਾ
ਹੈ, ਮੈਂ ਇਕ ਅਗੰਮੀ ਨਾਦ ਵਿਚ ਮਸਤ ਹਾਂ, ਮੈਨੂੰ ਵਿਹਲ
ਹੀ ਨਹੀਂ ਕਿ ਮੈਂ ਕੋਈ ਸਰੀਰ ਦੀ ਕ੍ਰਿਆ ਕਰਾਂ। ਮੈਨੂੰ ਭੁੱਖ
ਨਹੀਂ ਰਹੀ ਮੇਰੇ ਅੰਦਰੋਂ ਹੀ ਕੋਈ ਐਸਾ ਰਸ ਮਿਲ ਰਿਹਾ ਹੈ
ਜੋ ਭੁੱਖ ਨੂੰ ਦੂਰ ਕਰ ਦਿੰਦਾ ਹੈ। ਆਪ ਜੀ ਦਾ ਫੁਰਮਾਨ ਹੈ-

ਆਖਾ ਜੀਵਾ ਵਿਸਰੈ ਮਰਿ ਜਾਓ॥

ਆਖਣਿ ਅਉਖਾ ਸਾਚਾ ਨਾਓ॥

ਸਾਚੇ ਨਾਮ ਕੀ ਲਾਗੈ ਭੁੱਖ॥

ਉਤੁ ਭੁੱਖੈ ਖਾਇ ਚਲੀਐਹਿ ਦੁਖ॥

ਪੰਨਾ - 9

ਸੰਸਾਰ ਵਿਚ ਬਿਮਾਰੀ ਪ੍ਰਮੇਸ਼ਰ ਤੋਂ ਭੁੱਲ ਕੇ ਆਇਆ
ਕਰਦੀ ਹੈ ਜਦੋਂ ਵਾਹਿਗੁਰੂ ਜੀ ਚਿਤ ਵਿਚ ਵਸ ਜਾਵੇ ਉਸ
ਵੇਲੇ ਕੋਈ ਬਿਮਾਰੀ ਨੇੜੇ ਨਹੀਂ ਆਉਂਦੀ। ਸੋ ਐਸੇ ਸੁਨਿਹਰੀ
ਅਸਲ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਹਿਜ ਨਾਲ ਹੀ
ਦੱਸੇ ਜਿਨ੍ਹਾਂ ਦਾ ਪ੍ਰਯੋਗ ਕਰਕੇ ਅਸੀਂ ਬਿਮਾਰੀਆਂ ਤੋਂ ਬਚ
ਸਕਦੇ ਹਾਂ। ਸੁਖਮਨੀ ਸਾਹਿਬ ਵਿਚ ਗੁਰੂ ਪੰਜਵੇਂ ਪਾਤਸ਼ਾਹ ਨੇ
ਸਾਰੇ ਦੁਖਾਂ ਦਾ ਇਲਾਜ ਨਾਮ ਦਸਿਆ ਹੈ -

ਸਰਬ ਰੋਗ ਕਾ ਅਉਖਦੁ ਨਾਸੁ॥

ਪੰਨਾ - 274

ਗੁਰੂ ਨਾਨਕ ਪਾਤਸ਼ਾਹ ਫੁਰਮਾਨ ਕਰਦੇ ਹਨ -

ਗਰਿ ਅਉਖਧੁ ਸਭ ਘਟ ਹੈ ਭਾਈ॥

ਗੁਰ ਪੂਰੇ ਬਿਨੁ ਬਿਧਿ ਨ ਬਨਾਈ॥

ਗੁਰਿ ਪੂਰੈ ਸੰਸਾਰੁ ਕਰਿ ਦੀਆ॥

ਨਾਨਕ ਤਉ ਫਿਰਿ ਦੁਖ ਨ ਬੀਆ॥

ਪੰਨਾ - 259

ਆਪ ਨੇ ਦਸਿਆ ਕਿ ਦੁਖਾਂ, ਕਲੇਸ਼ਾਂ ਸਭਨਾਂ ਚੀਜ਼ਾਂ
ਦਾ ਜੋ ਇਲਾਜ ਹੈ ਉਹ ਪ੍ਰਮੇਸ਼ਰ ਦਾ ਨਾਮ ਹੈ। ਆਪ ਜੀ
ਨੇ ਬੇਅੰਤ ਹੋਰ ਤਰੀਕਿਆਂ ਨਾਲ ਸੰਸਾਰ ਨੂੰ ਛੋਕਟ ਕਰਮਾਂ
ਵਿਚੋਂ ਕੱਢਿਆ। ਜੇ ਮਸਜਿਦ ਵਿਚ ਨਵਾਬ ਦੌਲਤ ਖਾਨ
ਨਾਲ ਨਮਾਜ਼ ਪੜ੍ਹਨ ਗਏ ਉਥੇ ਦਸਿਆ ਕਿ ਨਵਾਬ ਸਾਹਿਬ
ਤੂੰ ਤਾਂ ਘੋੜੇ ਖਰੀਦਣ ਗਿਆ ਹੋਇਆ ਸੀ ਅਤੇ ਕਾਜ਼ੀ ਨੂੰ
ਦਸਿਆ ਕਿ ਤੁਸੀਂ ਨਵਜਾਬੀ ਵਛੇਰੀ ਨੂੰ ਖੂਹ ਵਿਚ ਗਿਰਨ

ਤੋਂ ਮੌਜੜੇ ਰਹੇ। ਤੁਹਾਡੀ ਨਮਾਜ਼ ਦਿਖਾਵੇ ਦੀ ਸੀ, ਇਹ
ਅੱਲਾਹ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਤੁਹਾਡਾ ਜੋ
ਨਮਾਜ਼ ਪੜ੍ਹਨ ਦਾ ਮੰਤਵ ਸੀ ਉਹ ਸੀ ਅੱਲਾਹ ਤਾਲਾਹ
ਨਾਲ ਜੁੜਨਾ ਪਰ ਤੁਸੀਂ ਉਸ ਨੂੰ ਡੱਡ ਕੇ ਕੇਵਲ ਅੱਖਰ
ਗਿਣੇ ਹਨ, ਮਨ ਤੁਹਾਡਾ ਬਾਹਰ ਫਿਰਦਾ ਰਿਹਾ। ਸੋ ਆਪ
ਨੇ ਪੰਜ ਨਮਾਜ਼ਾਂ ਪੜ੍ਹਨ ਦਾ ਪੂਰੀ ਤਰ੍ਹਾਂ ਤਰੀਕਾ ਦਸਿਆ।

ਇਸ ਤਰ੍ਹਾਂ ਜਦੋਂ ਆਪ ਮੌਜੂਦੀ ਦੇ ਕਿਰਤ ਕਰਦੇ ਹਨ
ਉਸ ਵੇਲੇ ਆਪ ਨੇ ਪ੍ਰਤੱਖ ਰੂਪ ਵਿਚ ਦਿਖਾ ਦਿਤਾ ਕਿ
ਪ੍ਰਮੇਸ਼ਰ ਦੇ ਨਾਮ ਤੇ ਕੀਤਿਆਂ ਕ੍ਰਿਤ ਵਿਚ ਕਦੇ ਘਾਟਾ ਨਹੀਂ
ਪੈਂਦਾ। ਆਪ ਨੇ ਤੇਰ੍ਹਵੀਂ ਯੜੀ ਤੇਲਣ ਲਈ ਤੇਰਾ-ਤੇਰਾ ਕਹਿ
ਕੇ ਤੇਲਣਾ ਸ਼ੁਰੂ ਕਰ ਦਿਤਾ। ਨਵਾਬ ਪਾਸ ਸ਼ਿਕਾਇਤ ਪਹੁੰਚੀ
ਕਿ ਨਾਨਕ ਤਾਂ ਤੇਰਾ-ਤੇਰਾ ਕਰਕੇ ਬੋਰੀਆਂ ਭਰੀ ਜਾ ਰਿਹਾ
ਹੈ, ਚੌਦਵੀਂ ਯੜੀ ਦਾ ਨਾਮ ਹੀ ਨਹੀਂ ਲੈਂਦਾ। ਨਵਾਬ ਨੇ
ਜਦੋਂ ਹਿਸਾਬ ਕੀਤਾ ਤਾਂ ਗੁਰੂ ਨਾਨਕ ਪਾਤਸ਼ਾਹ ਦਾ 700
ਤੋਂ ਜ਼ਿਆਦਾ ਦਾ ਵਾਧਾ ਨਿਕਲਿਆ। ਉਸ ਵੇਲੇ ਦਾ ਵਾਧਾ
ਅੱਜ ਦੇ ਇਕ ਲੱਖ ਪੰਜ ਹਜ਼ਾਰ ਦੇ ਬਰਾਬਰ ਹੈ। ਮਹਾਰਾਜਾ
ਜੀ ਨੇ ਸ਼ੁਧ ਕਿਰਤ ਕਰਨ ਦੀ ਜਾਚ ਦਸੀ, ਸਹੀ ਤੋਲਣੀ
ਦੀ ਜਾਚ ਦੱਸੀ।

ਆਪ ਨੇ ਪ੍ਰਮੇਸ਼ਰ ਦੀ ਹੋਂਦ ਸਭਨਾਂ ਦੇ ਮਨ ਵਿਚ
ਵਸਾਈ। ਗੁਰੂ ਮਹਾਰਾਜਾ ਜੀ ਭੇਖਾਂ ਵਿਚ ਛੁਪੀ ਹੋਈ ਬੁਰਿਆਈ
ਨੂੰ ਸਾਮੁਣੇ ਲਿਆਏ, ਉਨ੍ਹਾਂ ਨੇ ਸੱਚ ਦਾ ਜਨੇਊ ਪਹਿਨਣ ਦੀ
ਜਾਂਚ ਦੱਸੀ, ਕਿਸੇ ਵੀ ਭਰਮ ਤੇ ਭੇਖ ਨੂੰ ਆਪ ਨੇ ਨਹੀਂ
ਅਪਣਾਇਆ। ਫੇਕੇ ਕਰਮਕਾਂਡਾਂ ਦੇ ਵਿਚੋਂ ਕੱਢ ਕੇ 'ਸਤਿਨਾਮ'
ਨਾਲ ਜੋੜਿਆ।

ਆਪ ਜੀ ਬਗਦਾਦ ਗਏ, ਕਾਹਬਾ ਸ਼ਰੀਫ ਗਏ, ਸੁਮੇਰ
ਪਰਬਤ ਤੇ ਸਿਧਾਂ ਨੂੰ ਮਿਲੇ ਅਤੇ ਆਪ ਨੇ ਆਪਣਾ ਮਤ
ਨਿਰਾਲਾ ਕਰਕੇ ਦਸਿਆ ਅਤੇ ਕਿਹਾ ਕਿ ਪ੍ਰਮੇਸ਼ਰ ਨੂੰ ਮਿਲਣ
ਦਾ ਰਾਹ 'ਕਲਜੁੱਗ ਵਿਚ "ਨਾਨਕ ਨਾਮ ਸੁਖਾਲਾ" ਹੈ। ਆਪ
ਨੇ ਹਠ ਯੋਗ, ਰਾਜ ਯੋਗ ਅਤੇ ਹੋਰ ਤਪ ਵਰਗੀ ਬਾਰੇ
ਦਸਿਆਂ ਸਭ ਤੋਂ ਸੁਖੈਨ ਮਾਰਗ ਨਾਮ ਦਾ ਦਸਿਆ ਅਤੇ
ਫੁਰਮਾਨ ਕੀਤਾ ਹੈ -

ਅਥ ਕਲੁ ਅਇਓ ਰੇ॥ ਇਕੁ ਨਾਸੁ ਬੋਵਹੁ ਬੋਵਹੁ॥

ਅਨ ਰੁਤਿ ਨਹੀਂ ਨਹੀਂ॥ ਮਤੁ ਭਰਮਿ ਭੁਲਹੁ ਭੁਲਹੁ॥

ਪੰਨਾ - 1185

ਨਾਮ ਕਿਥੋਂ ਮਿਲਦਾ ਹੈ, ਉਸ ਦੇ ਬਾਰੇ ਗੁਰਬਾਣੀ ਵਿਚ
ਫੁਰਮਾਨ ਹੈ -

ਜਿਸੁ ਵਖਰ ਕਉ ਲੈਨਿ ਤੂ ਆਇਆ॥

ਰਾਮ ਨਾਸੁ ਸੰਤਨ ਘਰਿ ਪਾਇਆ॥

ਤਜਿ ਅਭਿਮਾਨ ਲੇਹੁ ਮਨ ਮੌਲਿ॥

ਰਾਮ ਨਾਸੁ ਹਿਰਦੇ ਮਹਿ ਤੋਲਿ॥

ਲਾਈ ਬੇਪ ਸੰਤਹ ਸੰਗਿ ਚਾਲੁ॥

ਅਵਰ ਤਿਆਗਿ ਬਿਖਿਆ ਜੰਜਾਲ॥

ਧੰਨਿ ਧੰਨਿ ਕਹੈ ਸਭੁ ਕੋਇ॥

ਮੁਖ ਉਜਲ ਹਰਿ ਦਰਗਹ ਸੋਇ॥

ਪੰਨਾ - 283

(ਬਾਕੀ ਪੰਨਾ 39 ਤੋਂ)

ਹਿਮਾਲੀਆ ਦੇ ਸੰਤਾਂ ਦੇ ਸੰਗ ਨਿਵਾਸ

ਮੁਲ ਲੇਖਕ - ਡਾ. ਸਵਾਮੀ ਰਾਮ ਜੀ
ਅਨੁਵਾਦਕ - ਡਾ. ਬੀਬੀ ਤੇਜਿੰਦਰ ਮਲਹੋਤਰਾ

ਸ਼ਕਤੀ ਪੱਥ - ਅਨੰਦ ਪ੍ਰਦਾਨ ਕਰਨਾ

ਮੈਨੂੰ ਸਮਾਪੀ ਲਗਾਉਣ ਦਾ ਬਹੁਤ ਸੌਕ ਸੀ, ਮੇਰੇ ਗੁਰੂਦੇਵ ਨੇ ਮੈਨੂੰ ਕਿਹਾ ਸੀ ਜਦੋਂ ਤਕ ਤੂੰ ਚਾਰ ਘੰਟੇ ਬਿਲਕੁਲ ਚੁਪ ਚਾਪ ਨਹੀਂ ਬੈਠੇਗਾ ਤੂੰ ਸਮਾਪੀ ਕਦ ਨਹੀਂ ਲਗਾ ਸਕੇਗਾ। ਸੋ ਮੈਂ ਇਸ ਗੱਲ ਦਾ ਬਚਪਨ ਤੋਂ ਹੀ ਅਭਿਆਸ ਕਰਦਾ ਰਿਹਾ, ਮੈਂ ਬੈਠਾ ਰਹਿੰਦਾ ਇਹ ਦੇਖਣ ਲਈ ਕਿ ਸਮਾਪੀ ਲਗਦੀ ਕਿਸ ਤਰ੍ਹਾਂ ਹੈ, ਪਰ ਮੇਰੇ ਕੋਲੋਂ ਸਮਾਪੀ ਨਹੀਂ ਲੱਗੇ।

ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ ਮੈਂ ਅਧਿਆਪਕ ਬਣ ਗਿਆ, ਪਰ ਮੈਂ ਇਹ ਮਹਿਸੂਸ ਕੀਤਾ ਕਿ ਦੂਸਰਿਆਂ ਦਾ ਅਨੁਭਵ ਤੇ ਗਿਆਨ ਬੱਚਿਆਂ ਨੂੰ ਦੇਣਾ ਤਾਂ ਠੀਕ ਨਹੀਂ, ਇਸ ਤੋਂ ਚੰਗਾ ਤੇ ਇਹ ਹੀ ਹੋਵੇਗਾ ਕਿ ਮੈਂ ਕਿਸੇ ਵਿਸ਼ਵ ਵਿਦਿਆਲੀਆ ਵਿਚ ਫਿਲੋਸਫੀ ਹੀ ਪੜ੍ਹਾ ਲਵਾਂ ਜਾਂ ਕਿਤੇ ਹੋਰ ਮੱਠ ਵਿਚ ਰਹਿ ਕੇ ਸਾਧਕਾਂ ਨੂੰ ਪੜ੍ਹਾਵਾਂ। ਮੈਂ ਸੋਚਿਆ ਇਹ ਠੀਕ ਨਹੀਂ, ਮੈਂ ਤਾਂ ਸੰਪੂਰਨ ਹੈ ਨਹੀਂ, ਮੈਂ ਤਾਂ ਕੇਵਲ ਉਹ ਹੀ ਪੜ੍ਹਾਉਂਦਾ ਹਾਂ ਜੋ ਮੈਂ ਪੜ੍ਹਿਆ ਹਾਂ ਜੋ ਜਾਂ ਗੁਰੂ ਜਨਾਂ ਤੋਂ ਸਿਖਿਆ ਹੈ, ਮੇਰਾ ਆਪਣਾ ਤਾਂ ਕੋਈ ਅਨੁਭਵ ਹੈ ਨਹੀਂ। ਸੋ ਇਕ ਦਿਨ ਮੈਂ ਗੁਰੂਦੇਵ ਨੂੰ ਕਿਹਾ, ਅੱਜ ਮੈਂ ਤੁਹਾਨੂੰ ਅੱਤਮ ਚਿਤਾਵਨੀ ਦੇ ਰਿਹਾ ਹਾਂ।

ਉਹ ਕਹਿਣ ਲੱਗੇ, “ਉਹ ਕੀ ਹੈ?”

“ਜਾਂ ਤਾਂ ਤੁਸੀਂ ਮੇਰੀ ਸਮਾਪੀ ਲਗਵਾਓ, ਨਹੀਂ ਤਾਂ ਮੈਂ ਆਤਮ ਹੱਤਿਆ ਕਰਨ ਲੱਗਾਂ।” ਮੈਂ ਦਿੜ੍ਹ ਨਿਸ਼ਚਾ ਕਰ ਲਿਆ ਸੀ।

ਉਹ ਪੁਛਣ ਲੱਗੇ, “ਕੀ ਤੂੰ ਠੀਕ ਕਹਿ ਰਿਹਾ ਹੈਂ?”

“ਹਾਂ।”

ਉਹ ਬੜੀ ਸ਼ਾਂਤੀ ਤੇ ਧੀਰਜ ਨਾਲ ਕਹਿਣ ਲੱਗੇ, “ਪਿਆਰੇ ਬੱਚੇ ਜਾਹ ਜ਼ਰੂਰ ਕਰ ਜੋ ਤੂੰ ਕਰਨ ਜਾ ਰਿਹਾ ਹੈਂ।”

ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਕਹਿਣਗੇ, ਮੈਂ ਸੋਚਿਆ ਸੀ ਉਹ ਕਹਿਣਗੇ, ਤੂੰ ਦੱਸ ਪੰਦਰਾਂ ਦਿਨ ਉਡੀਕ। ਉਹ ਕਦੀ ਮੇਰੇ ਨਾਲ ਇਸ ਤਰ੍ਹਾਂ ਸਖਤ ਬੋਲੇ ਹੀ ਨਹੀਂ ਸਨ, ਪਰ ਉਸ ਦਿਨ ਤਾਂ ਉਹ ਬਹੁਤ ਹੀ ਸਖਤੀ ਨਾਲ ਬੋਲੇ। ਉਹ ਕਹਿਣ ਲੱਗੇ, “ਰਾਤ ਨੂੰ ਸੌਣ ਨਾਲ ਤੁਹਾਡੀਆਂ ਸਮੱਸਿਆਵਾਂ ਖਤਮ ਨਹੀਂ ਹੋ ਜਾਂਦੀਆਂ। ਦੂਸਰੇ ਦਿਨ ਸਵੇਰੇ ਉਠ ਕੇ ਉਹ ਮੁੜ ਕੇ ਦੇਖਣੀਆਂ ਪੈਂਦੀਆਂ ਹਨ। ਇਸ ਤਰ੍ਹਾਂ ਹੀ ਆਤਮ ਹੱਤਿਆ ਤੇਰੀ ਅਸਲੀ ਸਮੱਸਿਆ ਦਾ ਸਮਾਧਾਨ ਨਹੀਂ ਕਰੇਗੀ, ਇਹ ਤੈਨੂੰ ਅਗਲੇ ਜੀਵਨ ਵਿਚ ਭੁਗਤਣੀ ਪਵੇਗੀ। ਤੂੰ ਗ੍ਰੰਥ ਪੜ੍ਹੇ ਹਨ ਤੂੰ ਇਹ ਸਭ ਕੁਝ ਜਾਣਦਾ ਹੈ, ਫੇਰ ਵੀ ਤੂੰ ਆਤਮ ਹੱਤਿਆ ਦੀ ਗੱਲ ਕਰਦਾ ਹੈ, ਪਰ ਜੋ ਤੂੰ ਸੱਚੀ ਮੁਚੀ ਕਰਨੀ ਹੀ ਚਾਹੁੰਦਾ ਹੈ ਤਾਂ ਜ਼ਰੂਰ ਕਰ।”

ਮੈਂ ਹਮੇਸ਼ਾ ਸ਼ਕਤੀ ਪੱਥ ਦੇ ਬਾਰੇ ਸੁਣਦਾ ਸੀ, ਸ਼ਕਤੀ ਤੋਂ ਭਾਵ ‘ਬਲ’ ਅਤੇ ਪਥ ਤੋਂ ਭਾਵ ‘ਪ੍ਰਦਾਨ ਕਰਨਾ’। ਸ਼ਕਤੀ ਪੱਥ ਤੋਂ ਭਾਵ ਹੈ ਬਲ ਪ੍ਰਦਾਨ ਕਰਨਾ, ਜੋਤ ਜਗਾਉਣੀ। ਮੈਂ ਕਿਹਾ ਤੁਸੀਂ ਮੈਨੂੰ ਸ਼ਕਤੀ ਪੱਥ ਨਹੀਂ ਦਿਤਾ, ਕੀ ਤੁਸੀਂ ਦੇਣਾ ਨਹੀਂ ਚਾਹੁੰਦੇ, ਕਿੰਨੀ ਦੇਰ ਮੈਂ ਧਿਆਨ ਇਕਾਗਰ ਕਰਕੇ ਬੈਠਦਾ ਹਾਂ, ਕੁਝ ਨਹੀਂ ਹੁੰਦਾ, ਉਲਟਾ ਸਿਰ ਦਰਦ ਲੈ ਕੇ ਬੈਠ ਜਾਂਦਾ ਹਾਂ, ਮੇਰਾ ਸਮਾਂ ਬਰਬਾਦ ਹੋ ਰਿਹਾ ਹੈ, ਮੇਰੇ ਜੀਵਨ ਵਿਚ ਕੋਈ ਖੁਸ਼ੀ ਨਹੀਂ ਰਹੀ। ਉਨ੍ਹਾਂ ਨੇ ਕੁਝ ਉਤਰ ਨਹੀਂ ਦਿਤਾ। ਮੈਂ ਫੇਰ ਕਿਹਾ, ਮੈਂ ਦਿਲ ਲਾ ਕੇ ਮਿਹਨਤ ਕੀਤੀ ਹੈ, ਤੁਸੀਂ ਕਿਹਾ ਸੀ ਚੰਦਾਂ ਸਾਲ ਲੱਗਣਗੇ, ਮੇਰਾ ਤਾਂ ਇਹ ਸਤਾਰੂਵਾਂ ਸਾਲ ਜਾ ਰਿਹਾ ਹੈ, ਅਭਿਆਸ ਕਰਦਿਆਂ, ਜੋ ਜੋ ਤੁਸੀਂ ਮੈਨੂੰ ਕਰਨ ਨੂੰ ਕਹਿੰਦੇ ਰਹੇ, ਮੈਂ ਕਰਦਾ ਰਿਹਾ।

ਉਹ ਕਹਿਣ ਲੱਗੇ, “ਕੀ ਤੂੰ ਠੀਕ ਕਹਿ ਰਿਹਾ ਹੈਂ? ਕੀ ਤੂੰ ਉਹ ਸਾਰੇ ਅਭਿਆਸ ਕਰ ਰਿਹਾ ਹੈਂ ਜਿਹੜੇ ਮੈਂ ਤੈਨੂੰ ਦੱਸੇ ਹਨ? ਕੀ ਇਹ ਮੇਰੀ ਸਿਖਿਆ ਦਾ ਫਲ ਹੈ ਕਿ ਤੂੰ ਆਤਮ ਹੱਤਿਆ ਕਰਨ ਜਾ ਰਿਹਾ ਹੈਂ।” ਫੇਰ ਉਹ ਪੁੱਛਣ ਲੱਗੇ, “ਫੇਰ ਕਦੋਂ ਆਤਮ ਹੱਤਿਆ ਕਰਨੀ ਹੈ ਤੂੰ?”

ਮੈਂ ਕਿਹਾ, “ਬੱਸ ਹੁਣੇ ਮੈਂ ਆਤਮ ਹੱਤਿਆ ਤੋਂ ਪਹਿਲਾਂ ਤੁਹਾਡੇ ਨਾਲ ਬਚਨ ਕਰ ਰਿਹਾ ਹਾਂ, ਤੁਸੀਂ ਹੁਣ ਤੋਂ ਬਾਦ ਮੇਰੇ ਗੁਰੂ ਨਹੀਂ ਹੋ, ਮੈਂ ਸਭ ਕੁਝ ਤਿਆਗ ਚੁਕਾ ਹਾਂ, ਮੈਂ ਸੰਸਾਰ ਨੂੰ ਕੁਝ ਦੇ ਨਹੀਂ ਸਕਦਾ, ਮੈਂ ਤੁਹਾਡੇ ਲਈ ਵੀ ਕੁਝ ਨਹੀਂ ਕਰ ਸਕਦਾ, ਮੈਂ ਉਠਿਆ ਤੇ ਗੰਗਾ ਵਲ ਤੁਰ ਪਿਆ ਕਿ ਜਾ ਕੇ ਛਾਲ ਮਾਰ ਦਿਆਂ, ਗੰਗਾ ਬਹੁਤ ਨੇੜੇ ਹੀ ਸੀ।

ਉਹ ਕਹਿਣ ਲੱਗੇ, “ਤੈਨੂੰ ਤੈਰਨਾ ਆਉਂਦਾ ਹੈ, ਜਦੋਂ ਤੂੰ ਛਲਾਂਗ ਮਾਰੇਗਾ ਤੂੰ ਆਪੇ ਹੀ ਤੈਰਨ ਲਗ ਪਵੇਂਗਾ, ਤੂੰ ਕੋਈ ਤਰੀਕਾ ਲੱਭ ਤਾਂ ਜੋ ਤੂੰ ਛੁੱਖਣ ਲਗ ਪਵੇਂਗਾ ਤਾਂ ਉਪਰ ਨੂੰ ਨਾ ਆਵੇਂ, ਜੇ ਤੂੰ ਆਪਣੇ ਨਾਲ ਪੱਥਰ ਬੰਨ੍ਹ ਲਵੇਂ ਤਾਂ ਚੰਗਾ ਹੋਵੇਗਾ। ਉਹ ਮੈਨੂੰ ਚਿੜਾ ਰਹੇ ਸਨ, ਮੈਂ ਕਿਹਾ, ਤੁਹਾਨੂੰ ਹੋ ਕੀ ਗਿਆਂ? ਤੁਸੀਂ ਤਾਂ ਮੈਨੂੰ ਐਨਾ ਪਿਆਰ ਕਰਦੇ ਸੀ। ਫੇਰ ਮੈਂ ਕਿਹਾ ਹੁਣ ਮੈਂ ਜਾਨਾਂ ਧੰਨਵਾਦ। ਮੈਂ ਗੰਗਾ ਦੇ ਕਿਨਾਰੇ ਚਲਾ ਗਿਆ ਤੇ ਲੱਕ ਦੁਆਲੇ ਪੱਥਰ ਬੰਨ੍ਹ ਲਏ, ਅੰਤ ਜਦੋਂ ਉਨ੍ਹਾਂ ਨੇ ਦੇਖਿਆ ਇਹ ਤਾਂ ਸੱਚੀਂ ਛਾਲ ਮਾਰਨ ਹੀ ਲੱਗਾ ਹੈ, ਉਨ੍ਹਾਂ ਨੇ ਅਵਾਜ਼ ਲਗਾਈ ਤੇ ਕਹਿਣ ਲੱਗੇ, ਠਹਿਰ! ਬੈਠ ਜਾਹ ਉਥੇ, ਹੁਣੇ ਇਕ ਮਿੰਟ ਵਿਚ ਮੈਂ ਤੇਰੀ ਸਮਾਪੀ ਲਗਵਾਉਂਦਾ ਹਾਂ।

ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਠੀਕ ਕਹਿ ਰਹੇ ਹਨ ਪਰ ਮੈਂ ਸੋਚਿਆ ਮੈਂ ਬੈਠਾ ਜਿਹਾ ਇੰਤਜ਼ਾਰ ਤਾਂ ਕਰ ਹੀ ਸਕਦਾ ਹਾਂ। ਮੈਂ ਧਿਆਨ ਵਿਚ ਬੈਠ ਗਿਆ, ਉਹ ਆਏ ਤੇ ਆ ਕੇ ਮੇਰੇ ਮੱਥੇ ਤੇ ਛੋਹਿਆ, ਮੈਂ 9 ਘੰਟੇ ਉਥੇ ਹੀ ਬੈਠਾ ਰਿਹਾ, ਇਕ ਵੀ ਸੰਸਾਰਕ ਵਿਚਾਰ ਨਹੀਂ ਆਇਆ, ਐਨਾ ਅਨੰਦਮਈ ਅਨੁਭਵ

ਸੀ ਕਿ ਦਸਿਆ ਹੀ ਨਹੀਂ ਜਾ ਸਕਦਾ, ਜਦੋਂ ਸਮਾਧੀ ਖੁਲ੍ਹੀ ਮੈਂ
ਸੋਚਿਆ ਸਵੇਰ ਦੇ 9 ਵਜੇ ਹਨ ਕਿਉਂਕਿ ਸਮਾਧੀ ਵਿਚ ਸਮਾਂ
ਸਥਿਰ ਹੋ ਜਾਂਦਾ ਹੈ।

ਮੈਂ ਕਿਹਾ, “ਗੁਰੂਦੇਵ ਮੈਂ ਖਿਮਾ ਮੰਗਦਾ ਹਾਂ।”

ਉਸ ਛੋਹ ਨੇ ਮੇਰਾ ਭੈ ਤੇ ਮੇਰਾ ਸੁਆਰਥ ਭਾਵ ਖਤਮ ਕਰ
ਦਿਤਾ, ਮੇਰਾ ਕਾਇਆ ਕਲਪ ਹੋ ਗਿਆ, ਉਸ ਪਿਛੋਂ ਮੈਂ
ਜੀਵਨ ਨੂੰ ਸਮਝਣ ਲਗ ਪਿਆ।

ਪਿਛੋਂ ਮੈਂ ਗੁਰੂਦੇਵ ਨੂੰ ਪੁਛਿਆ, ਇਹ ਮੇਰੇ ਯਤਨ ਦਾ ਫਲ
ਸੀ ਜਾਂ ਤੁਹਾਡੇ ਯਤਨ ਦਾ?

ਉਨ੍ਹਾਂ ਨੇ ਉਤਰ ਦਿਤਾ, “ਕ੍ਰਿਪਾ?”

ਕ੍ਰਿਪਾ ਤੋਂ ਕੀ ਭਾਵ ਹੈ? ਲੋਕੀ ਸਮਝਦੇ ਹਨ, ਵਾਹਿਗੁਰੂ
ਦੀ ਕ੍ਰਿਪਾ ਨਾਲ ਹੀ ਉਹ ਸੰਪਰਨ ਹੋ ਜਾਣਗੇ। ਇਸ ਤਰ੍ਹਾਂ
ਨਹੀਂ ਹੈ। ਗੁਰੂਦੇਵ ਕਹਿਣ ਲੱਗੇ, “ਮਨੁੱਖ ਨੂੰ ਸਾਰੀ ਤਰ੍ਹਾਂ ਪੂਰਾ
ਯਤਨ ਕਰਨਾ ਚਾਹੀਦਾ ਹੈ, ਜਦੋਂ ਉਹ ਹਾਰ ਜਾਏ ਤਾਂ
ਲਾਚਾਰ ਹੋ ਕੇ ਭਾਵਨਾ ਵਿਚ ਆ ਕੇ ਸ਼ਰਨ ਲਈ ਅਰਦਾਸ
ਕਰੋ, ਅਨੰਦ ਆਏਗਾ ਹੀ, ਸਮਾਧੀ ਮਿਲੇਗੀ ਹੀ, ਉਹ ਹੈ ਗੁਰੂ
ਕ੍ਰਿਪਾ। ਕ੍ਰਿਪਾ ਉਹ ਫਲ ਹੈ ਜਿਹੜਾ ਤੁਹਾਡੀਆਂ ਬੜੀਆਂ
ਸੱਚੀਆਂ ਸੁਚੀਆਂ ਕੋਸ਼ਿਸ਼ਾਂ ਤੋਂ ਬਾਦ ਤੇ ਭਰੋਸੇਮੰਦ ਯਤਨਾਂ ਤੋਂ
ਬਾਦ ਪ੍ਰਾਪਤ ਹੁੰਦਾ ਹੈ।

ਹੁਣ ਮੈਂ ਸਮਝਦਾ ਹਾਂ ਕਿ ਸ਼ਕਤੀ ਪੱਥ ਉਨ੍ਹਾਂ ਸ਼ਿਸ਼ਾਂ ਨੂੰ
ਹੀ ਮਿਲ ਸਕਦਾ ਹੈ ਜਿਹੜੇ ਸੰਜਮ ਵਿਚ ਰਹੇ ਹੋਣ ਤੇ ਰੂਹਾਨੀ
ਰਸਤੇ ਤੇ ਤੁਰਦੇ ਰਹੇ ਹੋਣ, ਸ਼ਕਤੀ ਪੱਥ ਸਾਰਿਆਂ ਨੂੰ ਦਿਤਾ ਜਾ
ਸਕਦਾ ਹੈ, ਇਸ ਗੱਲ ਦਾ ਮੈਨੂੰ ਸ਼ੱਕ ਹੈ, ਇਹ ਜ਼ਰੂਰ ਠੀਕ ਹੈ।
ਜਦੋਂ ਸ਼ਿਸ਼ਤਿਆਰ ਹੁੰਦਾ ਹੈ ਤਾਂ ਗੁਰੂ ਪ੍ਰਗਟ ਹੋ ਕੇ ਮੰਤਰ ਦੇ ਹੀ
ਦਿੰਦਾ ਹੈ। ਜਦੋਂ ਸ਼ਿਸ਼ਨ ਨੇ ਸਾਧਨਾ ਭਰੋਸੇ ਨਾਲ, ਸੱਚੀ ਤਰ੍ਹਾਂ,
ਸੁਹਿਰਦ ਹੋ ਕੇ ਕੀਤੀ ਹੋਵੇ ਫੇਰ ਸੂਖਸ਼ਸ਼ ਰੁਕਾਵਟਾਂ ਗੁਰੂਦੇਵ ਹਟਾ
ਹੀ ਦਿੰਦੇ ਹਨ। ਗਿਆਨ ਸੰਪੁਰਨਤਾ ਗੁਰੂ ਅਤੇ ਸ਼ਿਸ਼ ਦੀ ਸੱਚੀ
ਘਾਲਣਾ ਨਾਲ ਹੀ ਆਉਂਦੀ ਹੈ, ਇਸ ਨੂੰ ਹੋਰ ਤਰ੍ਹਾਂ ਵੀ ਕਹਿ
ਸਕਦੇ ਹਾਂ। ਜਦੋਂ ਤੁਸੀਂ ਆਪਣਾ ਕਰਮ, ਫੀਉਟੀ ਸੁਚੱਜੀ ਤਰ੍ਹਾਂ
ਪੂਰੀ ਤਰ੍ਹਾਂ ਦਿਲ ਜਾਨ ਨਾਲ ਕਰ ਲੈਂਦੇ ਹੋ, ਫੇਰ ਤੁਹਾਨੂੰ ਕ੍ਰਿਪਾ
ਦਾ ਫਲ ਮਿਲ ਹੀ ਜਾਂਦਾ ਹੈ, ਜਦੋਂ ਕਰਮ ਕੋਸ਼ਿਸ਼ ਖਤਮ ਹੁੰਦੀ
ਹੈ, ਕ੍ਰਿਪਾ ਪ੍ਰਗਟ ਹੁੰਦੀ ਹੈ ਸ਼ਕਤੀ ਪੱਥ ਵਾਹਿਗੁਰੂ ਦੀ ਕ੍ਰਿਪਾ,
ਗੁਰੂ ਦੁਆਰਾ ਮਿਲਦਾ ਹੈ।

ਮੈਂ ਬੜਾ ਹੀ ਉਤਸੂਕ ਹੋ ਕੇ ਰਾਤ ਦਾ ਇੰਤਜ਼ਾਰ ਕਰਦਾ
ਹਾਂ ਜਦੋਂ ਮੈਂ ਇਕੱਲਾ ਹੋਵਾਂਗਾ ਤੇ ਧਿਆਨ ਵਿਚ ਬੈਠ ਕੇ,
ਉਹ ਅਨੁਭਵ ਕਰ ਸਕਾਂ, ਹੋਰ ਕੋਈ ਵੀ ਵਸਤੂ ਅੰਨੀ ਸੁਖਮਈ
ਨਹੀਂ ਹੋ ਸਕਦੀ ਨੇੜੇ ਤੇੜੇ ਵੀ ਨਹੀਂ।

For more information
please visit us on internet at :-
<http://www.atammarg.org>
&
<http://www.atammarg.com>

(ਪੰਨਾ 3 ਦੀ ਬਾਕੀ)

ਜ਼ਰੂਰੀ ਹੈ; ਐਸਾ ਮਨੁੱਖ ਗੁਰਮਤਿ ਅਨੁਸਾਰੀ ਹੋ ਕੇ ਅੰਦਰ ਦੇ
ਆਤਮ ਤੀਰਥ ਤੇ ਟਿਕ ਜਾਂਦਾ ਹੈ, ਸੱਚ ਦਾ ਧਾਰਨੀ ਸੱਚ
ਨੂੰ ਇਕ ਅੱਸ਼ਧੀ ਵਜੋਂ ਵਰਤ ਕੇ ਸਾਰੇ ਪਾਪਾਂ ਵਿਕਾਰਾਂ ਤੋਂ
ਸਦਾ ਲਈ ਮੁਕਤ ਹੋ ਜਾਂਦਾ ਹੈ -

ਸਚੁ ਤਾਂ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥
ਕੁੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥
ਸਚੁ ਤਾਂ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਸੇਖ ਦੁਆਰੁ॥
ਸਚੁ ਤਾਂ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉਇ॥
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉਇ॥
ਸਚੁ ਤਾਂ ਪਰੁ ਜਾਣੀਐ ਜਾ ਸਿਖ ਸਚੀ ਲੋਇ॥
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥
ਸਚੁ ਸਭਨਾ ਹੋਇ ਦਾਰੂ ਪਰ ਕਢੈ ਧੋਇ॥
ਨਾਨਕ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥

ਪੰਨਾ - 468

‘ਸੱਚ’ ਨੂੰ ਗੁਰੂ ਮਹਾਰਾਜ ਸਰਵੋਤਮ ਮੰਨਦੇ ਹਨ ਪਰ ‘ਸੱਚ’
ਦੇ ਧਾਰਨੀ, ‘ਸਚਿਆਰ’ ਨੂੰ ਬਹੁਤ ਉਚੀ ਪਦਵੀ ਬਖਸ਼ੀ ਹੈ -

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥

ਪੰਨਾ - 62

‘ਸੱਚ ਆਚਾਰ’ ਦੇ ਧਾਰਨੀ ਨੂੰ ਗੁਰੂ ਅਰਜਨ ਦੇਵ ਜੀ
‘ਬ੍ਰਹਮਗਿਆਨੀ’ ਪਦ ਬਖਸ਼ਦੇ ਉਸ ਦੇ ਲਛਣ ਦਸਦੇ ਫੁਰਮਾਨ
ਕਰਦੇ ਹਨ -

ਮਨਿ ਸਾਚਾ ਮੁਖਿ ਸਾਚਾ ਸੋਇ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥

ਪੰਨਾ - 272

ਐਸੇ ਸੱਚ ਦੇ ਧਾਰਨੀ, ਸੱਚੀ ਕਿਰਤ ਕਮਾਈ ਵਾਲੇ,
ਸੱਚੀ ਰਹਿਣੀ ਵਾਲੇ ਮਹਾਂਪੁਰਸ਼ ਗੁਰਮਤਿ ਰੂਹਾਨੀ ਮਿਸ਼ਨ ਦੇ
ਬਾਨੀ ਸਰਬ ਮਨੁੱਖਤਾ ਦੀ ਸੇਵਾ ਨੂੰ ਸਮਰਪਣ ਹਨ। ਗੁਰੂ
ਨਾਨਕ ਦੇਵ ਜੀ ਦੇ ‘ਸੱਚ’ ਦੇ ਪੈਗਾਮ ਨੂੰ ਸੰਤ ਜੀ ਵਲੋਂ
ਸੰਚਾਲਨ ਕੀਤੇ ਆਤਮ ਮਾਰਗ ਮੈਗਜ਼ੀਨ ਅਤੇ ਅਨੇਕ
ਪੁਸਤਕਾਂ ਰਾਹੀਂ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ‘ਸੱਚ’
ਦੀ ਸਹੀ ਵਿਆਖਿਆ ਹਿਤ ਗੁਰਬਾਣੀ ਦੇ ਆਧਾਰ ਤੇ ‘ਸੱਚ’
ਨੂੰ ਅੱਠਾਂ ਪੱਥਾਂ ਤੋਂ ਨੌਵੇਂ ਗੁਰਮਤਿ ਸਮਾਗਮ ਤੇ ਵਿਚਾਰਿਆ
ਗਿਆ ਹੈ ਜਿਸ ਦਾ ਪਰਮ ਅਨੰਦ ਆਪ ਸਭ ਨੇ ਮਾਣਿਆ
ਹੈ ਅਤੇ ਜਿਸ ਦੀ ਸੰਖੇਪ ਵਿਚਾਰ ਅਗਲੇ ਪੰਨਿਆਂ ਤੇ ਕੀਤੀ
ਗਈ ਹੈ। ਆਉ, ਅਸੀਂ ਵੀ ਗੁਰੂ ਮਿਹਰ ਦੇ ਪਾਤਰ ਬਣੀਏ
ਅਤੇ ਸੱਚ ਦੇ ਧਾਰਨੀ ਹੋ ਕੇ ਗੁਰੂ ਨਾਨਕ ਦੇਵ ਦੀ ਦਰਗਾਹ
ਵਿਚ ਸੁਰਖ਼ਰੂ ਹੋ ਕੇ ਜਾਈਏ।

ਡਾ. ਜਗਜੀਤ ਸਿੰਘ
ਮੁੱਖ ਸੰਪਾਦਕ ਆਤਮ ਮਾਰਗ

● ● ● ● ● ● ●

ਨੌਵੇਂ ਵਿਸ਼ਵ ਗੁਰਮਤਿ ਰੂਹਾਨੀ ਸਮਾਗਮ ਦੀਆਂ ਅਦਭੁਤ ਝਲਕੀਆਂ

3, 4 ਅਤੇ 5 ਅਕਤੂਬਰ 1998 ਨੂੰ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ ਦੇ ਸਤਿਕਾਰਤ ਚੇਅਰਮੈਨ, ਅਨੁਭਵੀ ਮਹਾਂਪੁਰਸ਼ਾਂ ਦੀ ਦੇਖ ਰੇਖ ਹੇਠ ਆਯੋਜਿਤ ਕੀਤੇ ਗਏ ਨੌਵੇਂ ਗੁਰਮਤਿ ਸਮਾਗਮ ਦੇ ਆਤਮਿਕ ਤਰਸ਼ਾਂ ਛੇੜਨ ਵਾਲੇ ਅਦਭੁਤ ਨਜ਼ਾਰਿਆਂ ਨੂੰ ਸ਼ਬਦਾਂ ਵਿਚ ਬੰਨ੍ਹਣਾ ਬੜਾ ਕਠਨ ਹੈ। ਇਸ ਦੀ ਆਭਾ ਅਤੇ ਸ਼ੋਭਾ ਕਹੀ ਨਹੀਂ ਜਾ ਸਕਦੀ; ਜਿਨ੍ਹਾਂ ਨੇ ਵੇਖੀ ਤੇ ਮਾਣੀ ਹੈ, ਉਹ ਵੀ ਅੰਦਰੋਂ ‘ਨਦਰੀ ਨਦਰ ਨਿਹਾਲ’ ਹੋਏ, ਮੁਗਧ ਹੋਏ, ਬਿਆਨ ਨਹੀਂ ਕਰ ਸਕਦੇ। ਸ਼ਾਇਦ ਇਹ ‘ਵਾਹੁ ਵਾਹੁ ਕਾ ਬੱਡਾ ਤਮਾਸ਼ਾ’ ਸੀ ਜਿਥੇ ਵਾਹਿਗੁਰੂ ਅਤੇ ਸਤਿਗੁਰੂ ਦੇ ਅਗੰਮੀ ਪਿਆਰ ਅਤੇ ਅੰਮ੍ਰਿਤ ਨਾਮ ਦੀਆਂ ਸੁਰੀਲੀਆਂ ਧੁਨੀਆਂ ਦਿਨ ਰਾਤ ਮਨ ਮੌਹਦੀਆਂ ਰਹੀਆਂ। ਅਨੇਕ ਪ੍ਰਵਾਨਤ ਰੂਹਾਂ ਦੇ ਦਰਸ਼ਨ ਦੀਦਾਰ ਹੋਏ, ਅਨੇਕ ਗੁਪਤ ਮਹਾਨ ਆਤਮਾਵਾਂ ਆਪਣੀ ਸੰਗਤ ਬਖਸ਼ਦੀਆਂ ਰਹੀਆਂ, ਸ਼ਬਦਾਂ ਰਾਹੀਂ, ਅੰਮ੍ਰਿਤ ਮਈ ਕੀਰਤਨ ਰਾਹੀਂ, ਪ੍ਰਵਚਨਾਂ ਰਾਹੀਂ ਠੰਢੀਆਂ ਫੁਹਾਰਾਂ ਦਾ ਮਿੱਠਾ ਮਿੱਠਾ ਮੀਂਹ ਪੈਂਦਾ ਰਿਹਾ ਜੋ ਤਪਦੇ ਹਿਰਦਿਆਂ ਨੂੰ ਸਰਸ਼ਾਰ ਕਰਦਾ ਰਿਹਾ। ਤਿੰਨੇ ਦਿਨ ਨਾਮ ਸਿਮਰਨ ਕੀਰਤਨ ਅਤੇ ਮਿੱਠੇ ਪ੍ਰਵਚਨਾਂ ਤੋਂ ਬਿਨਾਂ ਕਿਤੇ ਕੋਈ ਹੋਰ ਅਵਾਜ਼, ਕੋਈ ਰੌਲਾ ਰੱਪਾ, ਕੋਈ ਸੁਰਤੀ ਤੇੜਨ ਵਾਲੀ ਘਟਨਾ ਵਿਆਪਕ ਨਹੀਂ ਹੋਈ, ਇੰਦਰ ਦੇਵ ਨੇ ਵੀ ਪ੍ਰਬੰਧ ਵਿਚ ਕੋਈ ਵਿਘਨ ਨਹੀਂ ਪਾਇਆ, ਕੇਵਲ ਅਤੇ ਕੇਵਲ ਸਤਿਗੁਰੂ ਦੀ ਅਪਾਰ ਕਿਰਪਾ ਦਾ ਮੀਂਹ ਵਰ੍ਹਦਾ ਰਿਹਾ ਅਤੇ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋਈਆਂ ਸੰਗਤਾਂ ਨਿਹਾਲੇ ਨਿਹਾਲ ਹੋ ਕੇ ਸੁਖੀ ਸਾਂਦੀਂ ਝੇਲੀਆਂ ਭਰ ਕੇ ਹਿਰਦੇ ਠਾਰ ਕੇ ਘਰਾਂ ਨੂੰ ਪਰਤੀਆਂ। ‘ਸਭ ਸੁਖ ਸਾਂਦ’ ਪਿਛੇ ਵੀ ਇਕ ਭੇਦ ਸੀ ਜਿਸ ਬਾਰੇ ਮਾਨਯੋਗ ਬਾਬਾ ਜੀ ਨੇ ਆਪਣੇ ਪ੍ਰਵਚਨਾਂ ਵਿਚ ਇਸ਼ਾਰੇ ਮਾਤਰ ਦਸਿਆ। ਸਮਾਗਮ ਤੋਂ ਪਹਿਲਾਂ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਧੀ ਪੂਰਵਕ ਅਖੰਡ ਪਾਠ ਕਰਵਾਇਆ ਤੇ ਸਤਿਗੁਰੂ ਨੂੰ ਅਰਦਾਸ ਕੀਤੀ ਕਿ ਸਮਾਗਮ ਵਿਚ ਹਰ ਤਰ੍ਹਾਂ ਦੀ ਸੁਖ ਸਾਂਦ ਵਰਤੇ। ‘ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ’ ਅਰਦਾਸ ਕਬੂਲ ਹੋਈ ਅਤੇ ਸੰਗਤਾਂ ਦਾ ਇਹ ਮਹਾਨ ਇਕੱਠ ਤਿੰਨ ਦਿਨ ਅਨੰਦ ਲੈ ਕੇ ਖੁਸ਼ੀ-ਖੁਸ਼ੀ ਆਪਣੇ ਆਪਣੇ ਘਰਾਂ ਨੂੰ ਵਿਦਾ ਹੋਇਆ।

ਸਟੇਜ ਦੀ ਸੰਖੇਪ ਕਾਰਵਾਈ ਦਸਣ ਤੋਂ ਪਹਿਲਾਂ ਦੋ ਸ਼ਬਦ ਪੁਰੇ ਪ੍ਰਬੰਧ ਬਾਰੇ ਲਿਖਣੇ ਕੁਥਾਂਹੋਂ ਨਹੀਂ ਹੋਣਗੇ। ਜਿੰਨੇ ਵੀ ਪ੍ਰੈਸੀ ਤਿੰਨ ਦਿਨ ਦੇ ਇਸ ਮਹਾਨ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਜਾਂ ਕੁਝ ਵਿਅਕਤੀ ਜੋ ਥੋੜ੍ਹੇ ਸਮੇਂ ਲਈ ਇਸ ਦਾ ਅਦਭੁਤ ਨਜ਼ਾਰਾ ਵੇਖਣ ਦੀ ਦਿਸ਼ਟੀ ਨਾਲ ਆਏ, ਸਭ ਇਸ ਸੁਰਜੇ ਪ੍ਰਬੰਧ ਦੇ ਕਾਇਲ ਹੋ ਕੇ ਗਏ। ਮਾਨਯੋਗ ਸੰਤ ਈਸ਼ਿਅਰ ਸਿੰਘ ਮਾਰਗ ਤੇ ਪੈਰ ਧਰਦਿਆਂ ਹੀ ਇੰਜ ਮਹਿਸੂਸ ਹੁੰਦਾ ਜਿਵੇਂ ਕੋਈ ਅਗੰਮੀ ਵਾਯੂ ਮੰਡਲ ਖਿਚ ਪਾ ਰਿਹਾ ਹੋਵੇ। ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਹੋ ਜਾਂਦਾ ਤੇ ਥੋੜ੍ਹੀ ਦੂਰੀ ਤੇ ਪੁੰਚਦਿਆਂ ਹੀ ਪੰਡਾਲ ਵਿਚ ਚਲ ਰਹੇ ਪ੍ਰੋਗਰਾਮ ਦੀ ਮਿੱਠੀ ਧੁਨੀ ਦੀ ਅਵਾਜ਼ ਕੰਨਾਂ ਨੂੰ ਮੁਗਧ ਕਰ ਲੈਂਦੀ। ਸਭ ਦਾ ਦਿਲ ਕਰਦਾ ਕਿ ਉਡ ਕੇ ਪੰਡਾਲ ਵਿਚ ਪੁੱਜ ਜਾਈਏ।

ਬਾਂ-ਬਾਂ ਗੁਰੂ ਪਿਆਰੇ ਸੇਵਾਦਾਰ, ਸੋਹਣੇ ਸਵੱਡ ਵਸਤਰਾਂ ਵਿਚ ਜੀ ਆਇਆਂ ਕਰ ਰਹੇ ਸਨ। ਸਾਈਕਲਾਂ, ਸਕੂਟਰਾਂ, ਟਰਾਲੀਆਂ, ਟਰੈਕਟਰਾਂ, ਕਾਰਾਂ, ਬੱਸਾਂ ਦੇ ਵੱਖ ਵੱਖ ਸਟੈਂਡ ਬਣੇ ਹੋਏ ਨਜ਼ਰੀਂ ਪੈਂਦੇ ਸਨ ਤੇ ਸੇਵਕ ਪੱਥ-ਪਰਦਰਸ਼ਨ ਕਰਦੇ ਸਨ। ਕੋਈ ਭੀੜ ਨਹੀਂ, ਕੋਈ ਕਾਹਲ ਨਹੀਂ, ਸਹਿਜ ਵਿਚ, ਸੰਜਮ ਵਿਚ, ਡਿਸਿਪਲਨ ਵਿਚ ਸਭ ਤੁਰੇ ਜਾਂਦੇ ਸਨ। ‘ਜੋੜਾ ਘਰ’ ਖੱਬੇ ਬੰਨੇ ਵੀ ਸੀ ਅਤੇ ਸੱਜੇ ਵੀ, ਦੋਹਾਂ ਦੇ ਸੇਵਾਦਾਰ ਹੱਥ ਬੰਨ੍ਹਿਆਂ ਸੰਗਤਾਂ ਨੂੰ ਆਪਣੇ ਵਲ ਪੇਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਵੇਂ ਦੋਵੇਂ ਧਿਰਾਂ ਵੱਧ ਤੋਂ ਵੱਧ ਸੇਵਾ ਕਰਨ ਦੀ ਲਾਲਸਾ ਵਿਚ ਹੋਣ। (ਮੈਂ ਨਿਜੀ ਤੌਰ ਤੇ ਇਕ ਦਿਨ ਜੋੜਾ ਸੱਜੇ ਬੰਨੇ ਬਣੇ ਜੋੜਾ ਘਰ ਵਿਚ ਰੱਖਿਆ ਅਤੇ ਅਗਲੇ ਦਿਨ ਦੂਜੇ ਘਰ ਵਾਲਿਆਂ ਨੇ ਪਹਿਲਾਂ ਹੀ ਰੋਕ ਕੇ ਕਿਹਾ ‘ਸਾਨੂੰ ਵੀ ਸੇਵਾ ਦਾ ਮੌਕਾ ਦਿਓ ਜੀ’ ਸੁਣ ਕੇ ਮਨ ਦੁਵ ਗਿਆ ਕਿ ਇਨ੍ਹਾਂ ਉਪਰ ਸਤਿਗੁਰੂ ਦੀਆਂ ਕਿੰਨੀਆਂ ਬਖਸ਼ਿਸ਼ਾਂ ਹਨ।) ਅੱਗੇ ਮੁੱਖ ਦੂਆਰ ਤੇ ਸੰਗਤਾਂ ਦੀ ਸਹੂਲਤ ਲਈ ਸੁਚਨਾਵਾਂ ਸਨ - ਰਿਹਾਇਸ਼ ਦੇ ਸਬਾਨ, ਹਸਪਤਾਲ, ਡਿਸਪੈਸਰੀ, ਸਵਾਗਤ, ਪੰਡਾਲ, ਆਤਮ ਮਾਰਗ ਸਭ ਲਈ ਦਿਸ਼ਾਵਾਂ ਦਸੀਆਂ ਸਨ। ਬਾਂ-ਬਾਂ ਬੈਨਰ ਜੀ-ਆਇਆਂ ਕਹਿ ਰਹੇ ਸਨ, ਹੱਥ ਜੋੜੀਂ ਸੇਵਕ ਸੰਗਤਾਂ ਦੀ ਸੇਵਾ ਲਈ ਬਿਹਬਲ ਹੋ ਰਹੇ ਸਨ। ਲੰਗਰ ਅਸਥਾਨ ਆਪਣੇ ਆਪ ਵਿਚ ਇਕ ਨਵਾਂ ਵਸਿਆ ਕਸਬਾ ਪ੍ਰਤੀਤ ਦਿੰਦਾ ਸੀ। 40 ਤੋਂ ਵੱਧ ਲੋਹਾਂ ਤੇ ਪ੍ਰਸ਼ਾਦੇ ਬਣ ਰਹੇ ਸਨ। ਦੇਗਾਂ ਵਿਚ ਦਾਲਾਂ ਸਬਜ਼ੀਆਂ ਬਣ ਰਹੀਆਂ ਸਨ, ਸੇਵਾ ਵਿਚ ਲੱਗੇ ਸਭ ਪੇਮੀ, ਕੀ ਬੀਬੀਆਂ, ਕੀ ਵੀਰ, ਸਭ ‘ਇਕ ਦੁ ਇਕ ਚੜ੍ਹਦੀਆਂ’ ਗੁਰੂ ਪਿਆਰ ਵਿਚ ਹੋ ਰਹੀ ਸੇਵਾ ਦਾ ਇਹ ਮਹਾਨ ਦਿਸ਼ ਦਿਲ ਨੂੰ ਹਿਲ੍ਹਣ ਕੇ ਰਖ ਦਿੰਦਾ ਹੈ। ਲੰਗਰ ਵਰਤਾਉਣ ਲਈ ਛੇ ਵੱਡੇ ਬਲਾਕ 180 ਫੁੱਟ ਲੰਬੇ ਅਤੇ 30 ਫੁੱਟ ਚੌੜੇ ਸਨ, ਬੜੇ ਤਰੀਕੇ ਨਾਲ ਬਲਾਕਾਂ ਨੂੰ ਵਾਰੀ-ਵਾਰੀ ਭਰਿਆ ਜਾਂਦਾ ਸੀ, ਕ੍ਰਮਵਾਰ ਪਹਿਲੇ ਨੰਬਰ ਦੇ ਬਲਾਕ ਖਾਲੀ ਹੋਣ ਤੇ ਉਸਨੂੰ ਉਸੇ ਵੇਲੇ ਖਾਲੀ ਕਰ ਦਿਤਾ ਜਾਂਦਾ ਸੀ, ਸੰਗਤਾਂ ਛੇ ਨੰਬਰ ਬਲਾਕ ਵਿਚ ਪੰਗਤਾਂ ਲਾ ਲੈਂਦੀਆਂ ਸਨ। ਇਸੇ ਤਰ੍ਹਾਂ ਬਲਾਕਾਂ ਵਿਚ ਸੰਗਤ ਜਾ ਕੇ ਪੰਗਤਾਂ ਵਿਚ ਬੈਠ ਜਾਂਦੀ ਸੀ। 360 ਵਰਤਾਵੇ ਦਿਨ ਰਾਤ ਸੇਵਾ ਕਰਨ ਲਈ ਹਾਜ਼ਰ ਸਨ, ਪਾਸ ਹੀ ਚਾਹ ਦਾ ਲੰਗਰ ਵਰਤ ਰਿਹਾ ਸੀ, ਪਰ ਜਦੋਂ ਸੰਗਤਾਂ ਦੀ ਭੀੜ ਦੇਖੀ ਤਾਂ 300x150 ਫੁੱਟ ਦੇ ਵਿਸ਼ਾਲ ਪੰਡਾਲ ਤੋਂ ਬਾਹਰ ਪੰਗਤਾਂ ਨੂੰ ਬਿਠਾਉਣਾ ਸ਼ੁਰੂ ਕੀਤਾ। ਵਰਤਾਵੇ ਬਹੁਤ ਹੀ ਸਿੱਖੇ ਹੋਏ ਸਨ, ਸਾਰਾ ਕੰਮ ਤਰਤੀਬ ਵਿਚ ਹੋ ਰਿਹਾ ਸੀ, ਨਾ ਹੀ ਭੀੜ ਭੜਕਾ ਸੀ, ਨਾ ਹੀ ਕਿਸੇ ਨੂੰ ਇੱਤਜ਼ਾਰ ਕਰਨਾ ਪੈਂਦਾ ਸੀ ਇਕ ਘੰਟੇ ਦੇ ਅੰਦਰ 25000 ਪ੍ਰੈਸੀ ਪ੍ਰਸ਼ਾਦਾ ਛਕ ਲੈਂਦੇ ਸਨ। ਢਾਈ ਮਿੰਟ ਵਿਚ 40 ਟੋਕੇ ਪ੍ਰਸ਼ਾਦਿਆਂ ਦੇ 40 ਲੋਹਾਂ ਉਤੋਂ ਲਹਿ ਜਾਂਦੇ ਸਨ। ਹਰ ਲੋਹ ਦੇ ਦੁਆਲੇ ਸੇਵਾ ਕਰਨ ਵਾਲੀਆਂ ਬੀਬੀਆਂ ਦੀ ਗਿਣਤੀ 20 ਦੀ ਹੁੰਦੀ ਸੀ ਅਤੇ ਇਕੋ ਸਮੇਂ ਵਿਚ 800 ਬੀਬੀਆਂ ਤਿੰਨ ਘੰਟੇ ਦੀ ਸ਼ਿਫਟ ਲਾ ਕੇ ਬਦਲੀਆਂ ਜਾਂਦੀਆਂ, ਦੂਸਰੇ ਸਮੇਂ ਦੀਆਂ ਬੀਬੀਆਂ ਆਪਣੀਆਂ-ਆਪਣੀਆਂ ਅਲਾਟ

ਕੀਤੀਆਂ ਲੋਹਾਂ ਤੇ ਸੇਵਾ ਕਰਦੀਆਂ ਸਨ। ਹੱਥ ਸਭ ਦੇ ਸੇਵਾ ਵਲ ਸਨ ਪਰ ਕੰਨ ਨੇੜੇ ਹੀ ਲੱਗੀਆਂ ਟੈਲੀਵੀਜ਼ਨਾਂ ਚੋਂ ਆ ਰਹੀ ਆਵਾਜ਼ ਵਲ ਸਨ। ਜੇ ਦੋ ਚਾਰ ਪਲਾਂ ਦਾ ਵਿਹਲ ਮਿਲਦਾ ਸੀ ਤਾਂ ਅੱਖ ਝਮਕ ਕੇ ਟੀ.ਵੀ ਵਲ ਵੀ ਦੇਖ ਲੈਂਦੀਆਂ ਸਨ। ਇਸ ਤਰ੍ਹਾਂ ਦੋ-ਤਿੰਨ ਹਜ਼ਾਰ ਬੀਬੀਆਂ ਸੇਵਾ ਵਿਚ ਲੱਗੀਆਂ ਹੋਈਆਂ ਸਨ। 200 ਪੇਮੀ ਲੰਗਰ ਵਿਚ ਸਬਜ਼ੀਆਂ ਕਟਦੇ ਸਨ, 200 ਸੇਵਾਦਾਰ ਵੱਖੋਂ ਵਖਰੇ 30 ਕੜਾਹਿਆਂ ਵਿਚ ਸਬਜ਼ੀਆਂ ਦਾਲਾਂ, ਚਾਵਲਾਂ, ਰੈਅਤਾ ਆਦਿ ਤਿਆਰ ਕਰ ਰਹੇ ਸਨ। ਸਾਰਾ ਕੰਮ ਪੂਰਨ ਨਿਅਤਰਣ ਵਿਚ ਸੀ। ਨਾ ਹੀ ਪ੍ਰਸ਼ਾਦੇ ਘਟਣ ਦਿੰਦੇ ਸਨ ਅਤੇ ਨਾ ਹੀ ਵਧਣ ਦਿੰਦੇ ਸਨ। ਨਾ ਹੀ ਦਾਲਾਂ ਦੀ ਜੂਠ ਬਚਦੀ ਸੀ ਕਿਉਂਕਿ ਸਾਰੇ ਯਾਤਰੂ ਬਹੁਤ ਹੀ ਸੰਜਮ ਨਾਲ ਪੂਰੀ ਧਾਰਮਕ ਭਾਵਨਾ ਨਾਲ ਗੁਰੂ ਕੇ ਲੰਗਰ ਛਕ ਰਹੇ ਸਨ। ਸਭ ਪਾਸੇ ਪਿਆਰ, ਸੰਜਮ, ਸਹਜ ਦਾ ਵਾਤਾਵਰਣ ਬਣਿਆ ਹੋਇਆ ਸੀ।

ਮੁੱਖ ਪੰਡਾਲ ਵਿਚ ਪ੍ਰਵੇਸ਼ ਤੋਂ ਪਹਿਲਾਂ ਖੱਬੇ ਬੰਨੇ ਮਹਾਂਪੁਰਸ਼ਾਂ ਦਾ ਬੈਠਣ ਅਸਥਾਨ ਸੀ ਜਿਥੇ ਸੰਗਤਾਂ ਉਨ੍ਹਾਂ ਦੇ ਨਿਕਟ ਹੋ ਕੇ ਦਰਸ਼ਨ ਦੀਦਾਰ ਕਰਦੀਆਂ ਠੰਢਕ ਲੈ ਰਹੀਆਂ ਸਨ। ਸੱਜੇ ਬੰਨੇ ਆਤਮ ਮਾਰਗ ਦਾ ਮੁੱਖ ਸਟਾਲ ਸੀ, ਜਿਸ ਵਿਚ ਸੰਗਤਾਂ ਦੀ ਸੌਖ ਲਈ, ਪੁੱਛ ਗਿੱਛਾ, ਨਵੇਂ ਮੈਂਬਰ, ਗੀਨਿਊਲ, ਪੁਸਤਕਾਂ, ਪਿਛਲੇ ਅੰਕਾਂ ਦੀ ਪ੍ਰਾਪਤੀ ਆਦਿ ਨਾਵਾਂ ਦੇ ਵੱਖ-ਵੱਖ ਬੈਨਰਾਂ ਹੇਠ ਵੱਖ-ਵੱਖ ਕਾਊਂਟਰ ਲਾਏ ਹੋਏ ਸਨ ਅਤੇ ਨਵੇਂ ਪੁਰਾਣੇ ਸਭ ਮੈਂਬਰਾਂ ਦੀ ਤਸੱਲੀ ਲਈ ਪੁਰਾ ਰਿਕਾਰਡ ਉਨ੍ਹਾਂ ਪਾਸ ਰੱਖਿਆ ਹੋਇਆ ਸੀ। ਪੰਡਾਲ ਵਿਚ ਪ੍ਰਵੇਸ਼ ਤੇ ਸਵਾਗਤੀ ਗੇਟ ਦੇ ਸੱਜੇ ਖੱਬੇ ਸੋਹਣੀ ਸੁੰਦਰ ਪੁਸ਼ਾਕ ਵਿਚ ਸੋਹਣੀ ਸੁੰਦਰ ਨੁਹਾਰ ਵਾਲੇ ਗੁਰੂ ਪ੍ਰੇਮੀ ਤੁਹਾਨੂੰ ਜੀ ਆਇਆਂ ਕਿਹਿੰਦੇ ਸਨ। 850 ਛੁੱਟ ਲੰਮਾ ਅਤੇ ਦੋ ਸੌ ਛੁੱਟ ਚੰੜਾ ਫੁਲਾਂ ਅਤੇ ਲੜੀਆਂ ਨਾਲ ਸਜਿਆ ਸਿੰਗਾਰਿਆ ਪੰਡਾਲ ਵੇਖ ਕੇ ਮਨ ਖਿੜ ਜਾਂਦਾ ਸੀ। ਬੜੇ ਪਿਆਰ ਅਤੇ ਸ਼ਰਧਾ ਨਾਲ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਸਟੇਜ ਵਲ ਵਧਦੀਆਂ ਸਨ। ਸੱਜੇ ਖੱਬੇ ਸਵੱਡ ਵਸਤਰਾਂ ਵਿਚ ਸੇਵਾਦਾਰ ਸੰਗਤਾਂ ਦਾ ਹਾਰਦਿਕ ਸਵਾਗਤ ਕਰਨ ਲਈ ਗੁਰੂ ਪਿਆਰ ਵਿਚ ਹੱਥ ਜੋੜ ਖੜ੍ਹੇ ਦਰਸ਼ਨ ਦੇ ਰਹੇ ਸਨ। ਅਤਿ ਸੋਹਣੀ ਸੁਹਾਵਣੀ ਸਜੀ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਲਕੀ ਵਿਚ ਸਸ਼ੋਭਤ ਹੋ ਰਹੇ ਸਨ। ਨਾਲ ਹੀ ਸੱਜੇ ਬੰਨੇ ਕੀਰਤਨ ਅਤੇ ਵਖਿਆਨ ਕਰਨ ਵਾਲੇ ਮਹਾਂਪੁਰਖ, ਸੰਤ, ਮਹਾਤਮਾ ਅਤੇ ਵਿਦਵਾਨ ਸਸ਼ੋਭਤ ਹੋ ਰਹੇ ਸਨ। ਬਾਂ-ਬਾਂ 200 ਸੈਟ ਟੈਲੀਵੀਜ਼ਨ ਦੇ ਲੱਗੇ ਹੋਏ ਸਨ ਜਿਨ੍ਹਾਂ ਤੋਂ ਸਟੇਜ ਦਾ ਪੂਰਾ ਦ੍ਰਿਸ਼ ਰੂਪਮਾਨ ਹੋ ਰਿਹਾ ਸੀ ਅਤੇ ਸੰਗਤਾਂ ਬੁਲਾਰਿਆਂ ਦੇ ਨਿਕਟਵਰਤੀ ਦਰਸ਼ਨ ਦੀਦਾਰ ਕਰਦੀਆਂ ਬੜੇ ਧਿਆਨ ਪੂਰਵਕ ਸੁਣ ਰਹੀਆਂ ਸਨ। ਇਸ ਵਿਸ਼ਾਲ ਪੰਡਾਲ ਵਿਚ ਲੱਖਾਂ ਦੀ ਗਿਣਤੀ ਵਿਚ ਇਕ ਧਿਆਨ ਜੂੜੀ ਸੰਗਤ ਕਮਾਲ ਦੀ ਸ਼ਾਂਤੀ ਅਤੇ ਟਿਕਾਅ ਵਿਚ ਮੁਗਧ ਹੋਈ ਕੀਰਤਨ ਅਤੇ ਪ੍ਰਵਚਨਾਂ ਦੇ ਇਕ ਇਕ ਸ਼ਬਦ ਨੂੰ ਅੰਦਰ ਸਮੇਅ ਰਹੀ ਸੀ। ਇਸ ਸੰਗਤ ਵਿਚ ਬੀਬੀਆਂ ਅਤੇ ਵੀਰਾਂ ਵਿਚ ਸੰਮਿਲਤ ਹਨ ਦੇਸ਼ ਦੇ ਕੋਨੇ ਕੋਨੇ ਤੋਂ ਆਈਆਂ ਸੰਗਤਾਂ ਅਤੇ ਵਿਦੇਸ਼ਾਂ ਤੋਂ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਆਸਟਰੇਲੀਆ ਆਦਿ ਤੋਂ ਵਿਸ਼ੇਸ਼ ਤੌਰ ਤੇ ਆਏ

ਪੇਮੀ। ਪ੍ਰਭੂ ਪਿਆਰ ਵਿਚ ਭਿੱਜੀਆਂ ਇਹ ਰੂਹਾਂ, ਸਭ ਸੁਣਨ ਤੇ ਸੁਣਾਉਣ ਵਾਲੇ ‘ਬੈਕੂੰਠ’ ਦਾ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਸਨ। ‘ਵਿਚ ਸੰਗਤ ਹਰਿ ਪ੍ਰਭੂ ਵਸੈ ਜੀਓ’ ਪ੍ਰਤੱਖ ਵਿਆਪ ਰਿਹਾ ਸੀ।

ਕਮਾਲ ਦੇ ਇਸ ਪ੍ਰਬੰਧ ਅਤੇ ਸਫਲਤਾ ਪਿਛੇ ਇਕ ਮਹਾਨ ਆਤਮਾ ਕਿਰਿਆਸ਼ੀਲ ਹੈ, ਨਾਮ ਸਿਮਰਨ, ਸਹਜ ਅਤੇ ਸੇਵਾ ਦੀ ਮੂਰਤ ਬਾਬਾ ਜੀ ਪ੍ਰਤੱਖ ਅਤੇ ਅਪ੍ਰਤੱਖ ਤੌਰ ਤੇ ਹਰੇਕ ਕਾਰਜ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ, ਹਰ ਕਾਰਜ ਦੀ ਬਗੀਕਬੀਨੀ ਜਾਣਦੇ ਹਨ ਅਤੇ ਹਰ ਸੇਵਕ ਦੀ ਸਮਰੱਥਾ ਤੋਂ ਵਾਕਫ ਹਨ। ਸਭ ਨੂੰ ਪਿਆਰ ਨਾਲ ਅਤੇ ਆਪਣੇ ਵਿਸ਼ਾਲ ਗਿਆਨ ਅਤੇ ਮਿਠੇ ਬਚਨਾਂ ਨਾਲ ਮੋਹ ਲੈਂਦੇ ਹਨ। ਨਿਰਸੰਦੇਹ ਇਸ ਮਹਾਨ ਕਾਰਜ ਦੀ ਸਫਲਤਾ ਦਾ ਰਾਜ ਇਹ ਮਹਾਨ ਆਤਮਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਲਈ ਵੀ ਮਹਾਂਪੁਰਸ਼ਾਂ ਨੇ ਸਭ ਬੁਲਾਰਿਆਂ ਨੂੰ ਗੁਰਬਾਣੀ ਦੇ ਪ੍ਰਮੁੱਖ ਸਿਧਾਂਤਾਂ ਤੇ ਬੋਲਣ ਲਈ ਕੁਝ ਵਿਸ਼ੇ ਲਿਖ ਭੇਜੇ ਸਨ ਜਿਨ੍ਹਾਂ ਦੀ ਜਾਣਕਾਰੀ ਅਸੀਂ ਅਕਤੂਬਰ ਅੰਕ ਵਿਚ ਛਾਪ ਚੁਕੇ ਹਾਂ।

ਮਿਤੀ 3 ਅਕਤੂਬਰ 1998 ਦਿਨ, ਸ਼ਨਿਵਾਰਵਾਰ ਨੂੰ ਪਹਿਲੇ ਦਿਨ ਦਾ ਸਮਾਗਮ ਅਰਦਾਸ ਅਤੇ ਗੁਰਵਾਕ ਨਾਲ ਪਰਾਰੰਤ ਹੋਇਆ, ਉਪਰੰਤ ਯੂ.ਪੀ. ਦੀ ਮਿਸ਼ਨ ਬਰਾਂਚ ਦੇ ਜਥਿਆਂ ਨੇ ਗੁਰੂ ਜਸ ਗਾਇਨ ਕੀਤਾ। ਭਾਈ ਪਾਲ ਸਿੰਘ ਪਲੀਆ ਵਾਲੇ ਅਤੇ ਭਾਈ ਲਸ਼ਕਰ ਸਿੰਘ ਜੀ ਨੇ ‘ਪਾਵ ਸੁਹਾਵੇ ਜੈ ਤੈ ਦਰ ਜ਼ਲਦੇ, ਸੀਸ ਸੁਹਾਵਾ ਚਰਨੀ’ ਸ਼ਬਦ ਦੀਆਂ ਅੰਮ੍ਰਿਤ ਮਈ ਧੂਨਾਂ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਦਿਤਾ। ਉਪਰੰਤ ਡਾ. ਸ਼ਮੇਸ਼ਰ ਸਿੰਘ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਾਟਿਆਲਾ ਨੇ, ‘ਮਾਇਆ ਜਲ ਖਾਈ ਪਾਣੀ ਘਰ ਬਾਧਿਆ ਸਤ ਕੈ ਆਸਣ ਪੁਰਖ ਰਹੈ’ ਵਿਸ਼ੇ ਤੇ ਵਿਦਵਤਾ ਭਰਪੂਰ ਭਾਸ਼ਨ ਦਿਤਾ ਅਤੇ ਸਪਸ਼ਟ ਕੀਤਾ ਕਿ ਮਾਇਆ ਪ੍ਰਮਾਤਮਾ ਦੀ ਹੀ ਕਿਰਤ ਹੈ, ਮਾਇਆ ਦੀ ਖਾਈ ਵਿਚ ਵਿਕਾਰਾਂ ਦਾ ਪਾਣੀ ਹੈ ਜਿਸ ਨੂੰ ਪਾਰ ਕਰਕੇ ਹੀ ਸਤਿ ਪੁਰਖ ਨੂੰ ਮਿਲਿਆ ਜਾ ਸਕਦਾ ਹੈ। ਸਾਧ ਸੰਗ, ਤੱਤ ਬੇਤਾ ਮਹਾਂਪੁਰਸ਼ਾਂ ਦੀ ਸੰਗਤ, ਸਿਮਰਨ ਅਤੇ ਸੇਵਾ ਰਾਹੀਂ ਮਨ ਦੀ ਭਟਕਣਾ ਖਤਮ ਕਰਕੇ ਸਥਿਰਤਾ ਅਤੇ ਸਹਜ ਵਿਚ ਆ ਕੇ ਉਸ ਪਰਮ ਸਤਿ ਦੀ ਪਾਪਤੀ ਹੁੰਦੀ ਹੈ। ਪਰ ਪ੍ਰਭੂ ਰੰਗ ਹੌਲੀ ਹੌਲੀ ਲਗਦਾ ਹੈ ਪਿਛਲੇ ਸੰਸਕਾਰ ਮਗਰ ਮਗਰ ਦੌੜਦੇ ਹਨ, ਉਨ੍ਹਾਂ ਤੋਂ ਛਟਕਾਰਾ ਪਾਉਣਾ ਜ਼ਰੂਰੀ ਹੈ।

ਅਗਲੇ ਵਕਤਾ ਸਨ, ਪਰਮ ਸਤਿਕਾਰਯੋਗ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ। ਇਨ੍ਹਾਂ ਨੇ ਦਸਿਆ ਕਿ ਗੁਰਬਾਣੀ ਵਿਚ ਮਾਇਆ ਕੀ ਹੈ? ਦਾ ਪ੍ਰਸ਼ਨ ਅਤੇ ਇਸ ਦਾ ਉਤਰ ਉਪਲਬਧ ਹੈ ਅਰਥਾਤ ਪ੍ਰਸ਼ਨ ਹੈ - ਮਾਇਆ ਕਿਸ ਨੂੰ ਆਖਿਐ ਕਿ ਮਾਇਆ ਕਰਮ ਕਮਾਇ॥

ਉਤਰ ਹੈ - ‘ਮਾਇਆ ਨਾਮ ਗਰਭ ਜੋਨ ਕਾ’

ਅਰਥਾਤ ਜਿਸ ਦੀ ਕਿਰਿਆ ਵਿਚ ਪੈ ਕੇ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ। ਉਨ੍ਹਾਂ ਦਸਿਆ, ਮਾਇਆ ਪਰਛਾਵੇ ਨਿਆਈਂ ਹੈ ਜੋ ਮਨੁੱਖ ਦੇ ਨਾਲ ਹੀ ਜੰਮਦੀ ਹੈ ਅਤੇ ਸਾਰੀ

ਉਮਰ ਨਾਲ ਹੀ ਰਹਿੰਦੀ ਹੈ। ਪਰਛਾਵਾਂ ਨੂੰ ਲੱਠ ਨਾਲ, ਜੋਰ ਨਾਲ ਖਤਮ ਨਹੀਂ ਕਰ ਸਕਦੇ। ਜੇ ਚਾਨਣ ਵਲ ਮੂੰਹ ਕਰ ਲਈਏ, ਤਾਂ ਪਰਛਾਵਾਂ ਪਿੱਠ ਵਲ ਹੋ ਜਾਂਦਾ ਹੈ, ਇਹ ਵੀ ਚੰਗੀ ਗੱਲ ਹੈ ਪਰ ਜੇ ਚਾਰੇ ਪਾਸੇ ਰੋਸ਼ਨੀ ਕਰ ਦੇਈਏ ਤਾਂ ਪਰਛਾਵਾਂ ਗਾਇਬ ਹੋ ਜਾਂਦਾ ਹੈ, ਘੱਟੋ ਘੱਟ ਦ੍ਰਿਸ਼ਟਾਨ ਨਹੀਂ ਰਹਿੰਦਾ। ‘ਦੀਵੈ ਬਲੈ ਅੰਧੇਰਾ ਜਾਇ’ ਮਾਇਆ ਅਨੁਰੋਧ ਹੈ ਜੋ ਗੁਰ ਗਿਆਨ ਦੀਪਕ ਪ੍ਰਕਾਸ਼ ਨਾਲ ਸਾਧਤ ਹੋ ਜਾਂਦਾ ਹੈ। ਮਾਇਆ ਅਗਨੀ ਹੈ ਜਿਸ ਦੀ ਤਪਸ਼ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰਾਹੀਂ ਰੂਪਮਾਨ ਹੁੰਦੀ ਹੈ ਪਰ ਹੈ ਕਰਤੇ ਦੀ ਥੇਡ -

ਮਾਇਆ ਅਗਨ ਸਭ ਇਕੋ ਜੇਹੀ।

ਕਰਤੇ ਖੇਲ ਰਚਾਇਆ।

ਆਪ ਜੀ ਨੇ ਇਸ ਵਿਖਿਆਨ ਨੂੰ ਮਿਤੀ 5-10-98 ਵੀ ਜਾਰੀ ਰੱਖਿਆ। ਇਸ ਪਿਛੋਂ ਭਾਈ ਗੁਰਦੀਪ ਸਿੰਘ ਜੀ ਯਾਂਪੀ. ਵਾਲਿਆਂ ਨੇ ਮਨੋਰ ਕੀਰਤਨ ਅਤੇ ਵਿਆਖਿਆ ਰਾਹੀਂ ਸੰਗਤਾਂ ਦੀ ਸੇਵਾ ਕੀਤੀ। ਪਵਚਨਾਂ ਰਾਹੀਂ ਆਪ ਜੀ ਨੇ ਗੁਰਬਾਣੀ ਦੇ ਇਸ ਸਿਧਾਂਤ ਨੂੰ ਸਪਸ਼ਟ ਕੀਤਾ -

ਕਬੂ ਸਾਧ ਸੰਗਤਿ ਇਹੁ ਪਾਵੈ॥

ਉਸ ਅਸਥਾਨ ਤੇ ਬਹੁਰਿ ਨ ਆਵੈ

ਅਤਰ ਹੋਇ ਗਿਆਨ ਪਰਗਾਸੁ॥

ਉਸ ਅਸਥਾਨ ਕਾ ਨਹੀਂ ਬਿਨਾਸੁ॥

ਗੁਰਬਾਣੀ ਪ੍ਰਮਾਣਾਂ ਰਾਹੀਂ ਸਪਸ਼ਟ ਕੀਤਾ ਕਿ ਬ੍ਰਹਮ-ਵੇਤਾ ਮਹਾਂਪੁਰਸ਼ਾਂ ਦੀ ਸੰਗਤ ਐਸੀ ਸਹਿਜ ਅਵਸਥਾ ਪ੍ਰਦਾਨ ਕਰਨ ਦੇ ਸਮਰੱਥ ਹੁੰਦੀ ਹੈ ਜਿਥੇ ਮੁੜ ਵਿਕਾਰ ਤੰਗ ਨਹੀਂ ਕਰਦੇ। ਨਾਮ-ਸਿਮਰਨ-ਸੇਵਾ ਅਤੇ ਸਤਿਸੰਗ ਰਾਹੀਂ ਐਸਾ ਅਸਥਾਨ ਪ੍ਰਾਪਤ ਹੁੰਦਾ ਹੈ। ਆਪ ਜੀ ਨੇ 4 ਅਕਤੂਬਰ ਦਿਨ ਐਤਵਾਰ ਅਤੇ 5 ਅਕਤੂਬਰ ਦਿਨ ਸੋਮਵਾਰ ਨੂੰ ਵੀ ਸੰਗਤਾਂ ਦੀ ਸੇਵਾ ਕੀਤੀ।

ਸੰਤ ਕਲਿਆਣ ਦਾਸ ਜੀ ਅਨੰਦਪੁਰ ਸਾਹਿਬ ਵਾਲਿਆਂ ਦਾ ਬੋਲਣ ਦਾ ਵਿਸ਼ਾ ਸੀ -

ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ

ਸਤ ਕੈ ਆਸਣਿ ਪੁਰਖੁ ਰਹੈ॥ ਪੰਨਾ - 877

ਵਿਸ਼ੇ ਨੂੰ ਸਪਸ਼ਟ ਕਰਦਿਆਂ ਆਪ ਜੀ ਨੇ ਦਸਿਆ ਕਿ ਮਾਇਆ ਉਹ ਹੈ ਜੋ ਮਨੁੱਖ ਨੂੰ ਜਨਮ ਮਰਨ ਵਿਚ ਰਖਦੀ ਹੈ, ਆਵਾਗਉਣ ਬਣਾਈ ਰਖਦੀ ਹੈ। ਮਾਇਆ ਦੇ ਮੋਹ ਦਾ, ਵਿਸ਼ੇ ਵਿਕਾਰਾਂ ਦਾ ਜਲ ਪਾਰ ਕਰਨਾ ਕਾਫੀ ਕਠਨ ਹੈ ਕਿਉਂਕਿ ਮਾਇਆ ਮਨੁੱਖ ਨੂੰ ਕਾਬੂ ਕਰਕੇ ਸੋਚਣ ਸ਼ਕਤੀ ਖਤਮ ਕਰ ਦਿੰਦੀ ਹੈ। ਮਾਇਆ ਦੇ ਕਈ ਰੂਪ ਹਨ। ਮਾਇਆ ਹੋਈ ਨਾਗਨੀ, ਸਰਪਨੀ ਹੋ ਕੇ ਆਪਣੇ ਜਾਇਆਂ ਦਾ ਹੀ ਵਿਨਾਸ ਕਰਦੀ ਹੈ। ਪੈਸਾ, ਧਨ ਹੋ ਕੇ ਪਿਉ ਪੁੱਤ ਵਿਚ ਝਗੜਾ ਖੜ੍ਹਾ ਕਰ ਦਿੰਦੀ ਹੈ। ਸ਼ਬਦ, ਸਪਰਸ਼, ਰੂਪ, ਰਸ, ਗੰਧ ਰਾਹੀਂ ਸਭ ਨੂੰ ਕਾਬੂ ਕੀਤਾ ਰੋਇਆ ਹੈ। ਮਾਇਆ ਹੋਰੇਕ ਨੂੰ ਚਿਮੜੀ ਹੋਈ ਹੈ, ‘ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ॥’ (ਪੰਨਾ - 1160) ਆਪ ਜੀ ਨੇ ਦਸਿਆ ਕਿ ਜਦ ਤਕ ਮਨੁੱਖ ਭਾਣੇ ਵਿਚ ਨਹੀਂ ਆਉਂਦਾ, ਪੂਰਨ ਤੌਰ ਤੇ ਸਮਰਪਿਤ ਨਹੀਂ ਹੁੰਦਾ, ਉਹ ਮਾਇਆ ਤੋਂ ਨਿਰਲੇਪ ਨਹੀਂ ਹੋ ਸਕਦਾ। ਆਪ ਜੀ ਨੇ

ਮਾਇਆ ਦੇ ਸੰਕਲਪ ਨੂੰ 4 ਅਤੇ 5 ਅਕਤੂਬਰ ਦੇ ਦੀਵਾਨਾਂ ਵਿਚ ਹੋਰ ਸਪਸ਼ਟ ਕੀਤਾ।

ਸੰਤ ਮਹਿੰਦਰ ਸਿੰਘ ਜੀ ਖੰਨੇ ਵਾਲੇ ਅਤੇ ਉਨ੍ਹਾਂ ਦੇ ਜਥੇ ਨੇ ਮਧੁਰ ਧੁਨ ਵਿਚ ਗਾਇਨ ਸ਼ੁਰੂ ਕੀਤਾ, ‘ਪੰਜਾਂ ਚੋਰਾਂ ਨੇ ਲੁਟਿਆ ਘਰ ਤੇਰਾ’ ਅਤੇ ਸੰਗਤਾਂ ਨੂੰ ਮੁਗਾਧਿ ਕਰਕੇ ਸ਼ਬਦ ਕੀਰਤਨ ਅਤੇ ਵਿਆਖਿਆ ਰਾਹੀਂ ਦਸਿਆ ਕਿ ਪੰਜ ਚੋਰ - ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕਿਵੇਂ ਦੁਰਲੱਭ ਮਨੁੱਖਾ ਜੀਵਨ ਬਰਬਾਦ ਕਰ ਰਹੇ ਹਨ। ਆਪ ਜੀ ਵਲੋਂ ਜੋ ਗਾਇਨ ਕੀਤੇ ਸ਼ਬਦਾਂ ਅਤੇ ਪਰਮਾਣਾਂ ਦੀ ਪ੍ਰਣਾਨ ਸੁਰ ਸੀ -

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ

ਕਾਮੁ ਕ੍ਰੋਧੁ ਲੋਭੁ ਮੋਹ ਅਹੰਕਾਰਾ॥

ਅੰਮ੍ਰਿਤੁ ਲੁਟਹਿ ਮਨਮੁਖ ਨਹੀਂ ਬੁਝਹਿ

ਕੋਇ ਨ ਸੁਣੈ ਪੁਕਾਰਾ॥

ਪੰਨਾ - 600

ਆਪ ਨੇ ਦਸਿਆ ਕਿ ਨਾਮ ਜਪਣ ਵਾਲੇ ਪਿਆਰਿਆਂ ਗੁਰਮੁਖਾਂ, ਗੁਰਸਿਖਾਂ ਦੇ ਕਿਲਵਿਖ ਸਤਿਗੁਰ, ਕ੍ਰਿਪਾ ਦ੍ਰਿਸ਼ਟੀ ਰਾਹੀਂ ਢੂਰ ਕਰ ਦਿੰਦਾ ਹੈ -

ਜਿਨ ਮਸਤਕਿ ਧੁਰਿ ਹਰਿ ਲਿਖਿਆ

ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ॥ ਪੰਨਾ - 450

ਆਪ ਨੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਜੀਵਨ ਪ੍ਰਸੰਗ ਦਸਦਿਆਂ ਸਪਸ਼ਟ ਕੀਤਾ ਕਿ ਗੁਰੂ ਘਰ ਤੋਂ ਵਰੋਸਾਇ ਮਹਾਂਪੁਰਸ਼ ਵੀ ਗੁਰੂ ਬਖਿਸ਼ਿਸ਼ ਸਦਕਾ ਮਨੁੱਖਾਂ ਦੇ ਐਂਗੁਣ ਕੱਟਣ ਦੇ ਸਮਰੱਥ ਹੁੰਦੇ ਹਨ। ਉਹ ਐਸਾ ਕਾਰਜ ਨਾਮ ਅਤੇ ਸ਼ਬਦ ਦੀ ਸਾਧਨਾ ਰਾਹੀਂ ਕਰਦੇ ਹਨ। ਆਪ ਜੀ ਨੇ 4 ਅਕਤੂਬਰ, ਐਤਵਾਰ ਦੇ ਦੀਵਾਨ ਵਿਚ ਵੀ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਉਪਰੰਤ ਸਟੇਜ ਤੇ ਸਸ਼ੋਭਤ ਹੋਏ - ਸਵਾਮੀ ਪ੍ਰੀਤਮ ਜੋਤੀ ਹਨੀ ਜੀ, ਉਹ ਪਿਛਲੇ ਸਮਾਗਮਾਂ ਵਿਚ ਵੀ ਆਪਣੇ ਪਵਚਨਾਂ ਰਾਹੀਂ ਸੰਗਤਾਂ ਦਾ ਦਿਲ ਸੋਹਦੇ ਰਹੇ ਹਨ। ਅੱਜ ਉਨ੍ਹਾਂ ਦੇ ਬੋਲਣ ਦਾ ਵਿਸ਼ਾ ਸੀ -

ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ

ਸਤ ਕੈ ਆਸਣਿ ਪੁਰਖੁ ਰਹੈ॥ ਪੰਨਾ - 877

ਆਪ ਨੇ ਸੁਰੀਲੀ ਮਿੱਠੀ ਅਵਾਜ਼ ਵਿਚ ਪੂਰਾ ਸ਼ਬਦ ਗਾਇਨ ਕੀਤਾ ਜਿਸ ਨੂੰ ਸਰੋਤਿਆਂ ਨੇ ਬੜੇ ਪਿਆਰ ਨਾਲ ਸ਼ਾਂਤ ਹੋ ਕੇ ਸਰਵਣ ਕੀਤਾ। ਵਿਸ਼ੇ ਨੂੰ ਛੋਹਦਿਆਂ ਆਪ ਨੇ ਸਪਸ਼ਟ ਕੀਤਾ ਕਿ ਪ੍ਰਮਾਤਮਾ ਦੇ ਨਿਰਗੁਣ ਅਤੇ ਸਰਗੁਣ ਦੋਵੇਂ ਸਰੂਪ ਸਤਿ ਹਨ। ਜੋ ਰੂਪ ਅਤੇ ਆਕਾਰ ਸਾਨੂੰ ਪ੍ਰਤੱਖ ਦਿਸਦੇ ਹਨ, ਉਹ ਜੂਰੀ ਨਹੀਂ ਸਤਿ ਹੋਣ ਜਿਵੇਂ ਸਰੀਰ ਆਕਾਰ ਰੂਪ ਵਿਚ ਪ੍ਰਤੱਖ ਦਿਸਦਾ ਹੈ ਪਰ ਇਹ ਹਰ ਛਿਨ, ਹਰ ਪਲ ਬਦਲ ਰਿਹਾ ਹੈ, ‘ਛਿਨ ਛਿਨ ਅਉਧ ਬਿਹਾਤੁ ਹੈ’ (ਪੰਨਾ - 726) ਹਰ ਲੰਘ ਰਹੇ ਪਲ ਛਿਨ ਵਿਚ ਇਸ ਵਿਚ ਤਬਦੀਲੀ ਆ ਰਹੀ ਹੈ, ਇੱਜ ਹੀ ਸਾਰੇ ਆਕਾਰ ਹਨ। ਜੋ ਸਥਿਰ ਨਹੀਂ, ਹਰ ਪਲ ਬਦਲ ਰਿਹਾ ਹੈ, ਉਹ ਸਤਿ ਕਿਵੇਂ ਹੋ ਸਕਦਾ ਹੈ, ਉਹ ਮਾਇਆ ਹੈ। ਇਨ੍ਹਾਂ ਬਦਲ ਰਹੇ ਆਕਾਰਾਂ ਪਿਛੇ ਜੋ ਨਿਰਗੁਣ ਪ੍ਰਭੂ ਸਤਾ ਹੈ, ਉਹ ਇਕ ਹੈ, ਅਬਦਲ ਹੈ, ਸਥਿਰ ਹੈ। ਇਸ ਨੂੰ ਮਹਾਂਪੁਰਸ਼ ਹੀ ਪ੍ਰਤੱਖ ਦੇਖ ਸਕਦੇ ਹਨ ਜਿਵੇਂ ਦੁੱਧ

ਵਿਚ ਦਹੀਂ, ਮੱਖਣ, ਘਿਉ ਮੌਜੂਦ ਹੈ ਪਰ ਵਿਉਂਤ ਨਾਲ ਪ੍ਰਗਟ ਹੁੰਦਾ ਹੈ। ਮਾਇਆ ਦੇ ਪੜਦੇ ਕਾਰਨ ਅਸੀਂ ਸਤਿ ਨਹੀਂ ਵੇਖ ਸਕਦੇ। ਮਾਇਆ ਇਕ ਭਰਮ ਹੈ, ਛਾਇਆ ਹੈ। ਜਿਵੇਂ ਬੱਦਲ ਸੂਰਜ ਨੂੰ ਢਕ ਲੈਂਦਾ ਹੈ ਤਿਵੇਂ ਮਾਇਆ ਸੰਸਾਰ ਨੂੰ ਭਰਮਾਈ ਰਖਦੀ ਹੈ, ਸਤਿ ਪ੍ਰਗਟ ਨਹੀਂ ਹੋਣ ਦਿੰਦੀ। ਆਪ ਨੇ ਮਿਤੀ 4 ਅਕਤੂਬਰ 1998 ਐਤਵਾਰ ਅਤੇ ਮਿਤੀ 5 ਅਕਤੂਬਰ 1998 ਸੌਮਵਾਰ ਵੀ ਇਸ ਵਿਸ਼ੇ ਨੂੰ ਕਈ ਪੱਖਾਂ ਤੋਂ ਵਿਚਾਰਿਆ।

**ਏਕਾ ਮਾਈ ਸੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥**

ਪੰਨਾ - 7

ਦੀ ਆਪ ਜੀ ਨੇ ਭਰਪੂਰ ਵਿਆਖਿਆ ਕੀਤੀ।

ਜਿਨ੍ਹਾਂ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਕਰਨ ਲਈ ਲੱਖਾਂ ਅੱਖਾਂ ਬੇਤਾਬ ਹੋ ਰਹੀਆਂ ਸਨ ਅਤੇ ਜਿਨ੍ਹਾਂ ਦੇ ਪ੍ਰਵਚਨ ਸੁਣਨ ਲਈ ਅਣਗਿਣਤ ਸੰਗਤਾਂ ਬਿਥਲ ਹੋ ਰਹੀਆਂ ਸਨ, ਠੀਕ 2.30 ਵਜੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੁੰਜ ਨਾਲ ਆਪ ਜੀ ਸਟੇਜ ਤੇ ਆਏ। ਮਿੱਠੀ ਤਾਨ ਉਪਰਤ ਆਪ ਨੇ ਪਿਆਰ ਭਰੀ ਧਾਰਨਾ ਵਿਚ ਗਾਇਨ ਸ਼ੁਰੂ ਕੀਤਾ -

**ਧਾਰਨਾ - ਰਾਖੋ ਰਾਖਨਹਾਰ ਦਇਆਲਾ,
ਨਾਨਕ ਘਰ ਕੇ ਗੋਲੇ ਜੀ।
ਨਾਨਕ ਘਰ ਕੇ ਗੋਲੇ ਜੀ - 2, 2.
ਰਾਖੋ ਰਾਖਨਹਾਰ ਦਇਆਲਾ.....।**

ਜਿਸ ਨੂੰ ਵੀਰਾਂ ਨੇ ਤੇ ਭੈਣਾਂ ਨੇ ਵਾਰੇ ਵਾਰੀ ਉਚੀ ਮਿੱਠੀ ਸੁਰੀਲੀ ਅਵਾਜ਼ ਵਿਚ ਗਾਇਆ। ਲੱਖਾਂ ਦੀ ਗਿਣਤੀ ਵਿਚ ਭਰਿਆ ਪੰਡਾਲ ਇਕ ਮਨ, ਇਕ ਚਿਤ ਹੋ ਕੇ ਸੰਤ ਜੀ ਦੇ ਪ੍ਰਤਾਪੀ ਪ੍ਰਵਚਨ ਸੁਣਨ ਲਈ ਮੌਨਯਾਰੀ ਮੁਗਧ ਹੋਇਆ ਬੈਠਾ ਸੀ। ਆਪ ਜੀ ਨੇ ਪ੍ਰਸੰਗ ਸ਼ੁਰੂ ਕੀਤਾ, 'ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ' ਆਪ ਜੀ ਦਸ ਰਹੇ ਸੀ ਕਿ ਇਹ ਜਨਮ ਬੜਾ ਦੁਰਲਭ ਹੈ, ਕਿਉਂਕਿ ਇਸ ਜਨਮ ਵਿਚ ਹੀ ਗੋਬਿੰਦ ਨਾਲ ਮਿਲਾਪ ਹੋ ਸਕਦਾ ਹੈ -

**ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥**

ਪੰਨਾ - 12

ਇਸ ਜਨਮ ਤੋਂ ਪਹਿਲਾਂ ਅਸੀਂ 'ਕਈ ਜਨਮ ਭਏ ਕੀਟ ਪਤੰਗਾ' ਆਦਿ ਦੀ ਅਵਸਥਾ ਵਿਚੋਂ ਲੰਘਦੇ ਆ ਰਹੇ ਹਾਂ। ਜੇ ਅਸੀਂ ਧਿਆਨ ਨਾ ਕੀਤਾ ਤਾਂ -

**ਇਸੁ ਪਉੜੀ ਤੇ ਜੋ ਨਰੁ ਭੁਕੈ
ਸੋ ਆਇ ਜਾਇ ਦੁਖੁ ਪਾਇਦਾ॥** ਪੰਨਾ - 1075

ਅਸੀਂ ਕਿਰਤ ਦੇ ਬੰਨ੍ਹੇ ਹੋਏ ਕਰਮਸ਼ੀਲ ਹਾਂ। ਗੁਰੂ ਜੀ ਦਾ ਉਪਦੇਸ਼ ਹੈ 'ਅਵਰਿ ਕਾਜ ਤੇਰੈ ਕਿਤੈ ਨਾ ਕਾਮ' ਨਾ ਕੰਮ ਆਉਣ ਵਾਲੇ ਕੰਮਾਂ ਵਿਚ ਅਸੀਂ ਜ਼ਿੰਦਗੀ ਲਾ ਰਹੇ ਹਾਂ। ਜਦੋਂ ਉਸ ਨੇ ਜੋਤਿ ਖਿਚ ਲਈ ਤਾਂ ਸੋਝੀ ਆਏਗੀ ਕਿ 'ਅਵਰ ਕਾਜਾਂ' ਵਿਚ ਜ਼ਿੰਦਗੀ ਗਵਾ ਲਈ। ਆਪ ਜੀ ਨੇ ਦਸਿਆ ਕਿ ਗੁਰੂ ਦਾ ਸਿੱਖ ਬਣਨ ਲਈ ਪਹਿਲਾਂ ਮਰਨਾ ਪੈਂਦਾ ਹੈ, ਹਉਂ ਖਤਮ ਕਰਨੀ ਹੁੰਦੀ ਹੈ। 'ਮੁਰਦਾ ਹੋਇ ਮੁਰੀਦ ਨ ਗਲੀ

'ਹੋਵਣਾ' ਆਪ ਜੀ ਨੇ ਇਕ ਗੁਲਾਮ ਅਤੇ ਉਸਦੇ ਮਾਲਕ ਦਾ ਦਿੱਸਟਾਂਤ ਦੇ ਕੇ ਸਪਸ਼ਟ ਕੀਤਾ ਕਿ ਕਿਵੇਂ ਇਕ ਗੁਲਾਮ ਆਪਣੇ ਮਾਲਕ ਨੂੰ ਕਹਿੰਦਾ ਹੈ ਕਿ ਉਸ ਦੇ ਮਾਲਕ ਦੀ ਖੁਸ਼ੀ ਹੈ ਉਸ ਦੀ ਖੁਸ਼ੀ ਹੈ, ਉਸ ਦੇ ਮਾਲਕ ਦੀ ਪਸੰਦ ਹੈ ਉਸ ਦੀ ਪਸੰਦ ਹੈ। ਜਿਵੇਂ ਮਾਲਕ ਚਾਹੇ ਉਸ ਨੂੰ ਬਲਾਵੇ; ਜੋ ਚਾਹੇ ਖਾਣ ਨੂੰ ਦੇਵੇ, ਜਿਵੇਂ ਹੁਕਮ ਕਰੇ, ਉਸੇ ਤਰ੍ਹਾਂ ਉਹ ਕਿਰਿਆਸ਼ੀਲ ਹੋ ਕੇ ਮਾਲਕ ਦੀ ਖੁਸ਼ੀ ਲਵੇਗਾ। ਇੰਜ ਹੀ ਸਿੱਖ ਤੇ ਗੁਰੂ ਦਾ ਗਿਸਤਾ ਹੈ।

'ਹਉਮੈ' ਦੇ ਵਿਨਾਸ਼ ਲਈ ਆਪ ਜੀ ਨੇ ਸਪਸ਼ਟ ਕੀਤਾ ਕਿ ਕੇਵਲ ਨਾਮ ਸਿਮਰਨ ਰਾਹੀਂ, ਵਾਹਿਗੁਰੂ ਗੁਰਮੰਤਰ ਦੇ ਜਾਪ ਰਾਹੀਂ ਹਉਮੈ ਕੱਟੀ ਜਾ ਸਕਦੀ ਹੈ। ਆਪ ਜੀ ਨੇ ਦਸਿਆ ਕਿ ਹਉਮੈ ਦੇ ਵਿਨਾਸ਼ ਲਈ ਸਿਮਰਨ ਦੇ ਨਾਲ ਸੇਵਾ ਵੀ ਜ਼ਰੂਰੀ ਹੈ -

ਵਿਚਿ ਦੁਨੀਆ ਸੇਵ ਕਮਾਈਐ॥

ਤਾ ਦਰਗਹ ਬੈਸਣੁ ਪਾਈਐ॥

ਪੰਨਾ - 26

ਵਾਹਿਗੁਰੂ ਗੁਰਮੰਤਰ ਕਿਵੇਂ ਜਪਣਾ ਹੈ? ਆਪ ਜੀ ਨੇ ਵਿਸਥਾਰ ਵਿਚ ਦਸਿਆ ਕਿ ਪਹਿਲਾਂ ਰਸਨਾ ਨਾਲ ਜਾਪ ਕਰੋ, ਫੇਰ ਸੂਸਾਂ ਰਾਹੀਂ ਸਾਹ ਅੰਦਰ ਜਾਵੋ ਤਾਂ 'ਵਾਹਿ' ਅਤੇ ਜਦੋਂ ਬਾਹਰ ਆਵੋ ਤਾਂ 'ਗੁਰੂ' ਦਾ ਉਚਾਰਨ ਕਰੋ, ਅੰਦਰ ਹੀ ਇਸ ਅਵਾਜ਼ ਨੂੰ ਆਪ ਸੁਣੋ। ਅਭਿਆਸ ਕਰਦੇ ਰਹੋ। ਧਿਆਨ ਜੋੜਨ ਲਈ ਗੁਰੂ ਦੀ ਮੂਰਤਿ ਦਾ ਧਿਆਨ ਵੀ ਕੀਤਾ ਜਾ ਸਕਦਾ ਹੈ -

ਗੁਰ ਕੀ ਮੂਰਤਿ ਮਨ ਮਹਿ ਧਿਆਨੁ॥

ਗੁਰ ਕੈ ਸਬਦਿ ਮੰਤ੍ਰ ਮਨੁ ਮਾਨ॥

ਪੰਨਾ - 864

ਜਦੋਂ ਗੁਰੂ ਨਾਲ ਬਣ ਆਉਂਦੀ ਹੈ ਤਾਂ ਗੁਰੂ ਆਪਣਾ ਬਿਰਦ ਪਾਲਦਾ ਹੈ, ਜੀਵ ਨੂੰ ਅੱਖੀ ਘੜੀ ਨਹੀਂ ਦੇਖਣੀ ਪੈਂਦੀ। ਸਿਮਰਨ ਕਰਨ ਵਾਲੇ ਦੇ ਕਾਰਜ ਸਤਿਗੁਰੂ ਆਪ ਸੰਵਾਰਦਾ ਹੈ -

ਅਉਖੀ ਘੜੀ ਨ ਦੇਖਣ ਦੇਣੀ ਅਪਨਾ ਬਿਰਦੁ ਸਮਾਲੇ॥

ਪੰਨਾ - 682

ਆਪ ਜੀ ਨੇ ਫੁਰਮਾਇਆ ਕਿ ਗੁਰੂ ਦੇ ਚਰਨਾਂ ਦਾ ਧਿਆਨ ਵੀ ਧਰਿਆ ਜਾ ਸਕਦਾ ਹੈ ਅਤੇ ਜਦੋਂ ਧਿਆਤਾ, ਧਿਆਨ, ਧੋਅ ਇਕ ਹੋ ਜਾਂਦੇ ਹਨ, ਤਾਂ ਸੌ ਖਤਮ ਹੋ ਜਾਂਦੀ ਹੈ, ਸੁਰਤਿ ਦਸਮ ਦੁਆਰ ਚਲੀ ਜਾਂਦੀ ਹੈ, ਮਨ ਚੜ੍ਹਿਆ ਦਸਵੇ ਆਕਾਸ਼ ਜਿਥੇ ਨਾ ਭੁੱਖ ਵਿਆਪਦੀ ਹੈ, ਨਾ ਨੌਦ, ਅੰਮ੍ਰਿਤ ਨਾਮ-ਰਸ ਦੀ ਮਿੱਠੀ ਫੁਹਾਰ ਚਲਦੀ ਰਹਿੰਦੀ ਹੈ। ਗੁਰੂ ਦਾ ਹੁਕਮ ਕਿਵੇਂ ਮੰਨਣਾ ਹੈ -

ਤਨੁ ਮਨੁ ਧਨੁ ਸਭੁ ਸਤੀਪਿ ਗੁਰ ਕਉ

ਹੁਕਮਿ ਮੰਨਿਐ ਪਾਈਐ॥

ਪੰਨਾ - 918

ਅਤੇ ਤਨ ਮਨ ਧਨ ਸੌਪਣ ਤੋਂ ਕੀ ਭਾਵ ਹੈ? ਇਸ ਦੀ ਸਪਸ਼ਟਤਾ ਲਈ ਆਪ ਜੀ ਨੇ ਭਾਈ ਮੰਝ ਦੀ ਸਾਖੀ ਦਾ ਪ੍ਰਮਾਣ ਦਿਤਾ ਜਿਸ ਨੇ ਗੁਰੂ ਦੀ ਆਗਿਆ ਦਾ ਪਾਲਣ ਕਰਨ ਲਈ ਘਰ ਦੇ ਸਭ ਸੁਖ ਤਿਆਗ ਦਿਤੇ, ਲੋਕਾਚਾਰੀ, ਭਾਈ ਬੰਦੀ ਦੀ ਕੋਈ ਪਰਵਾਹ ਨਾ ਕੀਤੀ ਅਤੇ ਅਖੀਰ ਉਸ ਦੀ ਘਾਲ ਸਫਲ ਹੋਈ ਤੇ ਗੁਰੂ ਮਹਾਰਾਜ ਨੰਗੀ ਪੈਰੀਂ ਉਸ ਨੂੰ ਖੂਹ ਵਿਚੋਂ ਬਾਹਰ ਕੱਢਣ ਲਈ ਤੁਰ ਪਏ। ਜਦੋਂ ਆਪ ਜੀ

ਨੇ ਗੁਰੂ ਅਤੇ ਸਿੱਖ ਦੇ ਪਿਆਰ ਦਾ ਦਿਸ਼ ਪੇਸ਼ ਕੀਤਾ ਤਾਂ ਸਾਰੇ ਸਰੋਤੇ ਭਾਵਕ ਹੋਏ ਗੁਰੂ ਚਰਨਾਂ ਨਾਲ ਜੁੜ ਗਏ, ਸਭ ਦੀਆਂ ਅੱਖਾਂ ਸੇਜਲ ਸਨ। ਇਸ ਤਰ੍ਹਾਂ ਹੀ ਆਪ ਜੀ ਨੇ ਨਵਾਬ ਮਲੇਰ ਕੋਟਲਾ ਦੇ ਗੁਰੂ ਪਿਆਰ ਦੀ ਉਦਾਹਰਣ ਦਿਤੀ ਜਿਸ ਨੇ ਛੋਟੇ ਸਾਬਿਜ਼ਾਦਿਆਂ ਦੀ ਸ਼ਹੀਦੀ ਸਮੇਂ ਆਹ ਦਾ ਨਾਹਰਾ ਮਾਰਿਆ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।

4 ਅਕਤੂਬਰ 1998 ਐਤਵਾਰ ਦੇ ਦੀਵਾਨ ਵਿਚ ਕੀਰਤਨ ਉਪਰੰਤ ਡਾ. ਜਗਜੀਤ ਸਿੰਘ ਨੇ 'ਕਿਵ ਸਚਿਆਰਾ ਹੋਈਐ' ਨੂੰ ਸਪਸ਼ਟ ਕਰਦਿਆਂ ਦਸਿਆ ਕਿ ਜੀਵਨ ਦੇ ਸਭ ਤੋਂ ਮਹੱਤਵਪੂਰਨ ਇਸ ਪ੍ਰਸ਼ਨ ਦੇ ਸਮਾਧਾਨ ਲਈ ਬਾਬਾ ਜੀ ਦੀਆਂ ਪੁਸ਼ਟਕਾਂ 'ਕਿਵ ਸਚਿਆਰਾ ਹੋਈਐ' ਅਤੇ 'ਕਿਵ ਕੜ੍ਹ ਤੁਟੈ ਪਾਲਿ' ਪੜ੍ਹਨੀਆਂ ਆਵਸ਼ਕ ਹਨ। ਡਾ. ਜੋਧ ਸਿੰਘ ਪੰਜਾਬੀ ਯਾਨੀਵਰਸਿਟੀ ਪਟਿਆਲਾ ਨੇ 'ਧਰਮ, ਮਨੁਖਾ ਜੀਵਨ ਅਤੇ ਨਸ਼ੇ' ਵਿਸ਼ੇ ਤੇ ਬੋਲਦਿਆਂ ਸਪਸ਼ਟ ਕੀਤਾ ਕਿ ਗੁਰੂ ਜੀ ਨੇ ਨਸ਼ਿਆਂ ਨੂੰ ਬਜਰ ਕੁਰਹਿਤ ਕਿਹਾ ਹੈ ਪਰ ਅਫਸੋਸ! ਪੰਜਾਬ ਨੂੰ ਅੱਜ ਨਸ਼ਿਆਂ ਨੇ ਗ੍ਰਾਸ ਲਿਆ ਹੈ।

ਸ. ਸਖਦੇਵ ਸਿੰਘ ਢੀੰਡਸਾ ਮੈਂਬਰ ਰਾਜ ਸਭਾ ਅਤੇ ਜਨਰਲ ਸਕੱਤਰ ਸ਼ੈਸ਼ਲੀ ਅਕਾਲੀ ਦਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਦੇ ਪਦਾਰਥਕ ਯੁਗ ਵਿਚ, ਜਦੋਂ ਕਿ ਉਚੀਆਂ ਤੇ ਸੁੱਚੀਆਂ ਕਦਰਾਂ ਕੀਮਤਾਂ ਦਾ ਕਾਲ ਪੈ ਰਿਹਾ ਹੈ, ਸੰਤ ਜੀ ਨੇ ਸੱਚ ਦੇ ਪ੍ਰਚਾਰ ਦਾ ਬੀੜਾ ਚੁਕਿਆ ਹੈ। ਨਾਮਧਾਰੀ ਸੰਪਰਦਾ ਦੇ ਸੰਤ ਸੇਵਾ ਸਿੰਘ ਨੇ ਦਸਿਆ ਕਿ ਸਰਬ ਮਨੁੱਖਤਾ ਦਾ ਨਿਸ਼ਾਨਾ ਇਕ ਹੈ, ਰਾਹ ਵੱਖ-ਵੱਖ ਹਨ, ਨਾਮਧਾਰੀ ਸੰਪਰਦਾ ਦੇ ਬਾਬਾ ਜੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਬਾਬਾ ਰਾਮ ਸਿੰਘ ਜੀ ਦੀਆਂ ਕਰਬਾਨੀਆਂ ਦਾ ਜ਼ਿਕਰ ਕੀਤਾ ਅਤੇ ਸੰਤ ਬੁੱਢਾ ਸਿੰਘ ਜੀ ਭੈਣੀ ਸਾਹਿਬ ਵਾਲੇ, ਸੰਤ ਮਹਿੰਦਰ ਸਿੰਘ ਜੀ ਅਤੇ ਬਾਬਾ ਤਖਤ ਸਿੰਘ ਜੀ ਦੇ ਅਨੁਭਵੀ ਕਾਰਨਾਮੇ ਦੌਸੇ ਅਤੇ ਸੰਗਤਾਂ ਨੂੰ ਨਾਮ ਜਪਣ ਦੀ ਪ੍ਰੇਰਨਾ ਕੀਤੀ।

ਐਤਵਾਰ ਦੇ ਦੀਵਾਨ ਵਿਚ ਮਹਾਂਪੁਰਸ਼ਾਂ ਨੇ ਸਤਿਸੰਗ ਦੀ ਮਹਿਮਾ ਦਸਦਿਆਂ ਫੁਰਮਾਨ ਕੀਤਾ ਕਿ ਜਿਸ ਸਤਿਸੰਗ ਵਿਚ ਨਾਮ ਜਪਿਆ ਜਾਂਦਾ ਹੈ, ਉਸ ਦਾ ਫਲ ਕ੍ਰੋੜਾਂ ਜੁਗਾਂ ਦੇ ਪੁੰਨ ਤੁਲ ਹੁੰਦਾ ਹੈ। ਕਲਜੁਗ ਵਿਚ ਕੇਵਲ 'ਨਾਮ' ਸਿਮਰਨ ਦਾ ਹੀ ਉਪਦੇਸ਼ ਹੈ, 'ਅਥ ਕਲੁ ਆਇਓ ਰੇ॥ ਇਕੁ ਨਾਮੁ ਬੋਵਹੁ ਬੋਵਹੁ॥'ਪੰਨਾ - 1185

ਗੁਰੂ ਜੀ ਫੁਰਮਾਨ ਕਰਦੇ ਹਨ -

ਗਾਵਿਆ ਸੁਣਿਆ ਤਿਨ ਕਾ ਹਰਿ ਬਾਇ ਪਾਵੈ
ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥
ਪੰਨਾ - 669

ਆਪ ਜੀ ਨੇ ਦਸਿਆ ਕਿ ਕਲਜੁਗ ਵਿਚ ਦੋ ਹੀ ਸਾਧਨ ਹਨ, ਸਿਮਰਨ ਅਤੇ ਸੇਵਾ। ਜਦੋਂ ਆਪ ਜੀ ਨੇ ਸਮੁੰਹ ਸੰਗਤ ਨੂੰ ਇਸ ਧਾਰਨਾ ਨਾਲ ਜੋੜਿਆ -

ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ

ਸੇਵਾ ਕਰਕੇ ਮਾਣ ਪਾਈਦੇ॥

ਤਾਂ ਸਭ ਪਾਸੇ ਇਕ ਅਗੰਮੀ ਰਸ ਛਾ ਗਿਆ। ਆਪ ਜੀ ਨੇ ਚਿਤ ਦੀ ਇਕਾਗਰਤਾ ਦੀ ਮਹਾਨਤਾ ਸਪਸ਼ਟ ਕਰਦਿਆਂ ਛੇਵੇਂ ਪਾਤਸ਼ਾਹ ਦੀ ਸਾਖੀ ਸੁਣਾਈ ਜਦੋਂ ਗੁਰੂ ਜੀ ਭਾਈ ਗੁਪਾਲੇ ਦੇ ਇਕ ਚਿਤ ਜਪੁਜੀ ਪੜ੍ਹਨ ਤੇ ਗੁਰਿਆਈ ਬਖਸ਼ਣ ਦਾ ਇਗਾਦਾ ਬਣਾ ਲੈਂਦੇ ਹਨ। ਆਪ ਜੀ ਨੇ ਦਸਿਆ ਕਿ ਨਾਮ ਤਾਂ ਚਲਦਾ ਹੈ ਜੇ ਗੁਣ ਪੈਦਾ ਕੀਤੇ ਜਾਣ।

ਵਿਣੁ ਗੁਣ ਕੀਤੇ ਭਗਤਿ ਨ ਹੋਇ॥ ਪੰਨਾ - 4

ਆਪ ਜੀ ਨੇ ਫੁਰਮਾਇਆ ਕਿ ਨਾਮ ਨੂੰ ਚਿੱਤ ਵਿਚ ਵਸਾਉਣ ਲਈ ਚਾਰ ਗੱਲਾਂ ਦੀ ਲੋੜ ਹੈ।

1. ਗੁਰੂ ਉਪਰ ਭਰੋਸਾ
2. ਨਾਮ ਦੀ ਮਹਿਸਾ ਤੇ ਭਰੋਸਾ
3. ਮੰਤਰ ਵਿਚ ਵਿਸ਼ਵਾਸ
4. ਦਿੜ੍ਹਤਾ

ਪਹਿਲਾਂ ਸਰੀਰ ਖੇਤੀ ਤਿਆਰ ਕਰੋ - **ਪਰ ਕਾ ਬੁਰਾ ਨ ਰਾਖਹੁ ਚੀਤ॥** (ਪੰਨਾ - 386); ਪਾਖੰਡ, ਚੌਰੀ, ਕੌੜਾ ਬੋਲ, ਨਿੰਦਿਆ ਦਾ ਤਿਆਗ ਕਰੋ; ਧੀਰਜ, ਖਿਸਾ, ਸੰਚ ਤੇ ਸਿੰਠਾ ਬੋਲਣ ਦਾ ਅਭਿਆਸ ਕਰੋ। ਰਸਨਾ ਤੇ ਸ਼ਾਸਾਂ ਰਾਹੀਂ ਨਾਮ ਜਪੋ। ਸਾਧੂ ਦਾ ਸੰਗ ਕਰੋ।

ਪ੍ਰਭ ਜੀ ਬਸਹਿ ਸਾਧ ਕੀ ਰਸਨਾ॥ ਪੰਨਾ - 263

ਬ੍ਰਹਮਗਿਆਨੀ ਕੀ ਦ੍ਰਿਸ਼ਟਿ ਅੰਮ੍ਰਿਤੁ ਬਰਸੀ॥

ਪੰਨਾ - 273

ਨਾਮ ਅਭਿਆਸੀਆਂ ਦੀ ਸੰਗਤ ਕਰੋ। ਜਦੋਂ ਸਿਮਰਨ ਵਿਚ ਲਗ ਜਾਓਗੇ ਤਾਂ -

ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ

ਜਿਨ ਹਰਿ ਕਾ ਨਾਮੁ ਪਿਆਰਾ॥ ਪੰਨਾ - 638

ਆਪ ਜੀ ਨੇ ਇਸ ਦੀ ਵਿਆਖਿਆ ਵਿਚ ਕਈ ਪ੍ਰਮਾਣ ਦਿਤੇ ਅਤੇ ਸੰਗਤਾਂ ਮੁਗਾਧ ਹੋਈਆਂ, ਇਕ ਚਿਤ, ਇਕ ਮਨ ਹੋਈਆਂ ਸੁਣਦੀਆਂ ਅਨੰਦ ਮਾਣਦੀਆਂ ਰਹੀਆਂ। ਉਪਰੰਤ ਅਨੰਦ ਸਾਹਿਬ ਅਤੇ ਗੁਰ ਸਤੋਤਰ ਦੀ ਸੇਵਾ ਭਾਈ ਲਖਬੀਰ ਸਿੰਘ ਜੀ ਨੇ ਕੀਤੀ।

5 ਅਕਤੂਬਰ 1998 ਦੇ ਦੀਵਾਨ ਵਿਚ ਭਾਈ ਪਾਲ ਸਿੰਘ ਪਲੀਆ ਵਾਲੇ, ਭਾਈ ਲਸ਼ਕਰ ਸਿੰਘ, ਭਾਈ ਹਰਜੀਤ ਸਿੰਘ ਜੀ ਅਤੇ ਭਾਈ ਗੁਰਦੀਪ ਸਿੰਘ ਜੀ ਨੇ ਕੀਰਤਨ ਅਤੇ ਵਿਆਖਿਆ ਰਾਹੀਂ ਸੰਗਤਾਂ ਦੀ ਸੇਵਾ ਕੀਤੀ। ਉਪਰੰਤ ਡਾ. ਜਗਜੀਤ ਸਿੰਘ, ਮੁੱਖ ਸੰਪਾਦਕ ਆਤਮ ਮਾਰਗ ਦੇ ਬੋਲਣ ਦਾ ਵਿਸ਼ਾ ਸੀ -

ਇਆ ਮੰਦਰ ਮਹਿ ਕੌਨ ਬਸਾਈ॥

ਤਾ ਕਾ ਅੰਤੁ ਨ ਕੋਊ ਪਾਈ॥ ਪੰਨਾ - 871

ਆਪ ਨੇ ਸਪਸ਼ਟ ਕੀਤਾ ਕਿ ਮਨੁੱਖ ਆਪਣੇ ਆਪ ਨੂੰ ਇਸ ਲਈ ਸਰੀਰ ਸਮਝਦਾ ਹੈ ਕਿਉਂਕਿ ਉਹ ਕਈ ਜਨਮਾਂ

ਤੋਂ ਐਸਾ ਹੀ ਮੰਨਦਾ ਆ ਰਿਹਾ ਹੈ। ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਜਿਸ ਤੋਂ ਤਿੰਨ ਗੁਣ ਰਜੇ ਸਤੇ ਤਮੇ ਉਤਪਨ ਹੁੰਦੇ ਹਨ। ਪੰਜ ਕਰਮ ਇੰਦਿਆਂ ਅਤੇ ਪੰਜ ਗਿਆਨ ਇੰਦਿਆਂ ਰਾਹੀਂ ਮਨੁੱਖ ਕਿਰਿਆਸ਼ੀਲ ਹੁੰਦਾ ਹੈ। ਪਰ ਮਨੁੱਖ ਦੀ ਆਤਮਾ ਨਾ ਤਾਂ ਪੰਜਾਂ ਤੱਤਾਂ ਵਿਚੋਂ ਕੋਈ ਤੱਤ ਹੈ, ਨਾ ਕਰਮ ਇੰਦਿਆਂ ਜਾਂ ਗਿਆਨ ਇੰਦਿਆਂ ਵਿਚੋਂ ਇੰਦ੍ਰਾ। ਸਗੋਂ ਪੰਜ ਤੱਤਾਂ ਤੋਂ ਬਣੇ ਸਰੀਰ ਮੰਦਰ ਵਿਚ ਵਸਣ ਵਾਲੀ ਆਤਮਾ ਹੀ ਅਸਲ ਵਸਤੂ ਹੈ ਜੋ ਪਰਮ-ਆਤਮਾ ਦੀ ਅੰਸ਼ ਹੈ। ਮਨੁੱਖ ਫੁਰਨੇ ਕਰਨ ਵਾਲਾ ਮਨ ਵੀ ਨਹੀਂ, ਨਾ ਹੀ ਫੁਰਨਿਆਂ ਦਾ ਨਗੀਖਣ ਕਰਨ ਵਾਲੀ ਬੁੱਧੀ ਹੈ, ਨਾ ਹੀ ਇਹ ਚਿਤ ਹੈ। ਇਹ ਸਭ ਸਰੀਰ ਦੇ ਹੀ ਅੰਗ ਹਨ। ਪ੍ਰਭੂ ਸੱਤਾ ਨਾਲ ਸਰੀਰ ਚਲਦਾ ਹੈ। ਪ੍ਰਭੂ ਸੱਤਾ ਆਤਮਾ ਹੈ ਜਿਸ ਦਾ ਪਰਮ ਆਤਮਾ ਨਾਲੋਂ ਕੋਈ ਭੇਦ ਨਹੀਂ, ਆਤਮ ਸ਼ਕਤੀ ਦਾ ਪ੍ਰਤੀਬਿੰਬ ਜਦੋਂ ਪ੍ਰਕਿਤੀ ਤੇ ਪੈਂਦਾ ਹੈ, ਤਾਂ ਚਿੱਤ ਵਿਚ ਚੇਤਨਤਾ ਜਾਗਦੀ ਹੈ, ਉਸ ਸਮੇਂ ਇਕ ਕੁੱਝ ਅਹੰਭਾਵ ਉਤਪਨ ਹੁੰਦਾ ਹੈ, ਜੋ ਅਸਲ ਦਾ ਪਰਛਾਵਾਂ ਹੈ, ਇਸ ਨੂੰ ਜੀਵ ਆਤਮਾ ਕਹਿੰਦੇ ਹਨ ਜਿਸ ਨੂੰ ਮਨੁੱਖ ਭੁਲੇਖੇ ਵਿਚ ‘ਸਤਿ ਆਤਮਾ’ ਕਹਿ ਕੇ ਸਾਰੀ ਉਮਰ ‘ਹਉਮੈ’ ਦੀ ਕਾਰ ਵਿਚ ਲੱਗਿਆ ਰਹਿੰਦਾ ਹੈ। ਆਤਮਾ ਸ਼ੁਧ ਸਰੂਪ ਹੈ, ਨਾ ਜੰਮਦਾ ਹੈ ਨਾ ਮਰਦਾ ਹੈ, ਨਾ ਇਸ ਨੂੰ ਕੋਈ ਦੁਖ ਸੁਖ ਵਿਆਪਕ ਹੁੰਦਾ ਹੈ, ਇਹ ਸਦੀਵ ਹੈ, ਪਰਮ ਚੇਤਨ ਅਨੰਦ ਹੀ ਅਨੰਦ। ਇਸ ਦੀ ਪ੍ਰੋਫ਼ਟਾ ਡਾਕਟਰ ਸਾਹਿਬ ਨੇ ਤਿੰਨ ਸ਼ਬਦਾਂ ਰਾਹੀਂ ਕੀਤੀ -

ਨਾ ਇਹੁ ਮਾਨਸੁ ਨਾ ਇਹੁ ਦੇਉ॥

ਪੰਨਾ - 871

ਉਨ ਕੈ ਸੰਗ ਤੂ ਕਰਤੀ ਕੇਲ॥

ਪੰਨਾ - 390

ਨਾ ਓਹੁ ਮਰਤਾ ਨਾ ਹਮ ਭਰਿਆ॥

ਪੰਨਾ - 391

ਇਸ ਪਿਛੋਂ ਸੰਤ ਕਲਿਆਣ ਦਾਸ ਜੀ ਨੇ ‘ਮਾਇਆ ਦੇ ਸੰਕਲਪ’ ਦੀ ਲੜੀ ਨੂੰ ਅੱਗੇ ਤੇਰਿਆ ਅਤੇ ਸਪਸ਼ਟ ਕੀਤਾ ਕਿ ਮਾਇਆ ਬਿਨਾਂ ਸੰਸਾਰ ਦਾ ਕਾਰ ਵਿਹਾਰ ਨਹੀਂ ਚਲ ਸਕਦਾ। ਲੋੜ ਇਸ ਦੇ ਬੰਧਨ ਤੋਂ ਮੁਕਤ ਹੋਣ ਦੀ ਹੈ।

ਪਟਨਾ ਤੋਂ ਆਏ ਪ੍ਰੋਫੈਸਰ ਐਲ.ਐਮ. ਉਪਾਧਿਆਯੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਪ੍ਰਸੰਗ ਵਿਚ ਇਹ ਵਿਚਾਰ ਪ੍ਰਗਟ ਕੀਤਾ ਕਿ ਜੇ ਗੁਰੂ ਮਹਾਰਾਜ ਉਸ ਸਮੇਂ ਹਿੰਦੂ ਸਮਾਜ ਦੀ ਬਹੁੜੀ ਨਾ ਕਰਦੇ ਤਾਂ ਅੱਜ ਸ਼ਾਇਦ ਹਿੰਦੂ ਧਰਮ ਦਾ ਨਾਮ ਨਿਸ਼ਾਨ ਨਾ ਹੁੰਦਾ। ਮਨੁੱਖ ਨੂੰ ਅਕਿਤਾਘਣ ਨਹੀਂ ਹੋਣਾ ਚਾਹੀਦਾ। ਆਪ ਨੇ ‘ਹਰਿ ਕੀ ਗਤਿ ਨਹਿ ਕੋਊ ਜਾਨੈ (ਪੰਨਾ - 537)’ ਦੀ ਭਰਪੂਰ ਵਿਆਖਿਆ ਕੀਤੀ।

ਸਵਾਮੀ ਪ੍ਰੀਤਮ ਜੌਤੀ ਹਗੀ ਨੇ ‘ਮਾਇਆ ਜਲ ਖਾਈ’ ਵਿਸ਼ੇ ਦੀ ਵਿਚਾਰ ਲੜੀ ਨੂੰ ਜਾਰੀ ਰਖਿਆਂ ਸਪਸ਼ਟ ਕੀਤਾ ਕਿ ਮਾਇਆ ਦਾ ਪਸਾਰਾ ਵੀ ਉਸ ਵਾਹਿਗੁਰੂ ਦੀ ਖੇਡ ਹੈ, ‘ਅਪਨੀ ਮਾਇਆ ਅਧਿ ਪਸਾਰੀ’ (ਪੰਨਾ - 537) ਇਸ ਖੇਡ ਨੂੰ ਸਮਝਣ ਦੀ ਲੋੜ ਹੈ, ‘ਬਾਜ਼ੀਗਰ ਜੈਸੇ ਬਾਜ਼ੀ ਪਾਈ’ (ਪੰਨਾ - 736) ਖੇਡ ਸਮਾਪਤੀ ਤੇ ਉਹ ਇਕੱਲਾ ਹੀ ਰਹਿ ਜਾਂਦਾ ਹੈ। ਇਹ ਜਾਨਣਾ ਜੜੂਰੀ ਹੈ ਕਿ -

ਬਾਬਾ ਮਾਇਆ ਸਾਥਿ ਨ ਹੋਇ॥

ਇਨ੍ਹਿ ਮਾਇਆ ਜਗ੍ਹ ਮੋਹਿਆ ਵਿਰਲਾ ਬੂਝੈ ਕੋਇ॥

ਮਾਇਆ ਤੋਂ ਨਵਿਰਤੀ ਲਈ ਨਾਮ ਸਿਮਰਨ ਦੀ ਆਵਸ਼ਕਤਾ ਹੈ। ਸਿਮਰਨ ਸਮੇਂ ਤਿੰਨ ਚੀਜ਼ਾਂ ਵਿਆਪਕ ਹੁੰਦੀਆਂ ਹਨ - ਸੰਸਕਾਰ, ਵਿਚਾਰ ਅਤੇ ਵਿਕਾਰ। ਸਾਧ ਸੰਗ ਨਾਲ ਇਨ੍ਹਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਪ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਸੀਂ ਦੁਨਿਆਵੀ ਲਾਵਾਂ ਤਾਂ ਰਚਾ ਲੈਂਦੇ ਹਾਂ, ਕਦੀ ਵਾਹਿਗੁਰੂ ਨਾਲ ਲਾਵਾਂ ਲੈ ਕੇ ਸਬੰਧ ਜੋੜੀਏ ਤੇ ਮੁਕਤ ਹੋ ਜਾਈਏ।

ਠੀਕ 2.30 ਵਜੇ ਬਾਬਾ ਜੀ ਨੇ ਆਪਣੇ ਮਨੋਹਰ ਪ੍ਰਵਚਨ ਪਰਾਂਭ ਕੀਤੇ। ਪਹਿਲੇ ਦੋ ਦੀਵਾਨਾਂ ਦਾ ਜਿਕਰ ਕਰਦਿਆਂ ਆਪ ਜੀ ਨੇ ਗੁਰੂ ਤੇ ਸਿੱਖ ਦਾ ਰਿਸ਼ਤਾ’ ਅਤੇ ‘ਸੇਵਾ ਸਿਮਰਨ ਦਾ ਮਾਰਗ’ ਸਪਸ਼ਟ ਹੋ ਚੁੱਕਾ ਹੈ। ਅਜ ‘ਗੁਰੂ ਦਾ ਸਿੱਖ ਲਈ ਕਰਤੱਵ’ ਨੂੰ ਸਪਸ਼ਟ ਕਰਨਾ ਹੈ। ਆਪ ਜੀ ਨੇ ਦਸਿਆ ਕਿ ਗੁਰੂ ਸਿੱਖ ਦੀਆਂ ਔਖੀਆਂ ਘੜੀਆਂ ਸੌਖੀਆਂ ਕਰ ਦਿੰਦਾ ਹੈ, ‘ਅਉਖੀ ਘੜੀ ਨ ਦੇਖਣ ਦੇਣੀ’ ਆਪ ਜੀ ਨੇ ਅੱਗੰਮੀ ਸੁਰ ਵਿਚ ਗਾਉਂਦਿਆਂ ‘ਸਤਿਗੁਰ ਪੁਰਖੁ ਅਗੰਮ ਹੈ ਨਿਰਵੈਰ ਨਿਰਾਲਾ’ ਅਤੇ ਸੰਗਤਾਂ ਪਿਛੇ ਗਾਉਂਦੀਆਂ ਮਸਤੀ ਵਿਚ ਝੂੰਮ ਉਠੀਆਂ। ਆਪ ਜੀ ਨੇ ਸਤਿਗੁਰਾਂ ਦੇ ਅਨੇਕਾਂ ਕੰਤਕ ਬੜੇ ਦਿਲ ਖਿਚਵੇਂ ਢੰਗ ਨਾਲ ਇੰਜ ਬਿਆਨ ਕੀਤੇ ਜਿਵੇਂ ਸਾਡੇ ਸਾਮੁਣੇ ਵਾਪਰ ਰਹੇ ਹੋਣ।

ਅਠਵੇਂ ਸਤਿਗੁਰੂ ਜੀ ਨੇ ਕਿਵੇਂ ਗੁੰਗੇ ਬਹਿਰੇ ਤੋਂ ਪੰਜੋਖੜਾ ਸਾਹਿਬ ਵਿਖੇ ਗੀਤਾ ਦੇ ਸ਼ੁਧ ਉਚਾਰਨ ਅਤੇ ਅਰਥ ਕਰਵਾ ਦਿੱਤੇ। ਦਸਵੇਂ ਪਾਤਸ਼ਾਹ ਨੇ ਕਿਸੌਰ ਅਵਸਥਾ ਵਿਚ ‘ਰਿੱਛ ਦੀ ਖੇਡ’ ਰਾਹੀਂ ਪ੍ਰਗਟ ਕੀਤਾ ਕਿ ਪੂਜਾ ਦਾ ਧਾਨ ਕਿਵੇਂ ਮਤ ਮਾਰ ਦਿੰਦਾ ਹੈ। ਭਾਈ ਬੁੱਧੁ ਦਾ ਆਵਾ, ਅਰਦਾਸ ਹੋਣ ਦੇ ਬਾਵਜੂਦ, ਭਾਈ ਲੱਖੂ ਦੇ ਬਚਨਾਂ ਕਾਰਨ ਕੱਚਾ ਹੀ ਰਿਹਾ, ਭਾਵੇਂ ਬਾਅਦ ਵਿਚ ਸਤਿਗੁਰੂ ਦੀ ਬਖਸ਼ਿਸ਼ ਸਦਕਾ ਮੁੱਲ ਪੂਰਾ ਮਿਲ ਗਿਆ। ਸਤਿਗੁਰੂ ਗੁਰਸਿੱਖ ਦੀ ਪ੍ਰਤਿਪਾਲਨਾ ਕਰਦਾ ਹੈ, ਉਸ ਦੇ ਬਚਨਾਂ ਨੂੰ ਸਮਰੱਥਾ ਬਖਸ਼ਦਾ ਹੈ। ਗੁਰਸਿੱਖ ਦੀ ਅਰਦਾਸ ਨਾਲ ਦਰਿਆ ਵੀ ਰੁਕ ਜਾਂਦਾ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਜਦੋਂ ਜਮੈਂਦ ਦਾ ਕਿਲਾ ਸਰ ਕਰਨ ਜਾ ਰਹੇ ਸੀ ਤਾਂ ਅਟਕ ਦਰਿਆ ਬਾਬਾ ਬੀਰ ਸਿੰਘ ਜੀ ਦੇ ਅਰਦਾਸ ਕਰਨ ਤੇ ਰੁਕ ਗਿਆ। ਵੱਡੇ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸਸਕਾਰ ਕਰਨ ਵਾਲੇ ਭਾਈ ਰਾਮ ਸਿੰਘ ਜੀ ਅਤੇ ਭਾਈ ਤੁਰਲੋਕ ਸਿੰਘ ਜੀ ਨੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਸਿਦਕ ਦੀਆਂ ਐਸੀਆਂ ਉਦਾਹਰਣਾਂ ਦੁਰਲਭ ਹਨ। ਆਪ ਜੀ ਨੇ ਗੁਰੂ ਦਸਵੇਂ ਪਾਤਸ਼ਾਹ ਦੀ ਨੰਦੇੜ ਯਾਤਰਾ ਅਤੇ ਸੱਚਬੰਡ ਪਿਆਨੇ ਦਾ ਪੂਰਾ ਪ੍ਰਸੰਗ ਸਰਵਣ ਕਰਵਾਇਆ ਅਤੇ ਸਾਰੀ ਸੰਗਤ ਨੂੰ ਸਿਦਕ ਅਤੇ ਭਰੋਸੇ ਵਿਚ ਲਿਆ ਕੇ ਨਾਮ ਬਾਣੀ ਨਾਲ ਜੋੜਿਆ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਸਭ ਦੀਆਂ ਝੋਲੀਆਂ ਭਰਪੂਰ ਕਰਕੇ ਵਿਦਾਇਗੀ ਦਿਤੀ। ਵਿਦੇਸ਼ਾਂ ਤੋਂ ਆਏ ਸਤਿਸੰਗੀਆਂ ਨੂੰ ਆਪ ਜੀ ਨੇ ਸਰੋਪੇ ਬਖਸ਼ਿਸ਼ ਕਰਕੇ ਉਨ੍ਹਾਂ ਦਾ ਮਾਣ ਵਧਾਇਆ। (ਪ੍ਰਵਚਨਾਂ ਦੀ ਵਿਸ਼ਾਬਾਰ ਸਹਿਤ ਲਿਖਤ ਅਗਲੇ ਅੰਕਾਂ ਵਿਚ ਦਿਤੀ ਜਾਵੇਗੀ)

ਡਾ. ਜਗਜੀਤ ਸਿੰਘ

□ □ □ □ □ □

ਭਗਵਤ ਗੀਤਾ ਦੀ ਚਿਰ ਸਥਾਈ ਆਤਮ ਵਿਦਿਆ

PERENNIAL PSYCHOLOGY OF THE BHAGVAD GITA

(ਲੜੀ ਜੋੜਨ ਲਈ ਦੇਖੋ, ਅਕਤੂਬਰ ਅੰਕ, ਪੰਨਾ - 39)

36. ਅਰਜਨ ਕਹਿੰਦੇ ਹਨ : ਕਿਸ ਦਾ ਬੱਧਾ ਮਨੁੱਖ ਨਾ ਚਾਹੁੰਦੇ ਹੋਏ ਵੀ ਪਾਪ ਕਰਦਾ ਹੈ, ਉਹ ਕਿਹੜੀ ਸ਼ਕਤੀ ਹੈ ਜਿਹੜੀ ਉਸ ਨੂੰ ਪਾਪ ਲਈ ਧਕਦੀ ਹੈ?

37. ਸ੍ਰੀ ਕ੍ਰਿਸ਼ਨ ਜੀ ਬਚਨ ਕਰਦੇ ਹਨ : ਇਹ ਇੱਛਾ, ਇਹ ਕ੍ਰੋਧ ਹੈ ਜੋ ਰਜੇ ਗੁਣਾਂ ਤੋਂ ਉਤਪੰਨ ਹੁੰਦਾ ਹੈ, ਹਰ ਇਕ ਦੋਸ਼ ਇਸ ਗੁਣ ਤੋਂ ਉਤਪੰਨ ਹੁੰਦਾ ਹੈ, ਇਸ ਨੂੰ ਤੂੰ ਅਪਣਾ ਸ਼ਤਰੂ ਜਾਣ।

38. ਜਿਵੇਂ ਧੂੰਟੋਂ ਨਾਲ ਅੱਗ, ਧੂੜ ਨਾਲ ਸ਼ੀਸ਼ਾ, ਜੇਰ ਨਾਲ ਗਰਭ ਢਕੇ ਪਏ ਹਨ, ਇਸੇ ਤਰ੍ਹਾਂ ਗਿਆਨ ਕਾਮ, ਕ੍ਰੋਧ ਨਾ ਢਕਿਆ ਪਿਆ ਹੈ।

39. ਹੋ ਕੁੰਤੀ ਪੁੱਤਰ! ਕਾਮ ਦੀ ਅਤਿਪਤੀ ਨੇ ਗਿਆਨੀਆਂ ਦਾ ਗਿਆਨ ਢਕਿਆ ਹੋਇਆ ਹੈ।

40. ਇੰਦੀਆਂ ਮਨ ਤੇ ਬੁੱਧੀ ਵੀ ਕਾਮ ਵਸ ਹੋਏ ਪਏ ਹਨ ਗਿਆਨ ਨੂੰ ਵੀ ਕਾਮ ਨੇ ਢਕਿਆ ਹੋਇਆ ਹੈ ਤੇ ਜੀਵ ਨੇ ਆਤਮਾ ਨੂੰ ਭਰਮਾਇਆ ਹੋਇਆ ਹੈ।

ਮਨੁੱਖ ਜਾਣ ਬੁੱਝ ਕੇ ਆਪਣੇ ਲਈ ਅੰਕੜਾਂ ਨਹੀਂ ਪੈਦਾ ਕਰਨਾ ਚਾਹੁੰਦਾ, ਫੇਰ ਵੀ ਅੰਕੜਾਂ ਆਉਂਦੀਆਂ ਹਨ। ਕਿਉਂ ਮਨੁੱਖ ਅੰਕੜਾਂ ਪੈਦਾ ਕਰਦਾ ਹੈ? ਉਹ ਆਪਣਾ ਜੀਵਨ ਦੁਖਦਾਈ ਕਿਉਂ ਬਣਾਉਂਦਾ ਹੈ? ਉਹ ਕਿਹੜੀ ਸ਼ਕਤੀ ਹੈ ਜਿਹੜੀ ਉਸ ਨੂੰ ਉਹ ਕਰਨ ਨੂੰ ਮਜ਼ਬੂਰ ਕਰਦੀ ਹੈ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ? ਰਜੇ ਗੁਣ ਉਸ ਨੂੰ ਕ੍ਰਿਆਸ਼ੀਲ ਕਰਕੇ ਉਸ ਤੋਂ ਸਾਰੀ ਕ੍ਰਿਆ, ਇੱਛਾਵਾਂ ਪੂਰਤੀ ਲਈ ਹੀ ਕਰਾਉਂਦਾ ਹੈ। ਰਜੇ ਗੁਣ ਉਹ ਗੁਣ ਹੈ ਜਿਹੜਾ ਸੰਸਾਰ ਵਿਚ ਵਿਚਰ ਕੇ ਮ੍ਰਿਗ ਤ੍ਰਿਸ਼ਨਾ ਭਰਮ, ਅਵਿਵਸਥਾ ਤੇ ਸੰਦ ਪੈਦਾ ਕਰਦਾ ਹੈ। ਮਨੁੱਖ ਦੇ ਪ੍ਰਗਟਾਵੇ, ਆਕਰਸ਼ਨ, ਮੋਹਰ ਤੇ ਲੋਭ ਮਈ ਹੋ ਜਾਂਦੇ ਹਨ, ਇਹ ਸਾਰੇ ਮਨੁੱਖ ਦਾ ਹਿੱਸਾ ਹੀ ਹੁੰਦੇ ਹਨ ਪਰ ਰਜੇ ਗੁਣ ਉਨ੍ਹਾਂ ਨੂੰ ਪ੍ਰਗਟ ਕਰਕੇ ਮਨੁੱਖ ਨੂੰ ਉਨ੍ਹਾਂ ਦੇ ਪਿਛੇ ਲਾ ਦਿੰਦਾ ਹੈ, ਮਨੁੱਖ ਇਸ ਮ੍ਰਿਗ ਤ੍ਰਿਸ਼ਨਾ ਨੂੰ ਸੱਚਾ ਸਮਝ ਬੈਠਦਾ ਹੈ।

ਜਦੋਂ ਇੱਛਾ ਪੂਰਨ ਹੋ ਜਾਂਦੀ ਹੈ, ਹਉਮੇ ਆ ਜਾਂਦੀ ਹੈ। ਜਦੋਂ ਇੱਛਾ ਨਹੀਂ ਹੁੰਦੀ ਤਾਂ ਕ੍ਰੋਧ ਉਤਪੰਨ ਹੁੰਦਾ ਹੈ, ਹਉਮੇ ਤੇ ਕ੍ਰੋਧ ਮਨੁੱਖ ਦੇ ਦੇ ਵੈਗੀ ਹਨ ਜਿਵੇਂ ਸੂਰਜ ਨੂੰ ਬੱਦਲ ਢਕ ਲੈਂਦਾ ਹੈ, ਅੱਗ ਨੂੰ ਧੂੰਆਂ ਢਕ ਲੈਂਦਾ ਹੈ ਇਸ ਤਰ੍ਹਾਂ ਹੀ ਇੱਛਾਵਾਂ ਵਿਵੇਕ ਸ਼ਕਤੀ ਨੂੰ ਖੁੰਢਾ ਕਰ ਦਿੰਦੀਆਂ ਹਨ ਤੇ ਮਨ ਦਾ ਸੰਤੁਲਨ ਗਵਾਚ ਜਾਂਦਾ ਹੈ ਗਿਆਨ ਢਕ ਜਾਂਦਾ ਹੈ ਤੇ ਇੰਦੀਆਂ ਤੇ ਕਾਬੂ ਜਾਂਦਾ ਰਹਿੰਦਾ ਹੈ। ਭਾਵੇਂ ਇੱਛਾ ਪੂਰਨ ਹੋਣ ਜਾਂ ਨਾ ਅਸੰਤੁਲਨਤਾ ਤੇ ਅਸਿਮਿਤਾ ਮਨ ਵਿਚ ਰਹਿੰਦੀ ਹੀ ਹੈ।

ਮੁਲ ਲੇਖਕ - ਡਾ. ਸਵਾਮੀ ਰਾਮ ਜੀ

ਅਨੁਵਾਦਕ - ਡਾ. ਬੀਬੀ ਤੇਜਿੰਦਰ ਮਲਹੋਤਰਾ

ਇੱਛਾਵਾਂ ਦੇ ਵਸ ਹੋਇਆ ਮਨੁੱਖ ਸਵੈ ਕੇਂਦਰਤਿ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਯਥਾਰਥ ਤੋਂ ਦੂਰ ਕਰ ਲੈਂਦਾ ਹੈ, ਭਾਵੇਂ ਉਹ ਕਿਨੇ ਹੀ ਭੇਗ ਕਿਉਂ ਨਾ ਭੋਗਦਾ ਹੋਵੇ, ਸਮਾਰਥੀ ਮਨੁੱਖ ਦੀਆਂ ਇੱਛਾਵਾਂ ਦੀ ਪੂਰਤੀ ਕਰਦੇ ਨਹੀਂ ਹੁੰਦੀ, ਜਿੰਨੀਆਂ ਵੱਧ ਇੱਛਾਵਾਂ ਉਨੀਂ ਹੀ ਵੱਧ ਅਸ਼ਾਂਤੀ। ਜਦੋਂ ਇਕ ਇੱਛਾ ਪੂਰਨ ਹੋ ਜਾਂਦੀ ਹੈ, ਦੂਸਰੀਆਂ ਉਠ ਖੜ੍ਹਦੀਆਂ ਹਨ। ਜੇ ਘਰ ਬਣਾਉਣ ਦੀ ਇੱਛਾ ਪੂਰੀ ਹੋ ਜਾਵੇ ਤਾਂ ਇਹ ਹੋਰ ਇੱਛਾਵਾਂ ਨੂੰ ਜਨਮ ਦਿੰਦੀ ਹੈ ਜਿਵੇਂ ਕਿ ਹੋਰ ਚੰਗਾ ਘਰ ਹੋਵੇ, ਹੋਰ ਚੰਗਾ ਬਗੀਚਾ, ਨਵਾਂ ਸਮਾਨ ਘਰ ਵਿਚ swimming pool ਹੋਵੇ। ਇੱਛਾਵਾਂ ਦਾ ਤਾਂ ਅੰਤ ਹੀ ਨਹੀਂ, ਇੱਛਾਵਾਂ ਤਾਂ ਜਿਵੇਂ ਨਾ ਖਤਮ ਹੋਣ ਵਾਲੀ ਇਕ ਭੁੱਖ ਹੈ, ਇਹ ਉਹ ਖਾ ਹੈ ਜਿਹੜਾ ਨਾ ਕਰਦੇ ਭਰਿਆ ਹੈ, ਨਾ ਭਰਨਾ ਹੈ। ਜਿਵੇਂ ਅੱਗ ਵਿਚ ਤੁਸੀਂ ਬਾਲਣ ਪਾਓ, ਉਹ ਹੋਰ ਮਚਦੀ ਹੈ ਓਹੀ ਹਾਲ ਹੈ ਇੱਛਾਵਾਂ ਦਾ। ਬਿਲਕੁਲ ਇਸ ਤਰ੍ਹਾਂ ਹੀ ਜੇ ਤੁਸੀਂ ਸਾਰੀ ਸ਼ਕਤੀ ਇੰਦੀਆਂ ਦੀ ਅੱਗ ਬੁਝਾਉਣ ਲਈ ਲਾ ਦਿੱਤੇ ਗੇ ਇਨ੍ਹਾਂ ਦੀ ਸੰਤੁਸ਼ਟੀ ਹੋਣ ਦੀ ਬਿਜਾਏ, ਉਹ ਤਾਂ ਹੋਰ ਵਧਣਗਰੀਆਂ।

ਗਿਆਨੀ ਇਹ ਗੱਲ ਜਾਣਦਾ ਹੈ ਕਿ ਇੱਛਾਵਾਂ ਸੰਤਾਪ ਦਿੰਦੀਆਂ ਹਨ ਤੇ ਇਹ ਰਜੇ ਗੁਣ ਤੋਂ ਉਪਜਦੀਆਂ ਹਨ ਇਸ ਕਰਕੇ ਉਹ ਸਤੇ ਗੁਣ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦਾ ਹੈ, ਸ਼ਾਂਤੀ ਵਿਚ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਆਮ ਮਨੁੱਖ ਕਾਮ ਦੇ ਖਿੱਚੇ ਹੁੰਦੇ ਹਨ, ਕਾਮ ਸਭ ਇੱਛਾਵਾਂ ਦੀ ਜੜ੍ਹ ਹੈ। ਇਸ ਤੋਂ ਕ੍ਰੋਧ, ਲੋਭ, ਮੋਹ, ਈਰਖਾ ਪੈਦਾ ਹੁੰਦਾ ਹੈ ਜਿਥੇ ਵੀ ਇੱਛਾਵਾਂ ਹੋਣਗੀਆਂ, ਇਹ ਦੋਸ਼ ਹੋਣਗੇ ਹੀ। ਸੰਤ ਇਹ ਗੱਲ ਜਾਣਦੇ ਹਨ ਤੇ ਸਦਾ ਸਤ੍ਰਕ ਰਹਿੰਦੇ ਹਨ ਇੱਛਾ ਬਹੁਤ ਜੋਰਦਾਰ ਪਰੇਰਕ ਹੁੰਦੀ ਹੈ ਇਹ ਤਰਕ ਤੇ ਦਲੀਲ ਨੂੰ ਵੀ ਅੱਗੇ ਨਹੀਂ ਆਉਣ ਦਿੰਦੀ, ਇਕ ਚੰਗਾ ਸਾਧਕ ਵੀ ਚੁੰਧਿਆ ਜਾਂਦਾ ਹੈ।

ਆਮ ਮਨੁੱਖ ਦੀਆਂ ਇੰਦੀਆਂ ਮਨ ਤੇ ਬੁੱਧੀ ਸਾਰੇ ਇੱਛਾਵਾਂ ਦੇ ਅਧੀਨ ਹੋ ਜਾਂਦੇ ਹਨ, ਜਦੋਂ ਮਨੁੱਖ ਭੇਗ ਭੋਗਦਾ ਹੈ ਉਸਦੀਆਂ ਇੰਦੀਆਂ, ਮਨ, ਬੁੱਧੀ ਸਭ ਖਿੰਡ ਜਾਂਦੀਆਂ ਹਨ ਕੇਵਲ ਭੇਗ ਵਸਤੂ ਤੇ ਹੀ ਕੇਂਦਰਤ ਹੋ ਜਾਂਦੀਆਂ ਹਨ, ਇੱਛਾਵਾਂ ਇੰਦੀਆਂ, ਮਨ ਤੇ ਬੁੱਧੀ ਵਿਚ ਪਰਜੀਵੀ ਬਣ ਜਾਂਦੀਆਂ ਹਨ। ਜੇ ਬੁੱਧੀ ਨਾਲ ਮਨ ਤੇ ਇੰਦੀਆਂ ਤੇ ਕਾਬੂ ਨਾ ਕੀਤਾ ਜਾਵੇ ਤਾਂ ਇਹ ਪਰਜੀਵ ਦਾ ਭੌਜਨ ਬਣ ਜਾਂਦੀਆਂ ਹਨ ਜਿਵੇਂ ਅੱਗ ਵਿਚ ਬਾਲਣ। ਇੱਛਾਵਾਂ ਮਨ, ਇੰਦੀਆਂ ਤੇ ਬੁੱਧੀ ਦੀ ਸ਼ਕਤੀ ਖਤਮ ਕਰ ਦਿੰਦੀਆਂ ਹਨ, ਪਰ ਵੈਗੀ ਵੀ ਮਿਤ ਬਣ ਸਕਦੇ ਹਨ, ਜਦੋਂ ਮਨੁੱਖ ਗੁਣਾਂ ਦੀ ਖੇਡ ਸਮਝ ਜਾਏ ਫੇਰ ਉਹ ਕੇਵਲ ਇਕ ਹੀ ਇੱਛਾ ਨੂੰ ਬਲਵਾਨ ਕਰਦਾ ਹੈ ਉਹ ਇੱਛਾ ਹੈ ਸੰਤੁਲਨ ਹੋਣ ਦੀ, ਫੇਰ ਉਹ ਇੱਛਾ ਵੈਗੀ ਨਾ ਰਹਿ ਕੇ ਇਕ ਸਾਧਕ ਬਣ ਜਾਂਦੀ ਹੈ, ਜਦੋਂ ਸਾਧਕ ਦੀ ਸੁਤੰਤਰ ਹੋਣ ਦੀ ਇੱਛਾ ਪ੍ਰਬਲ ਹੁੰਦੀ ਹੈ, ਉਹ ਗਿਆਨ

ਦੀ ਜੋਤ ਜਗਾਉਂਦਾ ਹੈ ਤੇ ਉਸ ਵਿਚ ਇਸ਼ਨਾਨ ਕਰਦਾ ਹੈ ਉਸ ਦੀਆਂ ਸਾਰੀਆਂ ਸੰਸਾਰਕ ਇਛਾਵਾਂ ਸੜ ਕੇ ਸੁਆਹ ਹੋ ਜਾਂਦੀਆਂ ਹਨ, ਕੇਵਲ ਸੰਤੁਲਨ ਹੋਣ ਦੀ ਇੱਛਾ ਹੀ ਰਹਿ ਜਾਂਦੀ ਹੈ।

ਹੋ ਅਰਜਨ! ਪਹਿਲੇ ਇੰਦ੍ਰੀਆਂ ਨੂੰ ਕਾਬੂ ਕਰ, ਇਨ੍ਹਾਂ ਬੁਰਿਆਈਆਂ ਨੂੰ ਛੱਡ, ਇਹ ਗਿਆਨ ਦਾ ਨਾਸ਼ ਕਰਦੀਆਂ ਹਨ, ਅਧਿਆਤਮਕ ਅਨੁਭਵ ਵਿਚ ਰੁਕਾਵਟ ਬਣਦੀਆਂ ਹਨ।

ਇਥੇ ਇਹ ਸਮਝ ਲੈਣਾ ਬੜਾ ਜ਼ਰੂਰੀ ਹੈ ਕਿ ਕੁਰਕਸ਼ੇਤਰ ਦਾ ਯੁੱਧ ਹਰ ਮਨੁੱਖੀ ਮਨ ਦਾ ਯੁੱਧ ਹੈ, ਇਸ ਕਰਕੇ ਇਸ ਯੁੱਧ ਦਾ ਸਾਡੇ ਲਈ ਇਤਿਹਾਸਕ ਮਹੱਤਵ ਨਹੀਂ ਹੈ, ਸਾਨੂੰ ਤਾਂ ਗੀਤਾ ਦੇ ਸੰਦੇਸ਼ ਨਾਲ ਸਬੰਧ ਹੈ ਤੇ ਅੱਜ ਦਾ ਮਨੁੱਖ ਕਿਸ ਤਰ੍ਹਾਂ ਗੀਤਾ ਦੇ ਉਪਦੇਸ਼ ਤੋਂ ਲਾਭ ਲੈ ਸਕਦਾ ਹੈ, ਅਸੀਂ ਖਾਸ ਖਾਸ ਗੁਣਾਂ ਦੀ ਭਾਲ ਵਿਚ ਹਾਂ। ਇਹ ਸਲੋਕ ਯੁੱਧ ਦਾ ਕਾਰਣ ਕਿਉਂ ਤੇ ਕਿਥੇ ਹੋਇਆ, ਇਸ ਬਾਰੇ ਸਾਨੂੰ ਜਾਨੂੰ ਕਰਾਉਂਦਾ ਹੈ। ਕ੍ਰਿਸ਼ਨ ਜੀ ਕਹਿੰਦੇ ਹਨ, ਇਛਾਵਾਂ ਬੁੱਧੀ ਭਿੱਸ਼ਟ ਕਰ ਦਿੰਦੀਆਂ ਹਨ ਤੇ ਮਨ ਤੇ ਕਾਬੂ ਪਾ ਲੈਂਦੀਆਂ ਹਨ, ਮਨੁੱਖ ਨੂੰ ਆਪਣੀਆਂ ਇਛਾਵਾਂ ਤੇ ਕਾਬੂ ਪਾਉਣਾ ਚਾਹੀਦਾ ਹੈ, ਇਹ ਸਾਡੀਆਂ ਸ਼ਤ੍ਰੂ ਹਨ। ਅਸੀਂ ਪਹਿਲਾਂ ਵੀ ਇਹ ਦਸ ਆਏ ਹਾਂ, ਇਛਾਵਾਂ ਸਾਧਕ ਦੀ ਸ਼ਕਤੀ ਖੇਤੂ-ਖੇਤੂ ਕਰ ਦਿੰਦੀਆਂ ਹਨ। ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਹਨ ਇਨ੍ਹਾਂ ਦੋਸ਼ਾਂ ਨੂੰ ਨਿਰਣੇ ਦੀ ਤਲਵਾਰ ਨਾਲ ਖਤਮ ਕਰ ਦੇਵੇ।

42. ਇੰਦ੍ਰੀਆਂ ਦੀ ਸ਼ਕਤੀ ਬਹੁਤ ਪ੍ਰਬਲ ਹੁੰਦੀ ਹੈ, ਇੰਦ੍ਰੀਆਂ ਤੋਂ ਪਰੇ ਹੈ, ਮਨ, ਮਨ ਤੋਂ ਪਰੇ ਹੈ ਬੁੱਧੀ, ਬੁੱਧੀ ਤੋਂ ਪਰੇ ਹੈ ਆਤਮਾ।

43. ਇਸ ਤਰ੍ਹਾਂ ਬੁੱਧੀ ਤੋਂ ਪਰੇ ਆਤਮਾ ਨੂੰ ਜਗਾ। ਹੋ ਮਹਾਬਾਹੋ! ਆਤਮਾ ਦੁਆਰਾ ਆਪਣੇ ਤੇ ਕਾਬੂ ਪਾ, ਇਨ੍ਹਾਂ ਇੰਦ੍ਰੀਆਂ ਦਾ ਨਾਸ਼ ਕਰ।

ਇੰਦ੍ਰੀਆਂ ਤੇ ਕਾਬੂ ਪਾਉਣ ਦਾ ਤਰੀਕਾ ਹੈ ਇਕਾਗਰਤਾ ਤੇ ਧਿਆਨ। ਜਦੋਂ ਸਾਧਕ ਸ਼ਾਂਤੀ ਦੀ ਉੱਚੀ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਉਸ ਇਕ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸਦੀਆਂ ਸੰਸਾਰਕ ਇਛਾਵਾਂ ਉਸ ਇਕ ਇੱਛਾ ਵਿਚ ਜੁੜ ਜਾਂਦੀਆਂ ਹਨ, ਇੰਦ੍ਰੀਆਂ ਦਾ ਖਿੰਡਣਾ ਤੇ ਬਾਹਰ ਜਾਣਾ ਮੁੱਕ ਜਾਂਦਾ ਹੈ, ਮਨ ਇਕਾਗਰ ਹੋ ਜਾਂਦਾ ਹੈ ਤੇ ਇਥੋਂ ਹੀ ਅੰਦਰ ਦੀ ਯਾਤਰਾ ਸ਼ੁਰੂ ਹੁੰਦੀ ਹੈ।

ਇਸ ਸਥਾਈ ਗਿਆਨ ਦਾ ਸੋਮਾ ਸਰੀਰ ਤੋਂ ਪਰੇ ਹੈ, ਇੰਦ੍ਰੀਆਂ ਤੋਂ ਪਰੇ ਹੈ ਮਨ, ਮਨ ਤੋਂ ਪਰੇ ਹੈ ਬੁੱਧੀ, ਬੁੱਧ ਤੋਂ ਪਰੇ ਹੈ ਆਤਮਾ, ਪਰੂ ਸ਼ਬਦ ਦਾ ਅਰਥ ਹੈ ਅੱਗੇ, ਸ਼ਬਦ ਪਰੂ ਵਰਤਿਆ ਗਿਆ ਹੈ, ਕੇਵਲ ਗ੍ਰੰਥਾਂ ਰਾਹੀਂ ਪਰੂ ਸ਼ਬਦ ਦਾ ਅਰਥ ਨਹੀਂ ਸਮਝਿਆ ਜਾ ਸਕਦਾ, ਸਾਧਕ ਅਨੁਭਵ ਰਾਹੀਂ ਇਸ ਨੂੰ ਇਕ ਦਮ ਸਮਝ ਜਾਂਦਾ ਹੈ, ਅੰਤਰ ਦੀ ਯਾਤਰਾ ਜਿਹੜੀ ਸਾਧਕ ਨੂੰ ਸੁਲੂਲ ਤੋਂ ਸੂਖਸ਼ਮ ਤਕ ਲੈ ਜਾਵੇ ਅਤਿ ਅਵਸ਼ਕ ਹੈ। ਪਰਾ ਸ਼ਬਦ ਦਾ ਅਰਥ ਹੈ, ਪਰੇ, ਅੰਦਰੋਂ ਪਰੇ, ਬਾਹਰੋਂ ਨਹੀਂ। ਬਹੁਤ ਸਾਰੇ ਖੋਜੀ ਪਰਾ ਨੂੰ ਬਾਹਰ ਲੈਂਦੇ ਹਨ ਪਰ ਇਥੇ ਇਹ ਚੇਤਨਤਾ ਲਈ ਵਰਤਿਆ ਗਿਆ ਹੈ, ਚੇਤਨਤਾ ਦਾ ਪੱਧਰ ਜਿਹੜਾ ਤੁਹਾਡੇ ਅੰਦਰ ਹੈ।

ਸਰੀਰਕ ਚੇਤਨਤਾ ਤੋਂ ਪਰੇ ਹੈ ਗਿਆਨ ਇੰਦ੍ਰੀਆਂ, ਗਿਆਨ ਇੰਦ੍ਰੀਆਂ ਤੋਂ ਪਰੇ ਹੈ ਸੁਖਸ਼ਮ ਮਨ ਦਾ ਦਾਇਰਾ ਇਸ ਤੋਂ ਪਰੇ ਹੈ ਅਚੇਤ ਮਨ ਜੋ ਅੰਤਿ ਸੁਖਸ਼ਮ ਹੈ, ਚੇਤਨਤਾ ਦਾ ਬਿੰਦੂ ਜਿਹੜਾ ਅਚੇਤ ਤੋਂ ਪਰੇ ਹੈ ਇਹ ਹੈ ਆਤਮਾ। ਇੰਦ੍ਰੀਆਂ ਸਰੀਰ ਨੂੰ ਕਾਬੂ ਕਰਦੀਆਂ ਹੀ ਹਨ, ਆਦੇਸ਼ ਦਿੰਦੀਆਂ ਹਨ, ਸਰੀਰ ਦੀ ਸਾਰੀ ਹਰਕਤ ਇੰਦ੍ਰੀਆਂ ਦੇ ਵਸ ਹੈ, ਮਨ ਇੰਦ੍ਰੀਆਂ ਨੂੰ ਚਲਾਉਂਦਾ ਹੈ ਤੇ ਬੁੱਧੀ ਆਦੇਸ਼ ਦਿੰਦੀ ਹੈ। ਸਭ ਤੋਂ ਉਤੇ ਹੈ ਆਤਮਾ, ਆਤਮਾ ਬੁੱਧੀ, ਮਨ, ਇੰਦ੍ਰੀਆਂ ਤੇ ਸਰੀਰ ਨੂੰ ਚਲਾਉਂਦੀ ਹੈ, ਉਸ ਤੱਤ ਦਾ ਗਿਆਨ ਹੈ ਜਾਣ ਤੋਂ ਬਾਅਦ ਆਤਮ ਗਿਆਨ, ਸਹਿਜ ਤੇ ਸੰਜਮ ਆ ਜਾਂਦਾ ਹੈ, ਉਥੋਂ ਫੇਰ, ਨਿਰੋਲ ਆਤਮਾ ਦਾ ਹੈ ਵਾਸਾ ਹੈ।

ਸਲੋਕ 42 ਤੇ 43 ਦਾ ਸਾਧਨਾ ਦੇ ਪੱਖੋਂ ਬਹੁਤ ਮਹੱਤਵ ਹੈ ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਸਰੀਰ ਨੂੰ ਸਾਧਨਾ, ਸਾਹ ਨੂੰ ਕਾਬੂ ਕਰਨਾ, ਇੰਦ੍ਰੀਆਂ ਤੇ ਮਨ ਨੂੰ ਕਾਬੂ ਕਰਨਾ ਬਹੁਤ ਆਵਸ਼ਕ ਸ਼ਕਤੀ ਦੇ ਬਹਾਅ ਨੂੰ ਅੰਦਰ ਕਰਨਾ ਤੇ ਚੇਤਨਤਾ ਦੇ ਸੋਮੇ ਤਕ ਪਹੁੰਚਾਉਣ ਲਈ ਇਹ ਸਰੀਰਕ ਸਾਧਨਾ ਸਹਾਇਕ ਹੁੰਦੀ ਹੈ। ਸੰਸਾਰਕ ਇਛਾਵਾਂ, ਖਿੰਡਿਆਂ ਅਤੇ ਮਨ ਇੰਦ੍ਰੀਆਂ ਸਭ ਤੋਂ ਵੱਡੀਆਂ ਸ਼ਤ੍ਰੂ ਹਨ। ਇਛਾਵਾਂ ਹੋਰ ਇਛਾਵਾਂ ਨੂੰ ਜਨਮ ਦਿੰਦੀਆਂ ਹਨ, ਇਨ੍ਹਾਂ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਹੈ।

॥ ॥ ॥ ॥ ॥ ॥ ॥

(ਪੰਨਾ 29 ਦੀ ਬਾਕੀ)

ਆਪ ਜੀ ਦਾ ਫੁਰਮਾਨ ਸੀ ਕਿ ਗੁਰੂ ਤੋਂ ਬਗੈਰ ਮੁਕਤੀ ਨਹੀਂ ਹੁੰਦੀ। ਮੁਕਤੀ ਪੂਰਨ ਗਿਆਨ ਹੋ ਜਾਵੇ ਫੇਰ ਹੁੰਦੀ ਹੈ। ਗਿਆਨ ਗੁਰੂ ਤੋਂ ਬਿਨਾਂ ਹੋਇਆ ਹੀ ਨਹੀਂ ਕਰਦਾ। ਫੁਰਮਾਨ ਹੈ -

**ਭਾਈ ਰੇ ਗੁਰ ਬਿਠ ਗਿਆਨੁ ਨ ਹੋਇ॥
ਪੁਛਹੁ ਬ੍ਰਹਮੈ ਨਾਰਦੈ ਬੇਦ ਬਿਆਸੈ ਕੋਇ॥**

ਪੰਨਾ - 59

ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਵਿਚ ਧਰਮ ਦਾ ਪੰਥ ਚਲਾਇਆ ਅਤੇ ਸੰਸਾਰ ਨੂੰ ਸਭ ਤੋਂ ਸੁਖੈਨ ਮਾਰਗ ਸੁਰਤਿ ਸਬਦਿ ਰਾਹੀਂ ਨਾਮ ਦਾ ਦਰਸਾਇਆ ਜਿਸ ਨੂੰ ਕਰਨ ਲਈ ਵਣਾਂ ਵਿਚ ਜਾਣ ਦੀ ਲੋੜ ਨਹੀਂ ਹੈ, ਨਾ ਘਰ ਛੱਡ ਕੇ ਪਹਾੜਾਂ ਦੀਆਂ ਗੁਫਾਵਾਂ ਵਿਚ ਜਾਣ ਦੀ ਲੋੜ ਹੈ। ਆਪਣੇ ਮਨ ਨੂੰ ਸਾਧਣਾ ਹੈ, ਮਨ ਨੂੰ ਨਾਮ ਨਾਲ ਲਾਉਣਾ ਹੈ, ਹੱਥਾਂ ਪੈਰਾਂ ਨਾਲ ਕੰਮ ਕਰੋ, ਚਿਤ ਨੂੰ ਹਰੀ ਨਾਲ ਲਾ ਕੇ ਉਸ ਧਰਮ ਪਦ ਨੂੰ ਪ੍ਰਾਪਤ ਕਰੋ ਜਿਸ ਲਈ ਸਾਨੂੰ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਜਿੰਨਾ ਵੀ ਗੁਰੂ ਨਾਨਕ ਪਾਤਸ਼ਾਹ ਲਈ ਲਿਖੇ, ਉਨ੍ਹਾਂ ਹੀ ਬੋੜ੍ਹਾ ਹੈ। ਸੋ ਸੰਖੇਪ ਵਿਚ, ਗੁਰੂ ਨਾਨਕ ਪਾਤਸ਼ਾਹ ਨੇ ਪੁੰਦ ਨੂੰ ਦੂਰ ਕੀਤਾ ਅਤੇ ਮਨਾਂ ਵਿਚ ਪਏ ਅਗਿਆਨ ਦੇ ਹਨ੍ਹੇਰੇ ਨੂੰ ਖਤਮ ਕਰਕੇ ਸਤਿਨਾਮ ਦੀ ਜੋਤ ਜਗਾ ਕੇ ਇਸ ਸੰਸਾਰ ਨੂੰ ਤਰਨ ਦਾ ਮਾਰਗ ਦਸਿਆ ਜਿਸ ਨੂੰ ‘ਨਾਨਕ ਨਾਮ ਸੁਖਾਲਾ’ ਕਿਹਾ ਜਾਂਦਾ ਹੈ।

॥ ॥ ॥ ॥ ॥ ॥ ॥

ਮਹਾਨ ਯੋਗੀ ਡਾ. ਸਵਾਮੀ ਰਾਮ ਜੀ

ਸੰਤ ਵਰਿਆਮ ਸਿੰਘ ਜੀ
ਬਾਨੀ ਤੇ ਮੁਖੀ ਵਿ. ਗੁ. ਰੂ. ਮਿਸ਼ਨ।

ਸੰਸਾਰ ਮੰਚ ਤੇ ਕਦੇ-ਕਦੇ ਐਸੀਆਂ ਵਿਅਕਤੀਆਂ ਉਭਰ ਕੇ ਸਾਮ੍ਰਾਣੇ ਆਉਂਦੀਆਂ ਹਨ ਜਿਨ੍ਹਾਂ ਦੇ ਜੀਵਨ ਨੂੰ ਘੋਖਿਆ ਪਰਥਿਆਂ, ਅਧਿਐਨ ਕੀਤਿਆਂ ਪ੍ਰੇਰਨਾ ਮਿਲਦੀ ਹੈ। ਹਨ੍ਹੇਰੇ ਰਾਹ ਵਿਚੋਂ ਪ੍ਰਕਾਸ਼ ਦੀ ਕਿਰਨ ਰੋਸ਼ਨੀ ਕਰਦੀ ਹੈ। ਅਜਿਹੀਆਂ ਹਸਤੀਆਂ ਵਿਚੋਂ ਡਾ. ਸਵਾਮੀ ਰਾਮ ਜੀ ਨੇ 1925 ਵਿਚ ਸੰਸਾਰ ਵਿਚ ਪ੍ਰਵੇਸ਼ ਕੀਤਾ। ਆਪ ਜੀ ਦਾ ਸਰੀਰ ਬਾਹਮਣ ਪਰਿਵਾਰ ਨਾਲ ਸਬੰਧ ਰਖਦਾ ਸੀ, ਉਤਰਾਕਾਸ਼ੀ ਯ.ਪੀ. ਦੀਆਂ ਪਹਾੜੀਆਂ ਵਿਚ ਬਹੁਤ ਹੀ ਸੁਹਾਵਣੀ ਥਾਂ ਹੈ ਜਿੱਥੇ ਆਪ ਨੇ ਬਚਪਨ ਦੇ ਸਿਰਫ ਤਿੰਨ ਸਾਲ ਕੱਟੇ। ਉਸ ਪਿਛੋਂ ਇਕ ਮਹਾਨ ਯੋਗੀ ਜਿਸ ਵਿਚ ਬੇਅੰਤ ਸਮਰਥਾ ਸੀ, ਆਪ ਨੂੰ ਆਪਣੇ ਨਾਲ ਲੈ ਗਿਆ। ਆਪ ਦੇ ਮਾਤਾ ਪਿਤਾ ਛੋਟੀ ਉਮਰ ਵਿਚ ਹੀ ਇਸ ਸੰਸਾਰ ਤੋਂ ਚਲੇ ਗਏ ਸਨ। ਆਪ ਦੇ ਗੁਰੂ ਨੇ ਸਵਾਮੀ ਜੀ ਦੇ ਪੈਦਾ ਹੋਣ ਤੋਂ ਪਹਿਲਾਂ ਇਨ੍ਹਾਂ ਦੀ ਮਾਤਾ ਨੂੰ ਇਕ ਛੁੱਲ ਦਿਤਾ ਸੀ ਕਿ ਇਹ ਅਸਾਡੀ ਅਮਾਨਤ ਹੈ ਅਸੀਂ ਆ ਕੇ ਲੈ ਜਾਵਾਂਗੇ। ਇਨ੍ਹਾਂ ਦਾ ਜਨਮ ਹੋਇਆ, ਜਦੋਂ ਤਿੰਨ ਸਾਲ ਦੇ ਸਨ ਮਾਤਾ ਚੜ੍ਹਾਈ ਕਰ ਗਈ, ਉਹ ਯੋਗੀ ਗੁਰੂ ਇਸ ਛੋਟੇ ਬੱਚੇ ਨੂੰ ਆਪਣੇ ਨਾਲ ਲੈ ਗਏ ਕਿਉਂਕਿ ਉਨ੍ਹਾਂ ਦੀ ਦਿਵਜ ਦ੍ਰਿਸ਼ਟ ਇਨ੍ਹਾਂ ਦੇ ਭੂਤ-ਭਵਿੱਖ ਤੇ ਵਰਤਮਾਨ ਨੂੰ ਪੂਰੀ ਤਰ੍ਹਾਂ ਪਰਖ ਚੁਕੀ ਸੀ। ਇਹ ਇਕ ਹੀਗ ਸੀ ਜਿਸ ਨੂੰ ਉਨ੍ਹਾਂ ਦੇ ਗੁਰੂ ਆਪਣੀ ਦੇਖ ਰੇਖ ਵਿਚ ਪਾਲਣਾ ਚਾਹੁੰਦੇ ਸਨ। ਜਦੋਂ ਅਸੀਂ ਸਵਾਮੀ ਜੀ ਦੀਆਂ ਪੁਸਤਕਾਂ ਪੜ੍ਹਦੇ ਹਾਂ ਉਨ੍ਹਾਂ ਵਿਚੋਂ ‘ਹਿਮਾਲਿਆ ਦੇ ਸੰਤਾਂ ਦੇ ਸੰਗ ਨਿਵਾਸ’ ਪੁਸਤਕ ਬਹੁਤ ਹੀ ਉਤਮ ਪੁਸਤਕ ਹੈ। ਜਿਸ ਵਿਚ ਬਹੁਤ ਹੀ ਰਹਸ਼ ਖੋਲ੍ਹੇ ਗਏ ਹਨ। ਸਵਾਮੀ ਜੀ ਜਿਸ ਤਰ੍ਹਾਂ ਦੇ ਸਨ ਉਸ ਵਿਚ ਉਸ ਤਰ੍ਹਾਂ ਦਾ ਰੂਪ ਅੱਖਰਾਂ ਰਾਹੀਂ ਦ੍ਰਿਸ਼ਟਮਾਨ ਕਰਾਇਆ ਹੈ। ਉਨ੍ਹਾਂ ਨੇ ਕੋਈ ਪੜਦਾ ਆਪਣੇ ਜੀਵਨ ਉਪਰ ਨਹੀਂ ਪਾਇਆ। ਜਿਹੇ ਜਿਹੇ ਸੀ ਉਹੋ ਜਿਹੇ ਹੀ ਸੰਸਾਰ ਮੰਚ ਉਪਰ ਸਾਮ੍ਰਾਣੇ ਆਏ। ਜੇ ਤਜਰਬੇ ਉਨ੍ਹਾਂ ਨੇ ਹਿਮਾਲਿਆ ਦੇ ਸੰਤਾਂ ਦੇ ਨਾਲ ਰਹਿ ਕੇ ਕੀਤੇ, ਉਹ ਬਹੁਤ ਹੀ ਅਦਭੂਤ ਹਨ ਅਤੇ ਸਾਂਨੂੰ ਰਸਤਾ ਦਿਖਾਉਂਦੇ ਹਨ। ਅਜਕਲੁ ਦੇ ਕਰਨੀਹੀਣ ਸਾਧੂਆਂ ਨੂੰ ਸਵਾਮੀ ਜੀ ਦੇ ਅੱਖਰਾਂ ਵਿਚੋਂ ਪਤਾ ਲਗਦਾ ਹੈ ਕਿ ਕਿਹੋ ਜਿਹੀ ਘਾਲਣਾ ਕਰ ਰਹੇ ਸਨ ਅਤੇ ਕਿਹੋ ਜਿਹੇ ਅਧਿਆਤਮਕ ਤਜਰਬੇ ਜ਼ਿੰਦਗੀ ਵਿਚ ਕਰ ਰਹੇ ਸਨ। ਉਨ੍ਹਾਂ ਰਾਹੀਂ ਬਹੁਤ ਰਹਸ਼, ਗੁਪਤ ਭੇਦ ਖੁਲ੍ਹੇ ਗਏ ਹਨ। ਐਉਂ ਸਮਝੇ ਕਿ ਜੋ ਅਧਿਐਨ ਸਵਾਮੀ ਜੀ ਨੇ ਆਪਣੇ ਜੀਵਨ ਵਿਚ ਕੀਤਾ ਉਸ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਤਾਂ ਸਾਡੇ ਸਾਮ੍ਰਾਣੇ ਉਹ ਗੱਲਾਂ, ਜਿਨ੍ਹਾਂ ਦਾ ਸਾਂਨੂੰ ਕੋਈ ਨਿਰਣਾ ਨਹੀਂ ਸੀ ਹੋ ਸਕਦਾ, ਦੇ ਅਰਥ ਇਕ ਦਮ ਖੁਲ੍ਹੇ ਕੇ ਸਾਮ੍ਰਾਣੇ ਆ ਜਾਂਦੇ ਹਨ।

ਉਦਾਹਰਣ ਦੇ ਤੌਰ ਤੇ ਸਵਾਮੀ ਜੀ ਲਿਖਦੇ ਹਨ ਕਿ ਇਕ ਵਾਰੀ ਮੌਤ ਬਾਰੇ ਮੈਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ

ਰਿਹਾ ਸੀ ਤਾਂ ਉਥੇ ਇਕ ਖੁਲ੍ਹਾ ਢੁਲ੍ਹਾ ਸੰਨਿਆਸੀ ਆ ਗਿਆ। ਜਦੋਂ ਮੈਂ ਪੜ੍ਹਾਉਂਦਾ ਤਾਂ ਉਹ ਉਚੀ-ਉਚੀ ਹਸਣ ਲਗ ਜਾਂਦਾ। ਮੈਂ ਉਸ ਨੂੰ ਚੁੱਪ ਕਰਾਇਆ ਪਰ ਉਹ ਚੁੱਪ ਨਾ ਹੀ ਹੋਇਆ। ਮੈਂ ਕਲਾਸ ਵਿਚ ਪੜ੍ਹਾਉਣਾ ਬੰਦ ਕਰਕੇ ਆਪਣੇ ਨਿਜ ਅਸਥਾਨ ਤੇ ਆ ਗਿਆ। ਉਹ ਸੰਨਿਆਸੀ ਵੀ ਮੇਰੇ ਪਿਛੋਂ-ਪਿਛੇ ਮੇਰੇ ਨਾਲ ਹੀ ਆ ਗਿਆ। ਮੈਂ ਕਿਹਾ ਕਿ ਸ਼ਾਮੀ ਜੀ ਜਦੋਂ ਮੈਂ ਪੜ੍ਹਾ ਰਿਹਾ ਸੀ ਆਪ ਕਿਉਂ ਹਸਦੇ ਸੀ? ਕੀ ਆਪ ਨੂੰ ਮਰਿਆਦਾ ਦਾ ਪਤਾ ਨਹੀਂ? ਉਸ ਨੇ ਕਿਹਾ ਕਿ ਤੈਨੂੰ ਮੌਤ ਬਾਰੇ ਕੁਝ ਵੀ ਪਤਾ ਨਹੀਂ, ਜਦੋਂ ਮੈਂ ਬੋਡੀ ਤਕਰਾਰ ਕੀਤੀ ਤਾਂ ਉਸ ਨੇ ਮੇਰਾ ਭਰਮ ਦੂਰ ਕਰਨ ਵਾਸਤੇ ਕਿਹਾ ਕਿ ਕੋਈ ਜਿਉਂਦੀ ਚੀਜ਼ ਲਿਆਵੇ। ਮੈਂ ਵੱਡਾ ਕੀੜਾ ਚੁੱਕ ਲਿਆਇਆ। ਉਸ ਨੇ ਉਸ ਕੀੜੇ ਨੂੰ ਵਿਚਾਲਿਓ ਕੱਟ ਕੇ ਦੋ ਹਿੱਸੇ ਕਰ ਦਿਤੇ। ਉਸ ਨੇ ਕੱਟੇ ਹੋਏ ਹਿੱਸੇ ਦੂਰ ਵਿੱਖ ਨਾਲ ਇਧਰ ਉਧਰ ਕਰ ਦਿਤੇ। ਉਹ ਉਨ੍ਹਾਂ ਨੂੰ ਦੇਖਦਾ ਰਿਹਾ। ਇਹ ਪਤਾ ਨਹੀਂ ਕਿ ਉਸ ਨੇ ਕੋਈ ਮੰਤਰ ਪੜ੍ਹਾ ਜਾਂ ਉਸ ਦੇ ਅੰਦਰ ਹੀ ਕੋਈ ਸ਼ਕਤੀ ਸੀ, ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਉਹ ਦੋਵੇਂ ਹਿੱਸੇ ਇਕ ਦੂਜੇ ਨਾਲ ਆ ਕੇ ਜੁੜ ਗਏ ਅਤੇ ਉਹ ਕੀੜਾ ਫੇਰ ਤੁਰਨ ਲਗ ਗਿਆ। ਇਹ ਬੜਾ ਭਾਰੀ ਰਹੱਸ ਹੈ ਜਿਸ ਨੇ ਸਾਡੀਆਂ ਕਈ ਅੜਾਉਣੀਆਂ ਸੁਲਝਾਅ ਦਿਤੀਆਂ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਗੁਰੂ ਦਸ਼ਮੇਸ਼ ਪਿਤਾ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ, ਖਾਲਸਾ ਸਾਜਿਆ ਉਸ ਸਮੇਂ ਆਪ ਨੇ ਇਕ ਸਿਰ ਦੀ ਮੰਗ ਕੀਤੀ ਤਾਂ ਭਾਈ ਦਇਆ ਸਿੰਘ ਜੀ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਮਹਾਰਾਜ ਜੀ ਨੇ ਉਸ ਦਾ ਸੀਸ ਸਾਰਿਆਂ ਦੇ ਸਾਮ੍ਰਾਣੇ ਉਤਾਰ ਦਿਤਾ। ਇਸੇ ਤਰ੍ਹਾਂ ਵਾਰੀ-ਵਾਰੀ ਪੰਜ ਸੀਸ ਉਤਾਰੇ ਗਏ, ਉਸ ਪਿਛੋਂ ਉਨ੍ਹਾਂ ਨੇ ਜਲ ਦੇ ਛਿੱਟੇ ਉਨ੍ਹਾਂ ਉਪਰ ਮਾਰੇ, ਉਹ ਪੰਜੋ ਸਿਰ ਆਪੋ ਆਪਣੇ ਧੜ ਨਾਲ ਜੁੜ ਗਏ ਅਤੇ ਉਹ ਖੜ੍ਹੇ ਹੋ ਗਏ। ਉਨ੍ਹਾਂ ਨੂੰ ਤਲਵਾਰ ਦੀ ਧਾਰ ਤੋਂ ਨਵਾਂ ਜੀਵਨ ਮਿਲ ਗਿਆ, ਇਹ ਕੋਈ ਬਹੁਤ ਗਹਿਰਾ ਰਹੱਸ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕੇ। ਇਸ ਦੇ ਬਾਰੇ ਬਹੁਤ ਹੀ ਕਲਪਤ ਕਹਾਣੀਆਂ ਬਣਾ ਲਈਆਂ ਅਤੇ ਗੁਰੂ ਸ਼ਕਤੀ ਨੂੰ ਹੀਣਾ ਬਣਾ ਦਿਤਾ। ਜੇ ਉਹ ਸਵਾਮੀ ਜੀ ਕੱਟੇ ਹੋਏ ਕੀੜੇ ਨੂੰ ਜੋੜ ਸਕਦਾ ਹੈ ਤਾਂ ਗੁਰੂ ਦਸ਼ਮੇਸ਼ ਪਿਤਾ ਜੀ ਤੋਂ ਕਿਉਂ: ਇਹ ਆਸ ਨਹੀਂ ਰੱਖੀ ਜਾ ਸਕਦੀ? ਬਾਬਾ ਗੁਰਦਿਤਾ ਜੀ ਨੇ ਮੁਗੀ ਹੋਈ ਗਉ ਨੂੰ ਜਿਉਂਦੀ ਕਰ ਦਿਤਾ। ਨਾਮਦੇਵ ਜੀ ਨੇ ਬਿਸਮਲ ਕੀਤੀ ਹੋਈ ਗਉ ਜਿਉਂਦੀ ਕਰਕੇ ਦੁੱਧ ਚੋ ਕੇ ਦਿਲੀ ਦੇ ਮੁਸਲਿਮ ਬਾਦਸ਼ਾਹ ਦੇ ਪੇਸ਼ ਕੀਤਾ।

ਸਿੱਖ ਇਤਿਹਾਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਕੁਰਕਸ਼ੇਤਰ ਗ੍ਰਹਿਣ ਦੇ ਸਮਾਗਮ ਸਮੇਂ ਗਏ, ਸੂਰਜ ਗ੍ਰਹਿਣ ਵਿਚ ਅੱਗ ਜਾਲਣੀ ਬਹੁਤ ਹੀ ਬੁਰੀ ਮੰਨੀ ਗਈ ਹੈ। ਉਸ ਵੇਲੇ ਤਾਂ ਜੇ ਪੱਕਿਆ ਹੋਇਆ ਅੰਨ ਪਿਆ ਹੋਵੇ, ਉਸ ਨੂੰ ਗ੍ਰਹਿਣਿਆ ਹੋਇਆ ਅੰਨ ਆਖਿਆ

ਜਾਂਦਾ ਹੈ ਅਤੇ ਘਟ ਹੀ ਖਾਂਦੇ ਹਨ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਇਕ ਰਾਜਕੁਮਾਰ ਅਤੇ ਰਾਣੀ ਆਏ, ਉਹ ਕਿਸੇ ਰਜੇ ਤੋਂ ਹਾਰ ਖਾ ਕੇ ਇਥੇ ਪਹੁੰਚੇ ਸਨ, ਰਸਤੇ ਵਿਚ ਉਨ੍ਹਾਂ ਨੇ ਇਕ ਮਿਰਗ ਦਾ ਸ਼ਿਕਾਰ ਕੀਤਾ, ਉਹ ਉਨ੍ਹਾਂ ਦੇ ਪਾਸ ਸੀ, ਮਹਾਰਾਜ ਜੀ ਦੇ ਕਹਿਣ ਤੇ ਉਨ੍ਹਾਂ ਨੇ ਉਹ ਮਿਰਗ ਦੇਗੇ ਵਿਚ ਪਾ ਕੇ ਰਿਣਣਾ ਸ਼ੁਰੂ ਕਰ ਦਿਤਾ। ਧੂਆਂ ਦੇਖ ਕੇ ਕੁਰਸ਼ੇਤਰ ਦੇ ਮੇਲੇ ਵਿਚ ਤਰਕ ਬਿਤਰਕ ਸ਼ੁਰੂ ਹੋ ਗਏ ਕਿ ਇਕ ਸਾਧੂ ਸੁਰਜ ਗ੍ਰਹਿਣ ਦੇ ਸਮੇਂ ਚੁਲ੍ਹੇ ਵਿਚ ਅੱਗ ਜਲਾਈ ਹੋਈ ਹੈ। ਸੋਸ਼ਟ ਬ੍ਰਾਹਮਣ ਗੁਰੂ ਮਹਾਰਾਜ ਜੀ ਦੇ ਇਸ ਕੌਤਕ ਨੂੰ ਨਾ ਸਮਝਦੇ ਹੋਏ, ਬਹੁਤ ਹੀ ਕਿੰਤੂ ਪ੍ਰੰਤੂ ਕਰ ਰਹੇ ਸਨ। ਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਵਿਚੋਂ ਜੋ ਸਭ ਤੋਂ ਸਿਆਣਾ ਹੈ ਅਸੀਂ ਉਸ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨਾ ਚਾਹੁੰਦੇ ਹਾਂ।

ਮਾਸ ਖਾਣਾ ਬ੍ਰਾਹਮਣ
ਸਮਾਜ ਵਿਚ ਬੁਰਾ
ਮੰਨਿਆ ਜਾਂਦਾ ਹੈ, ਪਰ
ਗੁਰੂ ਮਹਾਰਾਜ ਜੀ ਨੇ
ਸ਼ਬਦ ਉਚਾਰਨ ਕਰਕੇ
ਸਿੱਧ ਕਰ ਦਿਤਾ ਕਿ
ਤੁਸੀਂ ਵੀ ਮਾਸ ਖਾਂਦੇ
ਹੋ। ਆਪਣੀ ਮਤ
ਦਿੰਦਿਆਂ ਆਪ ਨੇ
ਕਿਹਾ ਕਿ ਇਹ ਝਗੜੇ
ਮਾਸ ਖਾਣ ਦੇ ਜਾਂ ਨਾ
ਖਾਣ ਦੇ ਨਿਰਮਲ ਹਨ,
ਅਸਲੀ ਤੱਤ ਨੂੰ
ਪਛਾਨਣ ਦੀ ਗੱਲ
ਕਰਨੀ ਚਾਹੀਦੀ ਹੈ।

ਨਾਨੂੰ ਪੰਡਤ ਸਭ
ਤੋਂ ਸ਼ੋਮਣੀ ਹੋ ਕੇ ਗੱਲ
ਕਰ ਰਿਹਾ ਸੀ। ਉਸ ਨੇ

ਗੁਰੂ ਮਹਾਰਾਜ ਜੀ ਦਾ ਸਿਧਾਂਤ ਸੁਣ ਕੇ ਨਮਸਕਾਰ ਕੀਤੀ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਇਕੱਠੇ ਹੋਏ ਵਿਵਾਨਾਂ ਨੂੰ ਲੰਗਰ ਛਕਾਉਣਾ ਸ਼ੁਰੂ ਕਰ ਦਿਤਾ, ਪ੍ਰਤੱਖ ਰੂਪ ਵਿਚ ਦੇਗ ਵਿਚ ਹਰਨ ਦਾ ਮਾਸ ਰਿਨਿਆ ਗਿਆ ਸੀ ਪਰ ਉਹ ਖੀਰ ਰੂਪ ਵਿਚ ਸਾਰਿਆਂ ਨੂੰ ਛਕਾਇਆ ਜਾ ਰਿਹਾ ਸੀ। ਇਸ ਘਟਨਾ ਬਾਰੇ ਬਹੁਤ ਵਾਦ ਵਿਵਾਦ ਸੀ, ਅਸਾਡੇ ਪੜ੍ਹੇ ਲਿਖੇ ਸੱਜਣ ਇਸ ਗੱਲ ਨੂੰ ਮੰਨ ਨਹੀਂ ਰਹੇ ਸਨ ਅਤੇ ਇਸ ਦੀ ਆੜ ਲੈ ਕੇ ਮਾਸ ਖਾਣ ਦੀਆਂ ਦਲੀਲਾਂ ਦਿੰਦੇ ਰਹਿੰਦੇ ਸਨ ਅਤੇ ਇਹ ਵੀ ਕਿੰਤੂ ਕਰ ਰਹੇ ਸਨ ਕਿ ਮਾਸ ਖੀਰ ਕਿਵੇਂ ਬਣ ਰਿਗਾ ਪਰ ਇਹ ਸਾਰੇ ਭੁਲੇਖੇ ਡਾ। ਸਵਾਮੀ ਰਾਮ ਜੀ ਦੇ ਜੀਵਨ ਵਿਚ ਆਈ ਹੋਈ ਇਕ ਚਮਤਕਾਰੀ ਕਥਾ ਨੇ ਦੂਰ ਕਰ ਦਿਤੇ।

ਆਪ ਜੀ ਇਕ ਬ੍ਰਾਹਮਣ ਨੂੰ ਲੈ ਕੇ ਸੀ ਨਗਰ ਤੋਂ ਦੂਰ ਗੰਗਾ ਦੇ ਕੰਢੇ ਰਹਿਣ ਵਾਲੇ ਇਕ ਸੰਤ ਨੂੰ ਮਿਲਣ ਗਈ। ਉਸ ਨੇ ਇਨ੍ਹਾਂ ਦੇ ਖਾਣ ਲਈ ਗੰਗਾ ਵਿਚ ਰੁੜੇ ਆਉਂਦੇ ਮੁਰਦੇ ਦੇ ਮਾਸ ਨੂੰ ਕੱਟ ਕੇ ਰਿਣਣਾ ਧਰ ਦਿਤਾ, ਸਵਾਮੀ ਜੀ

ਨੇ ਉਸ ਮਹਾਤਮਾ ਨੂੰ ਕਿਹਾ ਕਿ ਅਸੀਂ ਸ਼ਾਕਾਹਾਰੀ ਹਾਂ। ਉਸ ਨੇ ਕਿਹਾ ਕਿ ਕੋਈ ਬਾਤ ਨਹੀਂ ਤੁਹਾਨੂੰ ਮਨ ਇੱਛਤ ਚੀਜ਼ ਛਕਾਈ ਜਾਵੇਗੀ। ਜਦੋਂ ਖਾਣ ਲਈ ਉਸ ਪਤੀਲੇ ਵਿਚੋਂ ਕੜਫ਼ੀ ਨਾਲ ਪੌਤਿਆਂ ਤੇ ਪਾ ਕੇ ਕੱਢਿਆ ਗਿਆ ਤਾਂ ਉਹ ਬਹੁਤ ਹੀ ਸੁਆਦੂ ਰਸਗੁੱਲੇ ਸਨ। ਸਵਾਮੀ ਜੀ ਨੂੰ ਇਹ ਸੱਕ ਪਿਆ ਕਿ ਕਿਤੇ ਇਸ ਨੇ ਸਾਨੂੰ ਹਿਪਨੋਟਾਈਜ਼ (ਜਾਦੂ) ਨਾ ਕਰ ਦਿਤਾ ਹੋਵੇ ਕਿਉਂਕਿ ਹਿਪਨੋਟਾਈਜ਼ ਵਿਚ ਅਜਿਹੀਆਂ ਸ਼ਕਤੀਆਂ ਆਮ ਹੀ ਹੋਇਆ ਕਰਦੀਆਂ ਹਨ। ਉਸ ਮਹਾਤਮਾ ਨੇ ਕਿਹਾ ਮੈਂ ਤੁਹਾਨੂੰ ਹਿਪਨੋਟਾਈਜ਼ ਨਹੀਂ ਕੀਤਾ, ਮੈਨੂੰ ਉਹ ਵਿਦਿਆ ਆਉਂਦੀ ਹੈ ਕਿ ਕੋਈ ਚੀਜ਼ ਬਣਾਉਣੀ ਸ਼ੁਰੂ ਕਰ ਦਿਓ, ਜਿਸ ਚੀਜ਼ ਦੀ ਖਾਣ ਲਈ ਇਛਿਆ ਹੋਵੇਗੀ ਉਹੋ ਬਣ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਅਥਰਵਣਵੇਦ ਦਾ ਗਿਆਤਾ ਹਾਂ, ਮੈਂ doctrate (ਉਚੀ ਉਪਾਧੀ) ਕੀਤੀ ਹੋਈ ਹੈ, ਸੰਸਕ੍ਰਿਤ ਦਾ ਸਕਾਲਰ ਹਾਂ। ਮੈਂ ਬੇਸਿਕ elements (ਤੱਤਾਂ) ਦੀ ਪ੍ਰਗਤੀ ਕਰਨ ਵਾਲੀ ਕ੍ਰਿਆ ਤੇ ਮਿਹਨਤ ਕਰਦਾ ਰਿਹਾ ਹਾਂ। ਮੈਨੂੰ ਆਪਣੇ ਧੈਅ ਤੋਂ ਪਹੁੰਚਣ ਲਈ 20 ਸਾਲ ਦਾ ਸਮਾਂ ਲੱਗਿਆ। ਹੁਣ ਮੈਰੇ ਅੰਦਰ ਸ਼ਕਤੀ ਪੈਦਾ ਹੋ ਗਈ ਹੈ ਕਿ ਮੈਂ ਆਪਣੀ ਇੱਛਾ ਨਾਲ ਜੋ ਵੀ ਚਾਹੀਂ ਉਹ ਬਣਾ ਸਕਦਾ ਹਾਂ।

ਇਸ ਘਟਨਾ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਵਿਚ ਆਈ ਹੋਈ ਉਪਰ ਕਥੀ ਕਥਾ ਦਾ ਨਿਰਣ ਕਰਨ ਵਿਚ ਬਹੁਤ ਹੀ ਮਦਦ ਕੀਤੀ।

ਸਵਾਮੀ ਜੀ ਨੇ ਆਪਣੇ ਜੀਵਨ ਕਾਲ ਵਿਚ ਬਹੁਤ ਹੀ ਅਦਭੁੱਤ ਪ੍ਰਯੋਗ ਕੀਤੇ, ਤਿੰਨ ਸਾਲ ਦੀ ਉਮਰ ਤੋਂ ਆਪ ਆਪਣੇ ਗੁਰਦੇਵ ਨਾਲ ਰਹੇ। ਇਨ੍ਹਾਂ ਦੇ ਗੁਰਦੇਵ ਨੇ ਇਨ੍ਹਾਂ ਨੂੰ ਹਰ ਪੱਖ ਵਿਚ ਸਫਲ ਹੋਣ ਲਈ ਸੁਤੰਤਰ ਰੂਪ ਵਿਚ ਤਜਰਬੇ ਕਰਨ ਦਾ ਅਵਸਰ ਦਿਤਾ। ਜਿਥੇ ਅਧਿਆਤਮਕ ਵਿਦਿਆ ਵਿਚ ਇਨ੍ਹਾਂ ਨੂੰ ਸਿਖਰ ਦੀ ਗਿਆਤ ਕਰਾਈ ਗਈ, ਉਥੇ ਦੁਨਿਆਵੀ ਵਿਦਿਆ ਵਿਚ ਵੀ ਕਿਸੇ ਤਰ੍ਹਾਂ ਘਟ ਨਾ ਰਹੇ। ਆਪ ਨੇ Oxford (ਇੰਗਲੈਂਡ) ਦੇ ਵਿਸ਼ਵ ਵਿਦਿਆਲੇ ਤੋਂ Ph.D. ਕੀਤੀ, ਦੁਨੀਆਂ ਦਾ ਕੋਈ ਦੇਸ਼ ਨਹੀਂ ਜਿਸ ਥਾਂ ਡਾ। ਸਵਾਮੀ ਰਾਮ ਜੀ ਨਾ ਗਏ ਹੋਣ ਅਤੇ ਉਨ੍ਹਾਂ ਨੇ ਉਥੋਂ ਖੋਜ ਕਰਕੇ ਕੁਝ ਪ੍ਰਾਪਤ ਨਾ ਕੀਤਾ ਹੋਵੇ। ਉਨ੍ਹਾਂ ਨੇ ਬਰਫਾਨੀ ਗੁਫਾਵਾਂ ਵਿਚ ਬੈਠ ਕੇ ਅੰਦਰ ਦੀ ਦੀਰਘ ਖੋਜ ਕੀਤੀ ਅਤੇ ਬਹੁਤ ਤਜਰਬੇ ਕੀਤੇ, ਯੋਗ ਸਾਧਨਾ ਵਿਚ ਆਪ ਨੇ ਕਮਾਲ

ਹੀ ਕਰ ਦਿਤਾ ਉਨ੍ਹਾਂ ਨੇ ਯੋਗ ਨੂੰ ਇਕ ਵਿਗਿਆਨਕ ਵਿਸ਼ਾ ਸਿੱਧ ਕਰਕੇ ਦਸਿਆ, Menninger Foundation ਵਿਚ ਕੀਤੇ ਗਏ Autonomic N.S ਤੇ ਪੂਰਾ ਕੰਟਰੋਲ Biofeed back ਦੇ ਤਜਰਬੇ ਕੀਤੇ, ਅੱਜ ਤਕ ਉਨ੍ਹਾਂ ਤਜਰਬਿਆਂ ਨੂੰ ਮਿਸਾਲ ਵਜੋਂ ਪੇਸ਼ ਕੀਤਾ ਜਾਂਦਾ ਹੈ, ਇਨ੍ਹਾਂ ਤਜਰਬਿਆਂ ਨੂੰ ਹੋਰ ਕੋਈ ਵੀ ਨਹੀਂ ਕਰ ਸਕਿਆ। ਅਮਰੀਕਾ ਵਿਚ ਜਦੋਂ ਸਵਾਮੀ ਜੀ ਨੇ ਇਹ ਤਜਰਬਾ ਕਰਕੇ ਦਿਖਾਇਆ ਮੈਡੀਕਲ ਦੇ ਮਹਾਨ ਡਾਕਟਰ ਇਹ ਅਧਿਐਨ ਕਰਨ ਲਈ ਆਏ ਹੋਏ ਸਨ, ਉਨ੍ਹਾਂ ਨੇ ਕੁਝ ਚਿਰ ਲਈ ਦਿਲ ਦੀ ਗਤੀ ਬੰਦ ਕਰ ਦਿਤੀ, ਡਾਕਟਰਾਂ ਨੇ ਕਹਿ ਦਿਤਾ ਕਿ ਇਹ ਮਰ ਚੁਕਿਆ ਹੈ ਪਰ ਫੇਰ ਇਹ ਗਤੀ ਚਾਲੂ ਕਰ ਦਿਤੀ। ਸਵਾਮੀ ਜੀ ਨੇ ਕਿਹਾ ਕਿ ਮੈਡੀਕਲ ਸਾਇੰਸ ਤੋਂ ਯੋਗ ਬਹੁਤ ਅੱਗੇ ਹੈ। ਸਵਾਮੀ ਜੀ ਜਿਥੇ ਇਕ ਯੋਗੀ ਸਨ, ਯੋਗ ਦੀਆਂ ਛੂੰਘਿਆਈਆਂ ਤਕ ਉਨ੍ਹਾਂ ਨੇ ਖੋਜ ਕਰਕੇ ਨਿਰਣਾ ਲੈ ਕੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਉਥੇ ਆਪ ਮਹਾਨ ਵਿਦਵਾਨ ਵੀ ਸਨ। ਜਰਮਨੀ ਤੋਂ ਆਪ ਨੇ, ਡਾਕਟਰੀ ਦੀ ਡਿਗਰੀ ਲਈ, ਇੰਗਲੰਸ਼, ਸੰਸਕ੍ਰਿਤ, ਹਿੰਦੀ ਆਦਿ ਦੇ ਆਪ ਪੁਰਦਰ ਵਿਦਵਾਨ ਸਨ, ਆਪ ਨੇ ਇਕ ਵਾਰੀ ਮੈਨੂੰ ਦਸਿਆ ਕਿ ਅਸੀਂ ਕਰਾਨ ਸਰੀਫ ਦੀ ਖੋਜ ਭਰਪੂਰ ਵਿਦਿਆ ਛੇ ਮਹੀਨੇ ਮਸਜਿਦ ਵਿਚ ਰਹਿ ਕੇ ਹਾਸਲ ਕੀਤੀ। ਨਮਾਜ਼ ਦੇ ਰਹੱਸ ਨੂੰ ਜਾਨਣ ਲਈ ਅਸੀਂ ਨਮਾਜ਼ੀਆਂ ਵਿਚ ਸ਼ਾਮਲ ਹੁੰਦੇ ਰਹੇ। ਇਸੇ ਤਰ੍ਹਾਂ ਨਾਲ ਆਪ ਨੇ ਦਸਿਆ ਕਿ ਗਿਰਜੇ ਵਿਚ ਰਹਿ ਕੇ ਮੈਂ ਬਹੁਤ ਛੂੰਘਿਆਈ ਵਿਚ ਜਾ ਕੇ ਬਾਈਬਲ ਦਾ ਅਧਿਆਨ ਕੀਤਾ। ਦੁਨੀਆ ਦੇ ਹਰ ਦੇਸ਼ ਵਿਚ ਆਪ ਨੇ ਜਾ ਕੇ ਆਪਣੇ ਤਜਰਬਿਆਂ ਭਰੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਾਇਆ। ਆਪ ਜੀ ਨੇ ਸੰਸਾਰ ਨੂੰ ਇਹ ਵੀ ਦਸਿਆ ਕਿ ਯੋਗੀ ਕੈਂਸਰ ਵਰਗੇ ਰੋਗਾਂ ਨੂੰ ਵੀ ਆਪਣੇ ਉਤੇ ਖਿੱਚ ਲੈਂਦੇ ਹਨ ਅਤੇ ਮਰੀਜ਼ ਨੂੰ ਉਸੇ ਸਮੇਂ ਸਵੱਸਥ ਕਰਕੇ ਤੌਰ ਦਿੰਦੇ ਹਨ, ਉਨ੍ਹਾਂ ਨੇ ਆਪਣੀਆਂ ਪੁਸਤਕਾਂ ਵਿਚ ਇਸ ਬਾਰੇ ਬਹੁਤ ਵਿਸਥਾਰ ਨਾਲ ਜ਼ਿਕਰ ਕੀਤੇ ਹਨ। ਉਹ ਜਦੋਂ ਮੇਰੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਦਸਿਆ ਸੀ ਕਿ ਗੁਰੂ ਮਹਾਰਾਜ ਜੀ ਦਾ ਸਿਧਾਂਤ ਹੈ, ਨਾਮ ਦੀ ਅਉਖਧ ਸਾਰੇ ਸਰੀਰਾਂ ਵਿਚ ਵਾਹਿਗੁਰੂ ਨੇ ਰੱਖੀ ਹੋਈ ਹੈ ਪਰ ਸਮਰੱਥ ਗੁਰੂ ਤੋਂ ਬਗੈਰ ਉਸ ਦੀ ਵਰਤੋਂ ਬਾਰੇ ਕੁਝ ਪਤਾ ਨਹੀਂ ਲੱਗ ਸਕਦਾ। ਜਦੋਂ ਸਮਰੱਥ ਗੁਰੂ ਸੰਜਮ ਦਸ ਕੇ ਦਵਾਈ ਖਾਣ ਦਾ ਤਰੀਕਾ ਦਸ ਦਿੰਦਾ ਹੈ ਤਾਂ ਦਵਾਈ ਖਾਣ ਨਾਲ ਸੁਪਨੇ ਵਿਚ ਰੋਗ ਨਹੀਂ ਆਇਆ ਕਰਦਾ। ਮੈਂ ਉਨ੍ਹਾਂ ਨੂੰ ਦਸਿਆ ਕਿ ਅਸੀਂ ਰੋਗੀ ਨੂੰ ਪ੍ਰਮੇਸ਼ਰ ਨਾਲ ਜੋੜਨ ਵਾਸਤੇ ਰੂਹਾਨੀ ਸ਼ਬਦ ਦਿੰਦੇ ਹਾਂ, ਉਹ ਜਿਉ-ਜਿਉ ਪ੍ਰਮੇਸ਼ਰ ਨਾਲ ਜੁੜਦਾ ਹੈ, ਪ੍ਰਮੇਸ਼ਰ ਦੀ ਐਨਰਜੀ (ਸ਼ਕਤੀ) ਉਸ ਵਿਚ ਸਾਖ਼ਾਤਕਾਰ ਹੁੰਦੀ ਜਾਂਦੀ ਹੈ ਅਤੇ ਉਸ ਦੇ ਰੋਗੀ ਸੈਲਾਂ ਨੂੰ ਤੰਦਰੁਸਤੀ ਪ੍ਰਦਾਨ ਕਰਦੀ ਹੈ। ਮੈਂ ਇਹ ਵੀ ਕਿਹਾ ਸੀ ਕਿ ਸਵਾਮੀ ਜੀ! ਤੁਸੀਂ ਦੂਸਰਿਆਂ ਦਾ ਰੋਗ ਆਪਣੇ ਉਪਰ ਨਾ ਲਿਆ ਕਰੋ ਕਿਉਂਕਿ ਜੇ ਕੀਤੇ ਜਾਣ ਵਾਲੇ ਸਾਧਨਾ ਵਿਚ ਵਿਘਨ ਪੈ ਜਾਵੇ ਤਾਂ ਰੋਗ ਆਪਣੇ ਉਪਰ ਹੀ ਮਾਰੁ ਅਸਰ ਕਰਦੇ ਹਨ। ਡਾ. ਸਵਾਮੀ ਰਾਮ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਬਹੁਤ ਗਹਿਰੇ ਜਾ ਕੇ

ਕੀਤਾ ਸੀ ਅਤੇ ਜਦੋਂ ਰਤਵਾੜਾ ਸਾਹਿਬ ਸਮਾਗਮ ਤੇ ਆਏ ਉਸ ਵੇਲੇ ਉਨ੍ਹਾਂ ਨੇ ਲੱਖਾਂ ਬੰਦਿਆਂ ਵਿਚ ਕਿਹਾ ਕਿ ਸਿੱਖ ਧਰਮ ਇਕ ਉਤਮ ਧਰਮ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਰਵੋਤਮ ਹਨ। ਉਸ ਸਮੇਂ ਆਪ ਨੇ ਇਹ ਵੀ ਕਿਹਾ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਅੰਗਰੇਜ਼ੀ ਵਿਚ ਕਰਨਾ ਚਾਹੁੰਦਾ ਹਾਂ ਤਾਂ ਕਿ ਅੰਗਰੇਜ਼ੀ ਜਾਨਣ ਵਾਲੇ ਵਿਦਵਾਨ ਆਪਣਿਆਂ ਇਲਾਕਿਆਂ ਦੀਆਂ ਬੋਲੀਆਂ ਵਿਚ ਇਸ ਅਨੁਵਾਦ ਨੂੰ ਕਰ ਸਕਣ। ਮਰਾਠੀ, ਬੰਗਾਲੀ, ਉੜੀਆ, ਤਾਮਿਲ ਆਦਿ ਬੋਲੀਆਂ ਵਿਚ ਅਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਪਹੁੰਚ ਸਕੀ। ਇਹ ਉਨ੍ਹਾਂ ਦਾ ਬਹੁਤ ਵੱਡਾ ਉਪਕਾਰ ਸੀ ਪਰ ਕਾਲ ਦੇ ਮਾਰੂ ਹੱਥ ਨੇ ਇਹ ਸਿਰੇ ਨਾ ਚੜ੍ਹਨ ਦਿਤਾ ਅਤੇ ਉਹ ਇਕ ਸੈੱਚੀ ਦਾ ਹੀ ਅਨੁਵਾਦ ਕਰ ਸਕੇ। ਜਦੋਂ ਸਵਾਮੀ ਜੀ ਅਨੁਵਾਦ ਕਰ ਰਹੇ ਸਨ ਤਾਂ ਉਨ੍ਹਾਂ ਨਾਲ ਟੈਲੀਫੋਨ ਤੇ ਮੇਰੀ ਗੱਲ ਹੋਈ ਸੀ, ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਇਕ ਸਾਲ ਵਿਚ ਕਰ ਦੇਵਾਂਗਾ, ਇਹ ਬਹੁਤ ਹੀ ਅਸੰਭਵ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਸ਼ਬਦ ਇਕ ਫਿਲੋਸਫੀ ਹੈ, ਉਸ ਦਾ ਪਿਛੋਕੜ ਦੁਨੀਆਂ ਭਰ ਦੀ ਫਿਲਾਸਫੀ ਨਾਲ ਸਬੰਧ ਰਖਦਾ ਹੈ। ਜਦੋਂ ਤਕ ਉਨ੍ਹਾਂ ਧਰਮਾਂ ਬਾਰੇ ਪੂਰੀ ਗਿਆਤ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕਰਨਾ ਸੰਭਵ ਨਹੀਂ ਹੈ। ਆਪ ਜੀ ਦੀ ਹਰ ਰੋਜ਼ ਦੀ ਜੋ ਮਰਿਆਦਾ ਸੀ ਉਹ ਆਪ 24 ਘੰਟਿਆਂ ਵਿਚੋਂ ਦੋ ਘੰਟੇ ਸੌਂਦੇ ਸਨ। ਦਿਨ ਵਿਚ ਸਾਰੇ ਕਾਰਜ ਦੇ ਖਦੇ ਸਨ, ਸਭ ਨੂੰ ਹਦਾਇਤਾਂ ਦਿੰਦੇ ਸਨ ਅਤੇ ਰਾਤ ਨੂੰ ਸਿਰਫ ਤਰਲ ਭੋਜਨ ਲਿਆ ਕਰਦੇ ਸਨ ਅਤੇ ਸਾਰੀ ਰਾਤ ਸਮਾਧੀ ਵਿਚ ਲੀਨ ਰਿਹਾ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਵੀ ਆਪ ਰਾਤ ਨੂੰ ਜਦੋਂ ਸਾਰੇ ਟਿਕ ਜਾਂਦੇ ਸਨ ਅਤੇ ਰਾਤ ਸਾਂ-ਸਾਂ ਦੇ ਰੂਪ ਵਿਚ ਆਪਣੀ ਹੋਂਦ ਨੂੰ ਜਣਾਉਂਦੀ ਸੀ, ਉਸ ਵੇਲੇ ਕਰਿਆ ਕਰਦੇ ਸਨ। ਆਪ ਜੀ ਦੇ ਅਨਾਈਆਂ ਵਿਚੋਂ ਡਾ. ਵੇਦ ਭਾਰਤੀ ਜੀ ਗਿਆਨ ਪ੍ਰਾਪਤ ਮਹਾਪੁਰਸ਼ ਹਨ। ਹੋਰ ਵੀ ਆਪ ਦੇ ਬਹੁਤ ਸਾਰੇ ਸ਼ਿਸ਼ ਹਨ, ਮੈਂ ਉਨ੍ਹਾਂ ਨਾਲ ਕੋਈ ਸੰਪਰਕ ਪੈਦਾ ਨਹੀਂ ਕਰ ਸਕਿਆ, ਇਨ੍ਹਾਂ ਵਿਚੋਂ ਸ੍ਰੀ ਰਘਪਾਲ ਮਲਹੋਤਰਾ ਜੀ ਕਰਿਡ ਦੇ ਡਾਇਰੈਕਟਰ ਹਨ ਉਨ੍ਹਾਂ ਨਾਲ ਮੇਰਾ ਬਹੁਤ ਪਿਆਰ ਹੈ। ਡਾ. ਬੀਬੀ ਤੇਜਿੰਦਰ ਮਲਹੋਤਰਾ, ਅੰਦਰ ਰੋਸ਼ਨੀ ਪ੍ਰਾਪਤ ਵਿਦਵਾਨ ਹਨ ਅਤੇ ਸੋਹ ਮਾਇਆ ਤੋਂ ਉਚਾ ਉਠ ਕੇ ਉਹ ‘ਆਤਮ ਮਾਰਗ’ ਮੈਗਜ਼ੀਨ ਦੀ ਪੂਰੀ ਜ਼ਿੰਮੇਵਾਰੀ ਲੈ ਕੇ ਸੈਨੋਜਿੰਗ ਐਡੀਟਰ ਦੇ ਰੂਪ ਵਿਚ ਸੇਵਾ ਕਰ ਰਹੇ ਹਨ।

ਸਵਾਮੀ ਜੀ ਨੂੰ ਮੈਂ ਕਾਫੀ ਸਮੇਂ ਤੋਂ ਜਾਣਦਾ ਸੀ ਅਤੇ ਮੇਰੀ ਪ੍ਰਬਲ ਇੰਡਿਆ ਸੀ ਕਿ ਮੈਂ ਇਨ੍ਹਾਂ ਨੂੰ ਇਨ੍ਹਾਂ ਸੰਤ ਸਮਾਗਮਾਂ ਵਿਚ ਬੁਲਾ ਕੇ ਉਨ੍ਹਾਂ ਦੇ ਖਿਆਲ ਸੰਗਤਾਂ ਨਾਲ ਸਾਂਝੇ ਕਰਾਵਾਂ। 1993 ਵਿਚ ਸੱਦਾ ਪੱਤਰ ਭੇਜਿਆ ਗਿਆ ਪਰ ਕਈ ਕਾਰਨਾਂ ਕਰਕੇ ਆਪ ਆ ਨਾ ਸਕੇ, ਆਪ ਇਹ ਚਾਹੁੰਦੇ ਸਨ ਕਿ ਜੇਲੀ ਗਰਾਂਟ ਦੇਹਰਾਦੂਨ ਨੇੜੇ ਨਵੇਂ ਬਣੇ, 2500 ਬੈਡ ਦੇ ਮੈਡੀਕਲ ਹਸਪਤਾਲ ਉਦਘਾਟਨ ਮੇਰੇ ਹੱਥ ਕਰਾਇਆ ਜਾਵੇ। ਸਵਾਮੀ ਜੀ ਨਾਲ ਟੈਲੀਫੋਨ ਤੇ ਗੱਲਬਾਤ ਹੋਈ ਅਤੇ ਮੈਂ ਨਾਂਹ ਕਰ ਦਿਤੀ ਅਤੇ ਕਿਹਾ ਕਿ ਬਹੁਤ ਵੱਡਾ ਕਾਰਜ ਹੈ, ਤੁਸੀਂ ਕਿਸੇ ਵੱਡੇ ਆਦਮੀ ਤੋਂ ਇਸ ਦਾ

ਉਦਘਾਟਨ ਕਰਾ ਲਵੇ। ਉਨ੍ਹਾਂ ਨੇ ਮੇਰੇ ਨਾਲ ਕਈ ਬਚਨ ਵੀ ਕੀਤੇ ਕਿ ਅਸੀਂ ਕਿਸੇ ਵੱਡੇ ਆਦਮੀ ਤੋਂ ਪੈਸਾ ਤਾਂ ਨਹੀਂ ਲੈਣਾ, ਇਹ ਤਾਂ ਸਾਡੀ ਚੋਣ ਹੈ ਕਿ ਇਸ ਦਾ ਉਦਘਾਟਨ ਮੇਰੇ ਹੱਥਾਂ ਹੋਵੇ।

ਅਗਲੇ ਸਾਲ ਮਲਹੋਤਰਾ ਜੀ ਨੂੰ ਕਿਹਾ ਗਿਆ, ਇਸ ਵਾਰੀ ਸਵਾਮੀ ਜੀ ਨੂੰ ਜੂਰ ਸਮਾਗਮ ਵਿਚ ਲੈ ਕੇ ਆਵੇ। ਉਨ੍ਹਾਂ ਨੇ ਮੈਨੂੰ ਦਸਿਆ ਕਿ ਸਵਾਮੀ ਜੀ ਨੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਮੇਰੇ ਤੋਂ ਰਖਾਉਣਾ ਹੈ, ਮੈਂ ਫੇਰ ਨਾਂਹ ਕਰ ਦਿਤੀ। ਮਲਹੋਤਰਾ ਜੀ ਨੇ ਕਿਹਾ ਕਿ ਸਵਾਮੀ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ, ਮੈਂ ਉਤਰ ਦਿਤਾ ਕਿ ਇਸ ਤੋਂ ਵੱਧ ਮੈਨੂੰ ਕੀ ਖੁਸ਼ੀ ਹੋਵੇਗੀ ਕਿ ਸੰਸਾਰ ਪ੍ਰਸਿੱਧ ਮਹਾਂਪੁਰਸ਼ ਦਰਸ਼ਨ ਦੇਣਗੇ। ਮਲਹੋਤਰਾ ਜੀ ਦਿੱਲੀ ਗਏ ਹੋਏ ਸਨ, ਸਵਾਮੀ ਜੀ ਨੇ ਅਚਾਨਕ ਹੀ ਉਨ੍ਹਾਂ ਨੂੰ ਕਿਹਾ ਕਿ ਮੈਂ ਰਤਵਾਝਾ ਸਾਹਿਬ ਜਾਣਾ ਚਾਹੁੰਦਾ ਹਾਂ, ਮੈਂ ਹਰ ਰੋਜ਼ ਦੀ ਤਰ੍ਹਾਂ ਡੇਰੇ ਜਾ ਕੇ ਦਰਖਤਾਂ ਦੀ ਸੰਘਣੀ ਛਾਂ ਵਿਚ ਬੈਠਾ ਠੰਢੀ ਹਵਾ ਦਾ ਅਨੰਦ ਮਾਣ ਰਿਹਾ ਸੀ, 3 ਅਗਸਤ 1994 ਦਾ ਦਿਨ ਸੀ, ਅਚਾਨਕ ਹੀ ਮਲਹੋਤਰਾ ਜੀ ਅਤੇ ਸਵਾਮੀ ਜੀ ਆਰਮੈਡਾ ਜੀਪ ਵਿਚ ਗੁਰਦੁਆਰਾ ਸਾਹਿਬ ਪਹੁੰਚ ਗਏ ਅਤੇ ਉਹ ਉਨ੍ਹਾਂ ਦਰਖਤਾਂ ਹੇਠ ਹੀ ਆ ਗਏ, ਇਕ ਮੰਜਾ ਪਹਿਲਾਂ ਹੀ ਪਿਆ ਸੀ, ਉਸ ਉਤੇ ਆਪ ਆ ਕੇ ਬਿਰਾਜ ਗਏ। ਕਾਫੀ ਬਚਨ ਹੁੰਦੇ ਰਹੇ, ਉਸ ਤੋਂ ਪਿਛੋਂ ਆਪ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਇਕਾਤ ਵਿਚ ਕੁਝ ਬਚਨ ਕਰਨੇ ਚਾਹੁੰਦਾ ਹਾਂ, ਅਸੀਂ ਦੋਵੇਂ ਤਿੰਨ ਨੰਬਰ ਕਮਰੇ ਵਿਚ ਚਲੇ ਗਏ ਜਿਥੇ ਮੈਂ ਆਮ ਤੌਰ 'ਤੇ ਕੁਝ ਸਮੇਂ ਲਈ ਆਰਾਮ ਕਰਿਆ ਕਰਦਾ ਹਾਂ। ਸਵਾਮੀ ਜੀ ਸੌਫ਼ਾ ਸੀਟ ਉਪਰ ਬੈਠ ਗਏ, ਸਾਮ੍ਰਾਣੇ ਮੈਂ ਬੈਠ ਗਿਆ। ਉਸ ਸਮੇਂ ਸਵਾਮੀ ਜੀ ਨੇ ਜ਼ਿਕਰ ਕੀਤਾ ਕਿ ਮੈਂ ਬਹੁਤ ਸਾਰਿਆਂ ਗੁਰਦਵਾਰਿਆਂ ਵਿਚ ਲੈਕਚਰ ਦੇ ਚੁਕਿਆ ਹਾਂ ਪਰ ਮੈਂ ਹੈਰਾਨ ਹਾਂ ਕਿ ਸਿੱਖ ਸੰਗਤਾਂ ਬਹੁਤ ਛੇਤੀ ਲੜਾਈ ਕਰ ਲੈਂਦੀਆਂ ਹਨ। ਜੋ ਕੁਝ ਹੱਥ ਆਇਆ ਉਹ ਚੁਕ ਕੇ ਮਾਰਨ ਨੂੰ ਪੈਂਦੇ ਹਨ। ਉਨ੍ਹਾਂ ਨੇ ਦਸਿਆ ਕਿ ਇਕ ਗੁਰਦੁਆਰੇ ਵਿਚ ਮੈਂ ਗਿਆ, ਅਰਦਾਸ ਹੋਣ ਉਪਰੰਤ ਦੇਗ ਵਰਤਾਉਣ ਵੇਲੇ ਉਹ ਕੜ੍ਹੀ ਨਾਲ ਦੇਗ ਵਰਤਾ ਰਹੇ ਸਨ। ਤਾਂ ਕਈ ਪ੍ਰਮੀ ਖੜ੍ਹੇ ਹੋ ਗਏ ਕਿ ਪ੍ਰਸ਼ਾਦ ਹੱਥਾਂ ਨਾਲ ਕਿਉਂ ਨਹੀਂ ਵਰਤਾਉਂਦੇ? ਤਾਂ ਉਨ੍ਹਾਂ ਨੇ ਕਿਹਾ ਕਿ ਹੱਥਾਂ ਵਿਚ ਪਸੀਨਾ ਆ ਕੇ pollution (ਪ੍ਰਦੂਸ਼ਨ) ਆ ਜਾਂਦੀ ਹੈ। ਨਹੁੰ ਨਾ ਕੱਠਣ ਕਰਕੇ ਉਨ੍ਹਾਂ ਵਿਚ ਬਿਮਾਰੀਆਂ ਪੈਦਾ ਕਰਨ ਵਾਲੇ ਕੀਟਾਣੂੰ ਹੁੰਦੇ ਹਨ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਹੱਥ ਨਾਲ ਨਹੀਂ ਕੜ੍ਹੀ ਨਾਲ ਦੇਗ ਦੇ ਦਿਤੀ। ਐਨਾ ਕਹਿਣ ਦੀ ਦੇਰ ਸੀ, ਉਹ ਆਪਸ ਵਿਚ ਝਪਟ ਪਏ, ਦਸਤਾਰਾਂ ਲਹਿ ਗਈਆਂ, ਮਾਰ ਧਾੜ ਹੋ ਗਈ। ਬੀਬੀਆਂ, ਬੱਚੇ ਸੰਭਾਲ ਕੇ ਇਕ ਦਮ ਬਾਹਰ ਆ ਗਈਆਂ। ਮੈਂ ਵੀ ਇਕ ਦਮ ਵਿਚ ਰਾਹੀਂ ਬਾਹਰ ਆ ਕੇ ਸੋਚਦਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਕੋਈ ਗ੍ਰੰਥ ਮੇਲ ਨਹੀਂ ਖਾਂਦਾ। ਸਭ ਤੋਂ ਉਤਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਇਨ੍ਹਾਂ ਲੋਕਾਂ ਨੂੰ ਪ੍ਰਾਪਤ ਹਨ ਪਰ ਇਹ ਇਨ੍ਹਾਂ ਨੂੰ ਅਪਣਾਅ ਕਿਉਂ ਨਹੀਂ ਰਹੇ? ਇਸ ਉਪਰੰਤ ਸੁਆਮੀ ਜੀ ਕਹਿਣ ਲੱਗੇ, ਮੇਰਾ ਜੀਅ ਕਰਦਾ ਹੈ ਕਿ ਤੁਹਾਡੇ ਵਾਂਗੂ ਮੈਂ ਵੀ ਦਾੜ੍ਹੀ, ਕੇਸ ਰਖ ਲਵਾਂ ਅਤੇ ਸੰਸਾਰ ਭਰ ਵਿਚ ਗੁਰੂ ਗ੍ਰੰਥ

ਸਾਹਿਬ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਾਂ। ਮੈਂ ਉਨ੍ਹਾਂ ਨੂੰ ਵਰਜ ਦਿਤਾ ਕਿ ਸਵਾਮੀ ਜੀ! ਜਿਸ ਵਰਗ ਨਾਲ ਸਾਡਾ ਸਬੰਧ ਹੈ, ਇਹ ਨਿਰਾ ਆਦਰਸ਼ ਨਹੀਂ ਹੈ, ਇਹ ਮਾਰਸ਼ਲ ਵੀ ਹੈ। ਲੜਦਾ, ਝਗੜਦਾ ਵੀ ਹੈ ਜਿਵੇਂ ਦੋ ਟੀਮਾਂ ਮੈਰੇ ਕਰਦੀਆਂ ਹੋਣ। ਇਸ ਦਾ ਅਸੀਂ ਤਾਂ ਕੋਈ ਬਹੁਤਾ ਅਸਰ ਕਬੂਲ ਨਹੀਂ ਕਰਦੇ। ਅਸਾਨੂੰ ਆਦਤ ਪੈ ਚੁੱਕੀ ਹੈ, ਨਾ ਅਸੀਂ ਕਿਸੇ ਦੀ ਮੰਨੀਏ, ਨਾ ਕਿਸੇ ਦੀ ਬਜ਼ੁਰਗੀ ਦਾ ਖਿਆਲ ਰੱਖੀਏ, ਜਿਨ੍ਹਾਂ ਕੁ ਸਮਝ ਲਿਆ, ਉਨ੍ਹਾਂ ਸਮਝ ਕੇ ਹੀ ਅਕਲ ਦੇ ਦਰਵਾਜ਼ੇ ਬੰਦ ਕਰ ਲੈਂਦੇ ਹਨ। ਹੋਰ ਜਾਨਣ ਦੀ ਲੋੜ ਹੀ ਨਹੀਂ ਸਮਝਦੇ। ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਗੁਰੂ ਹਨ ਪਰ ਅਸੀਂ ਲੋਕ ਆਪਣੇ ਸੁਭਾਅ ਦੇ ਵਸ ਹੋਏ ਹੋਏ ਟਸ ਤੋਂ ਮਸ ਨਹੀਂ ਹੁੰਦੇ। ਅਸੀਂ ਲੋਕ ਨਿੰਦਿਆ ਕਰਦੇ ਹਾਂ, ਇਕ ਦੂਜੇ ਦੀਆਂ ਦਸਤਾਰਾਂ ਉਛਾਲਦੇ ਹਾਂ। ਸਵਾਮੀ ਜੀ! ਇਹ ਗੱਲ ਤੁਹਾਡੇ ਤੋਂ ਨਹੀਂ ਹੋਣੀ, ਤੁਸੀਂ ਇਹ ਚੀਜ਼ਾਂ ਜ਼ਿੰਦਗੀ ਵਿਚ ਨਹੀਂ ਦੇਖੀਆਂ ਕਿਉਂਕਿ ਹਿੰਦੂ ਸਮਾਜ ਇਹ ਲੜਾਈ ਝਗੜੇ ਆਪਣੇ ਇਸ਼ਟ ਦੇ ਸਾਮ੍ਰਾਣੇ ਘੱਟ ਹੀ ਕਰਦਾ ਹੈ। ਅਸੀਂ ਕਹਿਣ ਨੂੰ ਤਾਂ ਆਪਣੇ ਗੁਰੂ ਨੂੰ ਸਭ ਤੋਂ ਵੱਡਾ ਗੁਰੂ ਮੰਨਦੇ ਹਾਂ ਪਰ ਜੇਦੋਂ ਲੜਨ ਤੇ ਆਉਂਦੇ ਹਾਂ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਪੋਥੀ ਵੀ ਨਹੀਂ ਸਮਝਦੇ।

ਉਨ੍ਹਾਂ ਨੇ ਮੈਨੂੰ ਕਿਹਾ ਕਿ ਆਪਾਂ ਦੋਵੇਂ ਸੰਸਾਰ ਭਰ ਦਾ ਭਰਮਣ ਕਰਿਏ ਅਤੇ ਵਿਦੇਸ਼ਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਪ੍ਰਚਾਰਿਏ। ਸਵਾਮੀ ਜੀ ਨੇ ਬਹੁਤ ਗੰਭੀਰ ਹੋ ਕੇ ਮੈਨੂੰ ਇਕ ਗੱਲ ਕਹੀ ਕਿ ਪਰਉਪਕਾਰ ਦੇ ਵੱਡੇ-ਵੱਡੇ ਕੰਮ ਮੈਂ ਕਰ ਚੁਕਿਆ ਹਾਂ। 2500 ਬੈਡ ਦਾ ਹਸਪਤਾਲ ਬਣ ਰਿਹਾ ਹੈ, 500 ਬੈਡ ਦਾ ਸੰਪੁਰਨ ਹੋ ਕੇ ਚਲਣਾ ਸ਼ੁਰੂ ਹੋ ਗਿਆ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਦੇ ਭਲੇ ਲਈ ਮੈਡੀਕਲ ਕਾਲਜ ਵੀ ਚਲਾ ਦੇਈਏ, ਪਰ ਉਸ ਦੀ ਬੁਨਿਆਦ ਤੁਹਾਡੇ ਤੋਂ ਰਖਾਉਣੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਤਰਾਕਾਸ਼ੀ ਵਿਚ ਭੁਚਾਲ ਆਇਆ ਅਤੇ ਉਥੇ ਦੇ ਰਹਿਣ ਵਾਲਿਆਂ ਦੇ ਘਰ ਢਹਿ ਗਏ ਸਨ ਤਾਂ ਉਸ ਵੇਲੇ ਅਸੀਂ ਇਕ ਕਰੋੜ ਰੁਪਏ ਦੀਆਂ ਟੀਨ ਦੀਆਂ ਚਾਦਰਾਂ ਲੈ ਕੇ ਘਰ ਪਾਉਣ ਲਈ ਉਥੇ ਪਹੁੰਚਾ ਦਿਤੀਆਂ ਪਰ ਮੈਂ ਹੈਰਾਨ ਹੋ ਗਿਆ ਕਿ ਉਨ੍ਹਾਂ ਸੀਟਾਂ ਬਾਰੇ ਤਾਂ ਕੁਝ ਵੀ ਨਾ ਕਿਹਾ, ਉਲਟਾ ਮੇਰੇ ਖਿਲਾਫ ਜਲੂਸ ਕਢਣੇ ਸ਼ੁਰੂ ਕਰ ਦਿਤੇ ਕਿ ਅਸੀਂ ਇਕੱਤ ਦੀਆਂ ਸੀਟਾਂ ਕੀ ਕਰਾਂਗੇ, ਸਾਨੂੰ ਘਰ ਉਸਾਰਨ ਲਈ ਸਾਰਾ ਸਮਾਨ ਦੇਣਾ ਚਾਹੀਦਾ ਸੀ। ਭਾਵੇਂ ਇਹ ਕੰਮ ਸਰਕਾਰ ਦਾ ਸੀ ਮੇਰੇ ਤੋਂ ਜੋ ਕੁਝ ਹੋਇਆ ਮੈਂ ਸੇਵਾ ਕਰ ਦਿਤੀ। ਉਨ੍ਹਾਂ ਨੇ ਇਸ ਨੂੰ ਕੁਝ ਵੀ ਨਾ ਗਿਣਿਆ। ਸਾਡੇ ਮਨ ਵਿਚ ਕਾਫੀ ਉਦਾਸੀ ਆ ਗਈ। ਉਸ ਵੇਲੇ ਮੈਂ ਕਿਹਾ ਕਿ ਸਵਾਮੀ ਜੀ! ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਹਾਂ ਕਿ ਆਪਣਾ ਆਤਮ ਸਰੂਪ ਹੈ, ਅਸੀਂ ਨਾ ਤਾਂ ਜੀਵ ਹਾਂ ਅਤੇ ਨਾ ਹੀ ਸਰੀਰ ਹਾਂ, ਵਾਹਿਗੁਰੂ ਜੀ ਦੇ ਹੁਕਮ ਵਿਚ ਇਸ ਸੰਸਾਰ ਵਿਚ ਕਥ ਕਾਰਜ ਇਨ੍ਹਾਂ ਸਰੀਰਾਂ ਨੂੰ ਸੌਂਪੇ ਗਏ ਹਨ ਜੋ ਤੁਹਾਥੋਂ ਵੀ ਹੋ ਰਿਹਾ ਹੈ, ਮੇਰੇ ਤੋਂ ਵੀ ਹੋ ਰਿਹਾ ਹੈ ਪਰ ਆਪਾਂ ਕਰ ਕੁਝ ਵੀ ਨਹੀਂ ਰਹੇ। ਪ੍ਰਮੇਸ਼ਰ ਦੀ ਰਜਾ ਵਿਚ ਉਸਦੇ ਹੁਕਮ ਦੇ ਮੁਤਾਬਿਕ ਅਸਾਥੋਂ ਕੁਝ ਕਰਵਾਇਆ ਜਾ ਰਿਹਾ ਹੈ। ਇਸ ਵਿਚ ਅਸਾਨੂੰ ਆਪਣੀ ਅਪਣੱਤ ਨਹੀਂ ਧਾਰਨੀ ਚਾਹੀਦੀ। ਅਸਾਡਾ

ਫਰਜ਼ ਹੈ ਕਿ ਦਿਤੇ ਹੋਏ ਕਾਰਜ ਨੇਪਰੇ ਚਾੜ੍ਹੀਏ, ਭਾਵ ਕੋਈ ਬੁਰਾ ਕਰੇ, ਕੋਈ ਭਲਾ ਕਰੇ, ਇਸ ਗੱਲ ਦਾ ਸਾਨੂੰ ਕੋਈ ਵੀ ਨੋਟਿਸ ਨਹੀਂ ਲੈਣਾ ਚਾਹੀਦਾ। ਦੂਸਰੀ ਗੱਲ ਮੈਂ ਤੁਹਾਡੇ ਯਾਦ ਕਰਾਉਂਦਾ ਹਾਂ ਕਿ ਇਹ ਸੰਸਾਰ ਇਕ ਸੁਪਨਾ ਹੈ, ਠੀਕ ਉਸੇ ਤਰ੍ਹਾਂ ਦਾ ਜਿਵੇਂ ਰਾਤ ਨੂੰ ਸੁੱਤੇ ਪਏ ਆਉਂਦਾ ਹੈ। ਰਾਤਾਂ ਦੇ ਸੁਪਨੇ ਵਿਚ ਵੀ ਅਸਾਨੂੰ ਖਾਸ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਨਾ ਕਰੀਏ ਤਾਂ ਸੁਪਨੇ ਵਿਚ ਲੜਾਈ ਝਗੜਾ ਸ਼ੁਰੂ ਹੋ ਜਾਵੇਗਾ। ਜਿਵੇਂ ਰਸਤੇ ਵਿਚ ਕੁੱਤੇ ਥੈਠੇ ਹਨ, ਅਸੀਂ ਬਿਨਾਂ ਵਿਚਾਰੇ ਹੀ ਇੱਟ ਚੁਕ ਕੇ ਮਾਰ ਦੇਈਏ, ਉਹ ਸਾਡੇ ਮਗਰ ਪੈ ਜਾਣਗੇ। ਪਰ ਜੇ ਅਸੀਂ ਉਸ ਨਿਯਮ ਦੀ ਪਾਲਣਾ ਕਰੀਏ ਇਨ੍ਹਾਂ ਤੋਂ ਬਚ ਕੇ ਢੂਰ ਦੀ ਲੰਘ ਜਾਈਏ ਅਤੇ ਇਨ੍ਹਾਂ ਨਾਲ ਛੋੜਾ ਛੋੜੀ ਨਾ ਕਰੀਏ ਤਾਂ ਅਸੀਂ ਆਰਾਮ ਨਾਲ ਲੰਘ ਜਾਵਾਂਗੇ। ਸੁਪਨੇ ਵਿਚ ਅਸਾਡੇ ਮਗਰ ਸ਼ੇਰ ਪੈ ਜਾਵੇ ਅਸੀਂ ਦੰੜਦੇ ਜਾਂਦੇ ਹਾਂ। ਜੇ ਸੁੱਝ ਜਾਵੇ ਕਿ ਸਾਮੂਣੇ ਬੋਹੜ ਦੇ ਦਰਖਤ ਦੀਆਂ ਲਟਕਦੀਆਂ ਜੜ੍ਹਾਂ ਫੜ ਕੇ ਚੜ੍ਹ ਜਾਈਏ, ਤਾਂ ਬਚ ਜਾਵਾਂਗੇ। ਅੱਖ ਖੁਲ੍ਹੀ ਤਾਂ ਉਥੇ ਕੋਈ ਵੀ ਨਹੀਂ ਹੁੰਦਾ, ਇਹ ਇਕ ਕਲਪਨਾ ਸੀ ਜੋ ਉਸ ਵੇਲੇ ਸਤਿ ਪ੍ਰਤੀਤ ਦਿੰਦੀ ਸੀ। ਉਸ ਵੇਲੇ ਅਸਾਨੂੰ ਕੋਈ ਗਿਆਨ ਨਹੀਂ ਹੁੰਦਾ ਕਿ ਮੈਂ ਗਰੀਬ ਹਾਂ, ਅਮੀਰ ਹਾਂ। ਉਸ ਵੇਲੇ ਤਾਂ ਸੁਪਨੇ ਦਾ ਵਰਤਾਰਾ ਵਰਤ ਰਿਹਾ ਹੁੰਦਾ ਹੈ, ਅਰਧ ਚੇਤਨ ਜਿਹੇ ਹੋ ਕੇ ਅਸੀਂ ਕਿਤੇ ਖੁਸ਼ੀਆਂ ਮਨਾਉਂਦੇ ਹਾਂ, ਕਿਤੇ ਗਮੀਆਂ ਵਿਚ ਚਲੇ ਜਾਂਦੇ ਹਾਂ। ਪਰ ਇਹ ਸਾਰਾ ਸੰਸਾਰ ਰਾਤ ਤੋਂ ਜਾਗਣ ਸਮੇਂ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਜਿਸ ਨੂੰ ਅਸੀਂ ਜਾਗਤ ਅਵਸਥਾ ਕਹਿੰਦੇ ਹਾਂ, ਸਵਾਮੀ ਜੀ! ਗੁਰੂ ਮਹਾਰਾਜਾ ਇਸ ਨੂੰ ਵੀ ਸੁਪਨਾ ਹੀ ਦਸਦੇ ਹਨ ਅਤੇ ਸੁਪਨੇ ਨਾਲ ਚਿੱਤ ਲਾਉਣ ਵਾਲਿਆਂ ਨੂੰ ਮੂਰਖ ਆਖਦੇ ਹਨ-

**ਸੁਪਨੇ ਸੇਤੀ ਚਿੱਤ ਮੁਰਖ ਲਾਇਆ॥
ਬਿਸਰੇ ਰਾਜ ਰਸ ਭੰਗ ਜਾਗਤ ਭਖਲਾਇਆ॥
ਆਰਜਾ ਗਈ ਵਿਹਾਇ ਧੰਧੈ ਧਾਇਆ॥
ਪੂਰਨ ਭਏ ਨ ਕਾਮ ਮੋਹਿਆ ਮਾਇਆ॥
ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ॥**

ਪੰਨਾ - 707

ਰਜੇ ਗੁਣ, ਤਮੇ ਗੁਣ, ਸਤੇ ਗੁਣ ਦੀ ਨੀਂਦ ਅਸਾਡੇ ਜੀਵ ਆਤਮਾ ਨੂੰ ਐਨੀ ਗਾੜੀ ਚੜ੍ਹੀ ਹੈ ਕਿ ਅਸੀਂ

ਆਪਣੇ ਆਪ ਨੂੰ ਆਤਮਾ ਮੰਨਣ ਲਈ ਤਿਆਰ ਹੀ ਨਹੀਂ ਹੁੰਦੇ ਅਤੇ ਮੁੜ-ਮੁੜ ਕੇ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ। ਜੀਵ ਆਤਮਾ ਵੀ ਨਹੀਂ ਸਮਝਦੇ। ਅਸਲੀਅਤ ਨੂੰ ਭੁੱਲ ਕੇ ਸੁਪਨੇ ਵਾਂਗੂੰ ਅਣਹੋਈ ਚੀਜ਼ ਨਾਲ ਅਸੀਂ ਚਿੱਤ ਲਾਇਆ ਹੋਇਆ ਹੈ। ਤੁਸੀਂ ਵੱਡੇ-ਵੱਡੇ ਮੈਡੀਕਲ ਕਾਲਜਾਂ ਦਾ ਨਿਰਮਾਣ ਕਰ ਰਹੇ ਹੋ ਰੋ, ਇਹ ਇਕ ਸੁਪਨਾ ਹੈ, ਇਹ ਵੀ ਖਤਮ ਹੋ ਜਾਵੇਗਾ। ਭਾਵੇਂ ਸੁਪਨਾ ਰਾਤ ਦਾ ਹੋਵੇ, ਭਾਵੇਂ ਦਿਨ ਦਾ ਹੋਵੇ, ਇਕ ਦਿਨ ਮੁਕ ਦੌਵੇਂ ਜਾਣਗੇ। ਜਿਵੇਂ ਇਕ ਸੇਰ ਆਟਾ ਹੋਵੇ ਉਹ ਵੀ ਖਾਧਾ ਜਾਂਦਾ ਹੈ, ਜੇ ਇਕ ਕੁਇੱਟਲ ਹੋਵੇ ਉਹ ਵੀ ਖਤਮ ਹੋ ਜਾਂਦਾ ਹੈ। ਰੈਣ ਦਾ ਸੁਪਨਾ ਕੁਝ ਸਮੇਂ ਲਈ ਹੁੰਦਾ ਹੈ ਇਸ ਜੀਵਨ ਦਾ ਸੁਪਨਾ ਕੁਛ ਲੇਮਾ ਹੁੰਦਾ ਹੈ। ਤੁਸੀਂ ਜਾਣਦੇ ਹੀ ਹੋ ਕਿ ਕਰੋੜਾਂ ਸਾਲਾਂ ਤੋਂ ਆਪਾਂ ਭੁਮਣ ਕਰ ਰਹੇ ਹਾਂ, ਕਦੇ ਰਾਜੇ ਵੀ ਬਣੇ, ਕਦੇ ਭਿਖਾਰੀ ਵੀ ਬਣੇ ਇਸ ਗੱਲ ਨਾਲ ਸਾਡਾ ਕੋਈ ਵਾਸਤਾ ਨਹੀਂ ਕੋਈ ਬੁਰਾ ਕਰੇ ਕੋਈ ਭਲਾ ਕਰੇ ਸਾਡਾ ਕੰਮ ਹੈ ਕਾਰਜ ਨੂੰ ਸਫਲਤਾ ਸਹਿਤ ਨੇਪਰੈ ਚਾੜ੍ਹੀਏ। ਉਸ ਵੇਲੇ ਰਾਜ ਜਨਕ ਦੀ ਸੁਪਨੇ ਦੀ ਗੱਲ ਮੈਂ ਉਨ੍ਹਾਂ ਨਾਲ ਕੀਤੀ। ਆਪ ਕਰਸੀ ਤੋਂ ਉਠੇ ਅਤੇ ਉਠ ਕੇ ਮੈਨੂੰ ਗਲਵੱਕੜੀ ਪਾ ਲਈ। ਇਸ ਤਰ੍ਹਾਂ ਦੋ ਘੰਟੇ ਬਚਨ ਬਿਲਾਸ ਹੁੰਦੇ ਰਹੇ। ਆਪ ਨੇ ਦੋ ਵਾਰੀ ਫੇਰ ਮੇਰੇ ਨਾਲ ਪਿਆਰ ਕੀਤਾ ਅਤੇ

ਕਹਿਣ ਲੱਗੇ ਕਿ ਅੱਜ ਮੈਨੂੰ ਸੱਚੇ ਪਿਆਰ ਦੀ ਝਰਨਾਹਟ ਪਹੁੰਚੀ ਹੈ। ਮੈਂ ਬਹੁਤ ਪ੍ਰਸੰਨ ਹਾਂ, ਮੈਂ ਸਾਰੀ ਦੁਨੀਆਂ ਦਾ ਭੁਮਣ ਕੀਤਾ ਹੈ ਅਤੇ ਕੋਈ ਸੰਤ ਅਜਿਹਾ ਨਹੀਂ ਛੱਡਿਆ ਜਿਸ ਨੂੰ ਮੈਂ ਨਾ ਮਿਲਿਆ ਹੋਵਾਂ ਪਰ ਅੱਜ ਮੇਰੇ ਮਨ ਵਿਚ ਸੱਚੀ ਸ਼ਾਂਤੀ ਅਤੇ ਪਿਆਰ ਦਾ ਜਜਬਾ ਪੈਦਾ ਹੋਇਆ ਹੈ, ਉਸ ਸਮੇਂ ਉਨ੍ਹਾਂ ਨੇ ਮੈਨੂੰ ਮੈਡੀਕਲ ਕਾਲਜ ਦੀ ਬੁਨਿਆਦ ਰੱਖਣ ਲਈ ਬੁਲਾ ਲਿਆ।

ਜੰਲੀ ਗਰਾਂਟ ਮੈਡੀਕਲ ਕਾਲਜ ਦੀ ਸਿਲਾਨਿਆਸ ਲਈ 16 ਸਤੰਬਰ 1994 ਦਾ ਦਿਨ ਨਿਯਤ ਹੋਇਆ, ਸੰਗਤਾਂ ਨੂੰ ਚੰਡੀਗੜ੍ਹ, ਮੋਹਾਲੀ ਅਤੇ ਰਤਵਾੜਾ ਸਾਹਿਬ ਮੇਰੇ ਜਾਣ ਦਾ ਪਤਾ ਲੱਗਿਆ, ਉਹ ਉਤਸ਼ਾਹ ਪੂਰਵਕ ਮੇਰੇ ਨਾਲ ਜਾਣ ਲਈ ਤਿਆਰ ਹੋ ਗਈਆਂ। ਬੀਬੀ ਜੀ ਮੇਰੇ ਨਾਲ ਬਹੁਤ ਘੱਟ ਬਾਹਰ ਜਾਂਦੇ ਸਨ ਪਰ ਉਸ ਦਿਨ ਆਪ ਬੜੇ ਉਤਸ਼ਾਹ ਨਾਲ ਜਾਣ ਲਈ ਤਿਆਰ ਹੋਏ। 30 ਕਾਰਾਂ, ਟਰੱਕ ਤੇ ਜੀਪਾਂ ਤੇ ਸਵਾਰ ਹੋ ਕੇ ਸਾਰੇ ਪ੍ਰੇਮੀ ਆਪਣੇ ਕਾਰੋਬਾਰ ਛੱਡ ਕੇ ਮੇਰੇ ਨਾਲ

ਜੌਲੀ ਗਰਾਂਟ ਜਾਣ ਲਈ ਚਲ ਪਏ। ਅਸੀਂ ਇਥੋਂ ਪੰਜ ਵਜੇ ਸਵੇਰੇ ਤੁਰ ਕੇ ਸ਼ਾਹਪੁਰ ਪਹੁੰਚੇ ਤਾਂ ਉਥੇ ਕਾਫਲੇ ਨੂੰ ਰੋਕ ਲਿਆ ਗਿਆ, ਜਿਥੇ ਪੈਂਤਪੁਰ ਤੋਂ ਬੀਬੀ ਦਲਬੀਰ ਕੌਰ (ਘੁੱਗੀ) ਦਾ ਫਾਰਮ ਸੀ, ਉਸ ਨੇ ਸਵੇਰ ਦੇ ਨਾਸ਼ਤੇ ਵਜੋਂ ਸਾਰੇ ਪ੍ਰਮੀਆਂ ਨੂੰ ਲੱਭੂ, ਜਲੇਬੀਆਂ, ਰਸਗੁੱਲੇ ਆਦਿਕ ਦੁਧ ਨਾਲ ਭੇਟ ਕੀਤੇ ਅਤੇ ਕਈ ਕਿਸਮ ਦੀਆਂ ਨਮਕੀਨ ਵਸਤੂਆਂ ਵੀ ਸਨ, ਜਿਥੋਂ ਸਾਰੇ ਛਕ ਛਕਾ ਕੇ ਫੇਰ ਤੁਰੇ। ਜਦੋਂ ਅਸੀਂ ਪਾਉਂਟਾ ਸਾਹਿਬ ਪਹੁੰਚੇ ਉਥੇ ਸ, ਬਲਵਿੰਦਰ ਸਿੰਘ ਜੀ ਦੇ ਨਾਲ ਐਨੀ ਸੰਗਤ ਸਵਾਗਤ ਕਰਨ ਲਈ ਸੀ ਕਿ ਹਰ ਪਾਸੇ ਸਵਾਗਤ ਕਰਤਾ ਹੀ ਨਜ਼ਰ ਆ ਰਹੇ ਸਨ, ਪਾਉਂਟੇ ਸਾਹਿਬ ਵਾਲੇ ਵੀ ਸਾਡੇ ਨਾਲ ਰਲ ਗਏ, ਤਿੰਨ-ਚਾਰ ਟਰੱਕ ਉਨ੍ਹਾਂ ਨੇ ਕਰ ਲਏ। ਇਸ ਪਿਛੋਂ ਡੋਈਵਾਲਾ ਪਿੰਡ ਦੀ ਸੰਗਤ ਨੇ ਚੁਗਾਰੇ ਵਿਚ ਜੌਲੀ ਗਰਾਂਟ ਨੂੰ ਜਾਣ ਵਾਲਾ ਰਸਤਾ ਰੋਕਿਆ ਹੋਇਆ ਸੀ, ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰਦੁਆਰਾ ਸਾਹਿਬ ਸਾਰੀ ਸੰਗਤ ਪਹੁੰਚੀ, ਜਿਥੇ ਮੈਂ ਅੱਧਾ ਘੰਟਾ ਬਚਨ ਕਰਦਿਆਂ ਕਿਹਾ ਕਿ ਅਸੀਂ ਪੱਛਮ ਰਹੇ ਹਾਂ, ਸਮੇਂ ਸਿਰ ਅਸੀਂ ਜਾਣਾ ਸੀ। ਉਥੇ ਨਦੀ ਦਾ ਪੁਲ ਪਾਰ ਕਰਨ ਉਪਰੰਤ ਛੇਤੀ ਹੀ ਜੌਲੀ ਗਰਾਂਟ ਦਿਸਣ ਲੱਗਾ। ਸੜਕ ਦੇ ਕਿਨਾਰੇ ਹੀ ਸਵਾਮੀ ਜੀ ਚੰਦਨ ਦੇ ਹਾਰ ਲਈ ਇੰਤਜ਼ਾਰ ਕਰ ਰਹੇ ਸਨ, ਇਕ ਮਿੰਟ ਲਈ ਕਾਰ ਵਿਚੋਂ ਉਤਰ ਕੇ ਇਕ ਦੂਜੇ ਨੂੰ ਮਿਲੇ ਅਤੇ ਛੇਤੀ ਹੀ ਉਨ੍ਹਾਂ ਦੀ ਗੱਡੀ ਸਾਨੂੰ ਗਾਈਡ ਕਰਨ ਲਈ ਅੱਗੇ ਜਾ ਰਹੀ ਸੀ। ਉਹ ਐਬੂਲੈਸ਼ ਕਾਰ ਹੋਣ ਕਰਕੇ ਹੌਰਨ ਦਿੰਦੀ ਜਾ ਰਹੀ ਸੀ, ਜਦੋਂ ਅਸੀਂ ਦੀਵਾਨ ਅਸਥਾਨ ਤੇ ਪਹੁੰਚੇ ਉਥੇ ਗੱਡੀ ਵਿਚੋਂ ਉਤਰੇ ਤਾਂ ਸਵਾਮੀ ਜੀ ਇਕ ਦਮ ਸਾਡੇ ਸਵਾਗਤ ਲਈ ਪਹੁੰਚੇ, ਮੈਨੂੰ ਬੜੇ ਪਿਆਰ ਨਾਲ ਮਿਲੇ ਅਤੇ ਨਾਲ ਹੀ ਕਹਿਣ ਲੱਗੇ, ਮੇਰੀ ਮਾਂ ਕਿਥੇ ਹੈ, ਮੈਂ ਮਾਂ ਨੂੰ ਮਿਲਣਾ ਚਾਹੁੰਦਾ ਹਾਂ? ਬੀਬੀ ਜੀ (ਬੀਬੀ ਰਣਜੀਤ ਕੌਰ ਜੀ) ਗੱਡੀ 'ਚੋਂ ਉਤਰੇ, ਸਵਾਮੀ ਜੀ ਨਮਸਕਾਰ ਲਈ ਝੁਕੇ, ਬੀਬੀ ਜੀ ਨੇ ਦੋਵੇਂ ਹੱਥ ਸੀਸ ਤੇ ਰੱਖ ਕੇ ਐਉਂ ਅਸੀਰਵਾਦ ਦਿਤਾ ਜਿਵੇਂ ਆਪਣੇ ਬੱਚਿਆਂ ਨੂੰ ਦਿਤਾ ਜਾਂਦਾ ਹੈ। ਉਸ ਸਮੇਂ ਸਵਾਮੀ ਜੀ ਉਪਰ ਬਹੁਤ ਪ੍ਰਭਾਵ ਪਿਆ ਅਤੇ ਉਨ੍ਹਾਂ ਨੇ ਪਿਆਰ ਦੀ ਝਰਨਾਹਟ ਨੂੰ ਮਹਿਸੂਸ ਕੀਤਾ ਅਤੇ ਕਿਹਾ ਕਿ ਮੇਰੀ ਮਾਂ ਪਿਛਲੇ ਤਿੰਨ ਜਨਮਾਂ ਤੋਂ ਪਹਿਲਾਂ ਮੈਨੂੰ ਤਿੰਨ ਸਾਲ ਦੇ ਨੂੰ ਛੱਡ ਕੇ ਚੜ੍ਹਾਈ ਕਰ ਗਏ ਸਨ, ਹੁਣ ਨਹੀਂ ਮੈਂ ਆਪਣੀ ਮਾਂ ਨੂੰ ਜਾਣ ਦੇਣਾ, ਬੜੀ ਮੁਸ਼ਕਲ ਨਾਲ ਮਿਲੀ ਹੈ, ਆਪਣੇ ਪਾਸ ਹੀ ਰੱਖਾਂਗਾ, ਪੁੱਤਰ ਵੀ ਆਪਣੀਆਂ ਮਾਵਾਂ ਵਾਸਤੇ ਕੁਝ ਫਰਜ ਰਖਦੇ ਹਨ।

ਅਸੀਂ ਸਵਾਮੀ ਜੀ ਦੇ ਨਿਜੀ ਕਮਰੇ ਵਿਚ ਚਲੇ ਗਏ, ਉਥੇ ਉਹ ਬਹੁਤ ਹੀ ਖੁਲ੍ਹਦਿਲੀ ਨਾਲ ਸਾਰਿਆਂ ਨਾਲ ਵਾਰਤਾਲਾਪ ਕਰਦੇ ਰਹੇ। ਉਸ ਤੋਂ ਬਾਅਦ ਦੁਪਹਿਰ ਦੇ ਖਾਣੇ ਦੇ ਬਾਲ ਆ ਗਏ। ਬਹੁਤ ਹੀ ਸੁੰਦਰ ਮਠਿਆਈ ਖਾਣ ਲਈ ਦਿਤੀ, ਇਕ-ਇਕ ਪੀਸ ਅਸੀਂ ਲੈ ਲਿਆ ਕਿਉਂਕਿ ਸਾਡਾ ਵੀ ਖਾਣ ਪੀਣ ਦਾ ਬਹੁਤ ਸੰਕੋਚ ਹੈ, ਇਕ-ਇਕ ਫੁਲਕਾ ਛਕ ਲਿਆ, ਉਸ ਪਿਛੋਂ ਸਵਾਮੀ ਜੀ ਨਾਲ ਅਸੀਂ ਉਸ ਅਸਥਾਨ

ਤੇ ਪਹੁੰਚੇ ਜਿਥੇ ਨੀਂਹ ਪੱਥਰ ਰੱਖਿਆ ਜਾਣਾ ਸੀ, ਉਥੇ ਪੰਡਤ ਵੀ ਆਏ ਹੋਏ ਸਨ ਅਤੇ ਈਸਾਈਆਂ ਦੇ ਪਾਦਰੀ ਵੀ। ਸਾਰੇ ਆਪੇ ਆਪਣੇ ਧਰਮਾਂ ਨਾਲ ਮੰਤਰ ਪੜ੍ਹ ਕੇ ਇਸ ਮਹਾਨ ਕਾਰਜ ਲਈ ਕਾਮਨਾ ਕਰ ਰਹੇ ਸਨ। ਉਸ ਪਿਛੋਂ ਸਾਡੇ ਸਿੰਘਾਂ ਨੇ ਲੰਮੀ ਅਰਦਾਸ ਕੀਤੀ, ਜਦੋਂ ਉਚਾ ਜੈਕਾਰਾ ਬੁਲਾਇਆ ਜਾ ਰਿਹਾ ਸੀ ਉਸ ਪਿਛੋਂ ਹੈਲੀਕਾਪਟਰ ਖੁਸ਼ਬੂਦਾਰ ਫੁਲ ਬਰਸਾ ਰਿਹਾ ਸੀ, ਸਾਰਿਆਂ ਦੇ ਵਸਤਰਾਂ ਉਪਰ ਫੁਲ ਬਰਸ ਰਹੇ ਸਨ ਅਤੇ ਇਸੇ ਚਾਅ ਮਲਾਰ ਦੇ ਸਮੇਂ ਵਿਚ ਸਿਲਾ ਨਿਆਸ ਦਾ ਕਾਰਜ ਕੀਤਾ। ਸਵਾਮੀ ਜੀ ਉਸ ਸਮੇਂ ਬਹੁਤ ਹੀ ਖੁਸ਼ ਸਨ, ਉਹ ਆਪਣੇ ਦਿਲ ਦਾ ਹਾਲ ਦਸਣਾ ਚਾਹੁੰਦੇ ਸਨ, ਮੈਂ ਵੀ ਉਨ੍ਹਾਂ ਦੇ ਸੱਚ ਆਚਾਰ ਦੇਖ ਕੇ ਆਪਣੇ ਦਿਲ ਦੇ ਅੰਦਰ ਹੀ ਉਨ੍ਹਾਂ ਦੀ ਲੰਮੀ ਉਮਰ ਲਈ ਕਾਮਨਾ ਕਰ ਰਿਹਾ ਸੀ। ਸਵਾਮੀ ਜੀ ਨੇ ਮੇਰੇ ਨਾਲ ਡਾਕਟਰ ਭੇਜ ਕੇ ਹਸਪਤਾਲ ਦਿਖਾਉਣ ਲਈ ਕਿਹਾ, ਸਾਰਾ ਹਸਪਤਾਲ ਦੇਖਿਆ, ਉਸ ਪਿਛੋਂ ਅਸੀਂ ਫੇਰ ਸਵਾਮੀ ਜੀ ਪਾਸ ਆ ਗਏ। ਹੋਰ ਸਾਰੇ ਪ੍ਰਮੀ ਪਿਛੇ ਆ ਰਹੇ ਸਨ ਅਤੇ ਅਸੀਂ ਪੰਡਾਲ ਵਿਚ ਪਹੁੰਚ ਗਏ ਜਿਥੇ ਉਚ ਕੋਟੀ ਦੇ ਪਤਵੰਤਿਆਂ ਦੀ ਹਾਜ਼ਰੀ ਸੀ। ਇਕ ਪਾਸੇ ਡਾਕਟਰ ਬੈਠੇ ਸਨ, ਇਕ ਪਾਸੇ ਬਹੁਤ ਵੱਡੇ-ਵੱਡੇ ਆਫੀਸਰ, ਅਮੀਰ, ਵਜ਼ੀਰ ਅਤੇ ਉਨ੍ਹਾਂ ਦੇ ਸ਼ਰਧਾਲੂ ਬੈਠੇ ਸਨ, ਦਰਮਿਆਨ ਵਿਚ ਸਾਡੀ ਸੰਗਤ ਦਰੀਆਂ ਉਪਰ ਬੈਠੀ ਸੀ, ਸਟੇਜ ਉਪਰ ਡਾ. ਚਟਾਨੀ, ਡਾ. ਪਾਠਕ ਵਰਗੇ ਉਚ ਕੋਟੀ ਦੇ ਮੈਡੀਕਲ ਮਾਹਿਰ ਸ਼ੋਭਤ ਸਨ। ਉਸ ਵੇਲੇ ਮੈਨੂੰ ਬੋਲਣ ਲਈ ਕਿਹਾ ਗਿਆ। ਉਸ ਵਕਤ ਮੈਂ ਦਸਿਆ ਕਿ ਆਦਮੀ ਦੇ ਅੰਦਰ ਬਿਮਾਰੀ ਦਾ ਕਾਰਨ ਅੰਤਰੀਵੀ ਖਿਚਾਓ ਹੈ, ਇਹ ਖਿਚਾਓ ਕਿਸੇ ਭੀ ਮਾਇਕ ਪ੍ਰਾਪਤੀਆਂ ਨਾਲ ਦੂਰ ਨਹੀਂ ਹੁੰਦਾ, ਇਸ ਨੂੰ ਸੋਨਿਆਂ ਦੇ ਮੰਦਰ, ਮਾਇਆ ਦੇ ਅੰਬਾਰ, ਜਮੀਨਾਂ, ਜਾਇਦਾਦਾਂ ਕੋਈ ਵੀ ਦੂਰ ਨਹੀਂ ਕਰ ਸਕਦਾ, ਹਉਂਕੇ ਆਉਂਦੇ ਹਨ। ਕਿਉਂ ਇਸ ਗੱਲ ਦਾ ਗਿਆਨ ਨਹੀਂ ਹੁੰਦਾ, ਕਿਸੇ ਚੀਜ਼ ਦੀ ਇਛਿਆ ਨਹੀਂ ਹੁੰਦੀ, ਸਭ ਕੁਝ ਪਾਸ ਹੁੰਦੇ ਹੋਏ ਫੇਰ ਵੀ ਹਉਂਕੇ ਆਉਂਦੇ ਹਨ। ਇਹ ਲਗਾਤਾਰ ਖਿਚਾਓ ਦੇ ਨਾਲ ਆਉਂਦੇ ਹਨ। ਇਸ ਦਾ ਇਲਾਜ ਮੈਂ ਵਾਹਿਗੁਰੂ ਜੀ ਦਾ ਨਾਮ ਦਸਿਆ ਅਤੇ ਕਿਹਾ ਕਿ ਸਾਰੀਆਂ ਬਿਮਾਰੀਆਂ ਦਾ ਇਲਾਜ ਪ੍ਰਮੇਸ਼ਰ ਦਾ ਨਾਮ ਹੈ ਅਤੇ ਬਿਮਾਰੀ ਆਉਣ ਦਾ ਕਾਰਨ ਪ੍ਰਮੇਸ਼ਰ ਨੂੰ ਭੁਲਾ ਦੇਣ ਨਾਲ ਹੈ। ਜਦੋਂ ਉਸ ਪ੍ਰਮੇਸ਼ਰ ਨਾਲੋਂ ਸਬੰਧ ਟੁਟਦਾ ਹੈ ਉਸ ਵੇਲੇ ਆਸਰੀ ਸ਼ਕਤੀਆਂ, ਰਾਜਸੀ ਸ਼ਕਤੀਆਂ ਮਨ ਨੂੰ ਘੋਰ ਲੈਂਦੀਆਂ ਹਨ ਅਤੇ ਕਾਬੂ ਕਰ ਲੈਂਦੀਆਂ ਹਨ ਅਤੇ ਨਾਮੀ ਇਨ੍ਹਾਂ ਸਭ ਤੋਂ ਉਪਰ ਹੈ। ਜਦੋਂ ਨਾਮ ਦਾ ਅਸਰ ਹੁੰਦਾ ਹੈ, ਇਹ ਸਾਰੇ ਦੌੜ ਜਾਂਦੇ ਹਨ। ਨਾਮ ਨਾਲ ਵਾਹਿਗੁਰੂ ਜੀ ਦੀ ਜੋਤ ਨਾਲ ਅੰਤਰੀਵੀ ਸਬੰਧ ਜੁੜ ਜਾਂਦਾ ਹੈ ਤਾਂ ਅੰਮ੍ਰਿਤ ਦੀ ਭੁਗਾਰ ਕਮਲ ਫੁੱਲ ਤੇ ਪੈਂਦੀ ਹੈ। ਇਸ ਅੰਮ੍ਰਿਤ ਨਾਲ ਸਾਰੇ ਸੈਲ ਖੁਸ਼ੀਆਂ ਨਾਲ ਝੂੰਮ ਉਠਦੇ ਹਨ, vibration (ਤਰੰਗ) ਸਾਂਭੀ ਨਹੀਂ ਜਾਂਦੀ, ਮੱਲੇ ਮੱਲੀ ਤੁਰਨ ਫਿਰਨ ਨੂੰ ਜੀਅ ਕਰਦਾ ਹੈ, ਨਰੋਆਪਨ ਆ ਜਾਂਦਾ ਹੈ ਉਹ ਇਸ ਲਈ ਕਿਉਂਕਿ ਉਸ ਨਰੋਏ ਪ੍ਰਭੂ ਨਾਲ ਅਸੀਂ ਜੁੜ ਗਏ ਹਾਂ।

ਸੋ ਮੈਂ ਸਾਰਿਆਂ ਡਾਕਟਰਾਂ ਨੂੰ ਦਸਿਆ ਕਿ ਜਦੋਂ ਮਨ

ਨਿਰਾਸ, ਬੇਬਸ, ਉਦਾਸ ਹੋ ਜਾਂਦਾ ਹੈ ਉਸ ਵਕਤ ਖੁਦਕਸ਼ੀ
ਦੀਆਂ ਗੱਲਾਂ ਸੌਚਦਾ ਹੈ ਪਰ ਜਦੋਂ ਉਹ ਮਨ ਉਸ ਨਾਮ
ਨਾਲ ਜੜ ਜਾਂਦਾ ਹੈ ਫੇਰ ਉਸ ਦੇ ਅੰਦਰ ਲਹਿਰਾਂ ਚਲਦੀਆਂ
ਹਨ, ਉਸ ਦੇ ਕਣ-ਕਣ ਨੂੰ ਝਰਨਾਟਾਂ ਦਿੰਦੀਆਂ ਹਨ -

ਗਰਿ ਅਉਖਧੁ ਸਭ ਘਟ ਹੈ ਭਾਈ॥
ਗਰ ਪੂਰੇ ਬਿਨੁ ਬਿਧਿ ਨ ਬਨਾਈ॥
ਗਰਿ ਪੂਰੈ ਸੰਜਮੁ ਕਰਿ ਦੀਆ॥
ਨਾਨਕ ਤਉ ਫਿਰਿ ਦੁਖ ਨ ਬਾਓਆ॥ ਪੰਨਾ - 259

ਸੱਚਾ ਸਤਿਗੁਰੂ ਨਾਮ ਦੀ ਦਾਤ ਦੇ ਕੇ ਨਾਮੀ ਨਾਲ ਜੋੜ
ਦਿੰਦਾ ਹੈ ਅਤੇ ਸਾਰੇ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸ ਨੂੰ
ਰੋਗਾਂ ਤੋਂ ਰਹਿਤ ਰਹਿਣ ਲਈ ਆਦੇਸ਼ ਦਿਤਾ ਜਾਂਦਾ ਹੈ -

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥
ਪੰਨਾ - 611

ਇਸ ਤਰ੍ਹਾਂ ਮੈਂ ਬਹੁਤ ਦੇਰ ਤਕ ਬੋਲਦਾ ਰਿਹਾ, ਮੇਰੇ ਛੇਤੀ
ਹੀ ਪਿਛੋਂ ਬੀਬੀ ਜੀ ਨੇ ਮਾਈਕ ਫੜਿਆ ਅਤੇ ਬਹੁਤ ਹੀ
ਪ੍ਰਭਾਵਸ਼ਾਲੀ ਬਚਨ ਕਰੇ ਜਿਨ੍ਹਾਂ ਨੇ ਡਾ. ਸਵਾਮੀ ਰਾਮ ਜੀ ਦੀ
ਸਾਰੀ ਸੰਪਰਦਾ ਨੂੰ ਮੋਹ ਲਿਆ ਅਤੇ ਐਸੀ ਅਪਣੱਤ ਪੈਦਾ ਹੋਈ
ਜੋ ਅਜ ਤਕ ਘੱਟ ਨਹੀਂ ਹੋਈ, ਵਧ ਹੀ ਰਹੀ ਹੈ।

ਜੌਲੀ ਗਰਾਂਟ ਦੇ ਡਾਕਟਰ ਰਤਵਾੜਾ ਸਾਹਿਬ ਦੇ
ਸਾਲਾਨਾ ਸਮਾਗਮ ਵਿਚ ਦੋ ਤਿੰਨ ਲੱਖ ਦੀਆਂ ਦਵਾਈਆਂ
ਦੇ ਕੇ ਜਾਂਦੇ ਹਨ। ਇਹ ਉਨ੍ਹਾਂ ਦੇ ਪਿਆਰ ਦੇ ਸਬੰਧ ਵਿਚ
ਪਈ ਹੋਈ ਵਿਲੱਖਣਤਾ ਦਿਨੋਂ ਦਿਨ ਵਧ ਹੀ ਰਹੀ ਹੈ। ਉਸ
ਪਿਛੋਂ ਪੀ.ਜੀ.ਆਈ. ਦੇ ਡਾਕਟਰ ਪਾਠਕ ਜੀ ਨੇ ਕਿਹਾ ਕਿ
ਅਸੀਂ ਸੁਣਦੇ ਤਾਂ ਸੀ ਕਿ ਨਾਮ ਦਾਰੂ ਹੈ ਪਰ ਅੱਜ ਬਾਬਾ
ਜੀ ਨੇ ਦਸ ਦਿਤਾ ਕਿ ਇਸ ਦਾ ਪ੍ਰਯੋਗ ਕਿਵੇਂ ਹੋਣਾ
ਚਾਹੀਦਾ ਹੈ। ਸਰੀਰ ਅੰਦਰ ਕਿਹੜੀਆਂ ਕਿਹੜੀਆਂ ਸਿਫਤਾਂ
ਹੋਣੀਆਂ ਚਾਹੀਦੀਆਂ ਹਨ ਜੋ ਇਸ ਕੁਦਰਤੀ ਇਲਾਜ ਵਿਚ
ਸਹਾਈ ਹੋਣਗੀਆਂ ਅਤੇ ਇਹ ਵੀ ਠੀਕ ਹੈ ਕਿ ਬਿਮਾਰੀ ਮਨ
ਤੋਂ ਸ਼ੁਰੂ ਹੁੰਦੀ ਹੈ। ਅੱਜ ਇਸ ਮਸਲੇ ਉਪਰ ਵੀ ਮੈਡੀਕਲ
ਸੰਸਥਾਵਾਂ ਸੋਚ ਰਹੀਆਂ ਹਨ ਕਿ ਅਸੀਂ ਪੀ.ਜੀ.ਆਈ ਵਿਚ
ਵੀ ਮਨ ਦੇ ਰੋਗਾਂ ਲਈ ਕੁਝ ਨਾ ਕੁਝ ਕਰਾਂਗੇ।

ਡਾਕਟਰ ਸਵਾਮੀ ਰਾਮ ਜੀ ਨੇ ਸਭ ਦਾ ਧੰਨਵਾਦ
ਕੀਤਾ ਅਤੇ ਸ਼ਾਮ ਦੀ ਚਾਹ ਪਾਰਟੀ ਲਈ ਉਨ੍ਹਾਂ ਨੇ ਫਲਾਂ
ਦੇ ਭੰਡਾਰੇ ਖੇਲ੍ਹ ਦਿਤੇ ਕਿਉਂਕਿ ਮੇਰੇ ਨਾਲ ਚਾਰ ਹਜ਼ਾਰ ਤੋਂ
ਵੱਧ ਪ੍ਰੇਮੀ ਜੌਲੀ ਗਰਾਂਟ ਪਹੁੰਚੇ ਹੋਏ ਸਨ। ਉਨ੍ਹਾਂ ਨੇ ਫਲ
ਵੰਡਣ ਦੀ ਥਾਂ ਇਹੋ ਕਹਿ ਦਿਤਾ ਕਿ ਆਪੇ ਚੁਕ ਲਵੇ। ਜੀਅ
ਭਰ ਕੇ ਸਿੰਘਾਂ ਨੇ ਖਾਧੇ, ਪਤਾ ਨਹੀਂ ਕੀ ਰਿਧੀ ਸਿਧੀ ਸੀ,
ਉਹ ਮੁੱਕਣ ਵਿਚ ਹੀ ਨਾ ਆਏ।

ਉਸ ਪਿਛੋਂ ਮੈਂ ਤੇ ਸਵਾਮੀ ਜੀ ਇਕਾਂਤ ਵਿਚ ਤੁਰ
ਗਏ। ਰਸਤੇ ਵਿਚ ਬਹੁਤ ਗੱਲਾਂਬਾਤਾਂ ਕੀਤੀਆਂ ਅਤੇ ਨਾਲ
ਹੀ ਇਹ ਗੱਲ ਉਨ੍ਹਾਂ ਨੇ ਕਹੀ ਕਿ ਇਹ ਕਾਲਜ ਬਣ ਗਿਆ
ਤਾਂ ਮੈਂ ਸਰੀਰ ਛੱਡ ਜਾਵਾਂਗਾ। ਇਹ ਸੁਣ ਕੇ ਮੈਨੂੰ ਬਹੁਤ ਹੀ
ਅਚੰਭਾ ਹੋਇਆ। ਸਵਾਮੀ ਜੀ ਨੂੰ ਸੈਂ ਕਿਹਾ ਕਿ ਆਪ ਇਹ
ਬਚਨ ਵਾਪਸ ਲਵੇ, ਐਨਾ ਪਿਆਰ ਪਾ ਕੇ ਤੁਸੀਂ ਜਾਣ
ਦੀਆਂ ਤਿਆਰੀਆਂ ਵੀ ਕਰ ਲਈਆਂ। ਆਪਾਂ ਤਾਂ ਪ੍ਰਚਾਰ

ਕਰਨਾ ਹੈ, ਆਪਾਂ ਤਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਜੋ
ਸਾਇੰਸ ਦੀ ਸਚਾਈ ਉਪਰ ਅਧਾਰਿਤ ਹਨ ਉਨ੍ਹਾਂ ਬਾਰੇ
ਦੁਨੀਆਂ ਨੂੰ ਗਿਆਤ ਕਰਾਉਣੀ ਹੈ। ਸਵਾਮੀ ਜੀ ਕਹਿਣ ਲੱਗੇ,
“ਨਹੀਂ, ਮੈਂ ਜਾਣਾ ਚਾਹੁੰਦਾ ਹਾਂ। ਮੈਂ ਕਿਹਾ ਕਿ ਤੁਸੀਂ ਹੋਰ
ਬਹੁਤ ਸਾਰੇ ਪ੍ਰੈਜੈਕਟ ਚਿਤਰੇ ਹੋਏ ਹਨ। ਆਪ ਨੇ ਕਿਹਾ ਕਿ
ਮੈਂ ਆਪਣਾ ਉਤਰਾਧਿਕਾਰੀ ਥਾਪ ਜਾਵਾਂਗਾ। ਉਸ ਸਮੇਂ
ਕਹਿਣ ਲੱਗੇ ਕਿ ਕਰਨਾ ਤਾਂ ਬਹੁਤ ਕੁਛ ਹੈ, ਪਰ ਚੰਗਾ
ਇਹ ਹੈ ਕਿ ਮੈਂ ਆਪਣੇ ਸਾਰੇ ਖਿਆਲ ਸੰਕੋਚ ਲਵਾਂ। ਜਿਥੋਂ
ਆਏ ਹਾਂ, ਉਥੇ ਹੀ ਵਾਪਸ ਚਲੇ ਜਾਣਾ ਹੈ।

ਸਵਾਮੀ ਜੀ ਹਰ ਸਮਾਗਮ ਤੇ ਆਉਂਦੇ ਰਹੇ, ਪਿਛਲੇ
ਸਮਾਗਮ ਤੇ ਮੈਂ ਕਿਹਾ ਕਿ ਸਵਾਮੀ ਜੀ! ਤੁਸੀਂ ਆ ਨਹੀਂ
ਸਕਣਾ। ਉਨ੍ਹਾਂ ਨੇ ਕਿਹਾ ਕਿ ਅਸੀਂ ਜ਼ਰੂਰ ਆਵਾਂਗੇ। ਮੈਂ ਫੇਰ
ਕਿਹਾ ਕਿ ਤੁਸੀਂ ਨਹੀਂ ਆ ਸਕਣਾ। ਉਹ ਗੱਲ ਸੱਚ ਹੀ
ਹੋਈ, ਆਪ ਦਾ ਸਵਸਥ ਵਿਗੜ ਗਿਆ, ਜਦੋਂ ਆਪ
ਸਮਾਗਮ ਤੋਂ ਪਹਿਲਾਂ ਸੀ ਰਸਪਾਲ ਮਲਹੋਤਰਾ ਦੇ ਕਰਿਡ
ਵਿਚ ਆਏ ਤਾਂ ਚੀਫ ਮਨਿਸਚਰ ਸ. ਹਰਚਰਨ ਸਿੰਘ ਬਰਾੜ
ਤੇ ਸਰਦਾਰ ਸੰਤੋਖ ਸਿੰਘ ਰੰਧਾਵਾ ਸਾਹਿਬ ਖਬਰ ਲੈਣ ਆਏ
ਸਨ। ਸਵਾਮੀ ਜੀ ਨੇ ਉਨ੍ਹਾਂ ਨੂੰ ਦੋ-ਦੋ ਮਿੰਟ ਮਿਲਣ ਤੋਂ
ਬਾਅਦ ਜਾਣ ਲਈ ਕਹਿ ਦਿਤਾ। ਐਨੇ ਨੂੰ ਮੈਂ ਵੀ ਪਹੁੰਚ
ਗਿਆ। ਮੈਂ ਕਿਹਾ ਕਿ ਸਵਾਮੀ ਜੀ! ਮੈਂ ਤੁਹਾਨੂੰ ਕਿਹਾ ਤਾਂ
ਸੀ ਕਿ ਤੁਸੀਂ ਕਿਸੇ ਦਾ ਰੋਗ ਆਪਣੇ ਉਪਰ ਨਾ ਲਿਆ ਕਰੋ।
ਜੇ ਪੂਰੇ ਸਾਧਨ ਰੋਗ ਦੂਰ ਕਰਨ ਲਈ ਆਪਣੇ ਕੋਲ ਨਾ ਹੋਣ
ਤਾਂ ਫੇਰ ਉਹ ਖਿੜਾ ਨਹੀਂ ਛੱਡਦੇ। ਤੁਸੀਂ ਸੇਠ ਨੂੰ ਰਾਜੀ ਕਰ
ਦਿਤਾ ਅਤੇ ਉਸ ਦਾ ਰੋਗ ਆਪਣੇ ਉਪਰ ਲੈ ਲਿਆ। ਐਨੇ
ਨੂੰ ਬੀਜੀ ਉਠੇ, ਉਨ੍ਹਾਂ ਨੂੰ ਮਾਤਰੀ ਪਿਆਰ ਆਇਆ ਅਤੇ
ਉਨ੍ਹਾਂ ਨੇ ਸਵਾਮੀ ਜੀ ਦਾ ਸੀਸ ਫੜ ਕੇ ਆਪਣੇ ਨਾਲ ਲਾ
ਲਿਆ। ਬੀਬੀ ਜੀ ਦੇ ਨੇਤਰਾਂ ਵਿਚੋਂ ਹੁੰਦੀ ਜਾ ਰਹੇ ਸਨ। ਜਦੋਂ
ਮੈਂ ਸਵਾਮੀ ਜੀ ਵਲ ਦੇਖਿਆ, ਉਹ ਵੀ ਆਪਣੀਆਂ ਅੱਖਾਂ
ਰੁਮਾਲ ਨਾਲ ਪੂੰਝ ਰਹੇ ਸਨ, ਇਹ ਦਿੱਲ ਤਿੰਨ-ਚਾਰ ਮਿੰਟ
ਰਿਹਾ। ਫੇਰ ਧੀਮੀ ਆਵਾਜ਼ ਵਿਚ ਸਵਾਮੀ ਜੀ ਨੇ ਕਿਹਾ ਕਿ
ਮਾਂ! ਤੂੰ ਹੁਣ ਜਾਹ, ਹੁਣ ਮੈਂ ਛੇਤੀ ਹੀ ਇਸ ਸੰਸਾਰ ਵਿਚੋਂ
ਚਲੇ ਜਾਣਾ ਹੈ, ਮੈਂ ਉਥੇ ਆਪ ਦਾ ਇੱਤਜ਼ਾਰ ਕਰਾਂਗਾ। ਅਜੇ
ਤੁਸੀਂ ਬਹੁਤ ਕੰਮ ਕਰਨੇ ਹਨ, ਉਹ ਸਾਰੇ ਕੰਮ ਕਰਕੇ ਜਦੋਂ
ਆਵੇਂਗੇ ਉਥੇ ਮੇਲ ਹੋਵੇਗਾ।

ਸੋ ਸਵਾਮੀ ਜੀ ਪਿਆਰ ਦੇ ਰਿਸ਼ਤੇ ਨਾਲ ਸਾਡੇ ਨਾਲ
ਜੁੜੇ ਹੋਏ ਹਨ। ਬਹੁਤ ਮਹਾਨ ਹੁੰਦੇ ਹੋਏ ਵੀ ਮੇਰੇ ਨਾਲ ਉਨ੍ਹਾਂ
ਦਾ ਬਹੁਤ ਹੀ ਪਿਆਰ ਸੀ, ਮੈਂ ਤਾਂ ਇਕ ਗਰੀਬ ਜਿਹਾ ਬੰਦਾ
ਹਾਂ, ਨਾ ਅਸੀਂ ਅਰਬਾਂ ਰੁਪਏ ਖਰਚ ਸਕਦੇ ਹਾਂ, ਨਾ ਕੋਰੜਾਂ।
ਪਰ ਉਨ੍ਹਾਂ ਲਈ 50 ਅਰਬ ਖਰਚਣਾ ਕੋਈ ਗੱਲ ਨਹੀਂ ਸੀ।

ਹੁਣ ਡਾ. ਵੇਦ ਭਾਰਤੀ ਜੀ ਰੁਹਾਨੀ ਰਹਿਨੁਮਾਈ ਕਰ
ਰਹੇ ਹਨ ਅਤੇ ਡਾ. ਸਿੰਗਲਾ ਅਤੇ ਹੋਰ ਡਾਕਟਰ ਸਾਥੀ
ਹਸਪਤਾਲ ਨੂੰ ਬਹੁਤ ਹੀ ਨਿਪੁੰਨਤਾ ਨਾਲ ਚਲਾ ਰਹੇ ਹਨ।
ਉਨ੍ਹਾਂ ਨੇ ਆਪਣਾ ਤਨ ਮਨ ਸਵਾਮੀ ਜੀ ਦੇ ਚਰਨਾਂ ਵਿਚ
ਅਪਰਾਨ ਕੀਤਾ ਹੋਇਆ ਹੈ। ਉਹ ਆਪਣੇ ਆਦਰ ਨਿਰਾਦਰ
ਨੂੰ ਇਕ ਪਾਸੇ ਰਖਦੇ ਹੋਏ ਸੇਵਾ ਕਰਕੇ ਗੁਰੂ ਭਗਤੀ ਦੇ ਪੂਰਨੇ
(ਬਾਕੀ ਪੰਨਾ 57 ਤੇ)

ਕਿਵੇਂ ਸਚਿਆਰਾ ਹੋਈਐ?

ਸੰਤ ਵਰਿਆਮ ਸਿੰਘ ਜੀ
ਬਾਨੀ ਤੇ ਮੁਖੀ ਵਿ. ਗੁ. ਰੂ. ਮਿਸ਼ਨ।

(ਲੜੀ ਜੋੜਨ ਲਈ ਦੇਖੋ, ਅਕਤੂਬਰ ਅੰਕ, ਪੰਨਾ - 16)

ਇਕ ਵਾਰੀ ਇਕ ਪੇਮੀ ਛੇ ਸਾਸ਼ਤਰ ਪੜ੍ਹ ਕੇ ਜਿਸ ਨੂੰ ਖਟਸ਼ਾਸ਼ਤਰੀ ਆਖਿਆ ਜਾਂਦਾ ਹੈ ਘਰ ਆ ਗਿਆ, ਉਸ ਨੈ ਕਿਹਾ ਕਿ ਮੈਂ ਤਾਂ ਪੜ੍ਹ ਆਇਆ ਹਾਂ ਕਿ ਆਤਮਾ ਨੂੰ ਨਾ ਕੋਈ ਪੁੰਨ ਲਗਦਾ ਹੈ, ਨਾ ਕੋਈ ਪਾਪ ਲਗਦਾ ਹੈ ਇਸ ਕਰਕੇ ਕੋਈ ਸੰਸਾ ਨਹੀਂ ਕਰਨਾ ਚਾਹੀਦਾ। ਉਸ ਦਾ ਮਨ ਵਿਕਾਰੀ ਹੈ ਗਿਆ, ਵਿਸ਼ੇ ਭੋਗਾਂ ਵਿਚ ਪ੍ਰਵਿਰਤ ਹੋ ਗਿਆ ਅਤੇ ਇਹੀ ਸਮਝੀ ਜਾਇਆ ਕਰੇ ਕਿ ਮੈਨੂੰ ਕੋਈ ਪਾਪ ਨਹੀਂ ਲਗਦਾ, ਪੁੰਨ ਨਹੀਂ ਲਗਦਾ, ਮੈਂ ਤਾਂ ਨਿਰਲੇਪ ਹਾਂ। ਜਦੋਂ ਕੋਈ ਆਦਮੀ ਇਸ ਤਰ੍ਹਾਂ ਦੇ ਨਾਲ ਸੰਸਾਰਕ ਮਰਿਆਦਾ ਨੂੰ ਤੱਤੜਦਾ ਹੈ, ਵਿਸ਼ੇ ਭੋਗਾਂ ਵਿਚ ਚਲਾ ਜਾਂਦਾ ਹੈ ਤਾਂ ਉਸਦਾ ਅੰਤਸ਼ਕਰਣ ਮਲੀਨ ਹੈ ਜਾਂਦਾ ਹੈ। ਸਿਆਣਿਆਂ ਨੇ ਮਰਿਆਦਾਵਾਂ ਬੰਨੀਆਂ ਹੋਈਆਂ ਹਨ, ਉਨ੍ਹਾਂ ਮਰਿਆਦਾਵਾਂ ਤੋਂ ਬਾਹਰ ਚਲਣ ਨਾਲ ਭਜਨ ਬੰਦਰੀ ਬਿਲਕੁਲ ਖਤਮ ਹੋ ਜਾਵੇਗੀ। ਸੋ ਇਹ ਸਾਸ਼ਤਰੀ ਵਿਕਾਰਾਂ ਵਿਚ ਪਿਆ ਹੋਇਆ ਇਕ ਗੱਲ ਕਹੀ ਜਾਂਦਾ ਹੈ 'ਅੰ ਬ੍ਰਹਮਅਸਵੀ, ਨਿਸੰਗ ਭੋਗ ਲਛਮੀ'

ਮੈਨੂੰ ਪਾਪ ਨਹੀਂ ਲਗਦਾ, ਚਾਹੇ ਕੁਝ ਵੀ ਖਾ ਲਵਾਂ, ਮੈਂ ਤਾਂ ਨਿਰਲੇਪ ਹਾਂ। ਬਿਲਕੁਲ ਨਾਸਤਕ ਹੋ ਗਿਆ ਕਿ ਜਿਹਦਾ ਕੋਈ ਰੂਪ ਰੰਗ, ਰੇਖ, ਭੇਖ ਹੀ ਨਹੀਂ ਉਹ ਵੀ ਕੋਈ ਚੀਜ਼ ਹੋ ਸਕਦੀ ਹੈ। ਇਹ ਤਾਂ ਢਕੋਂਸਲਾ ਬਣਾਇਆ ਹੋਇਆ ਹੈ। ਐਨੇ ਸੰਸਕਾਰ ਪੱਕ ਗਏ। ਸਾਸ਼ਤਰਾਂ ਵਿਚ ਬਹੁਤ ਘੱਟ ਵਿਚਾਰ ਆਉਂਦੀ ਹੈ, ਉਸ ਵਿਚ ਪ੍ਰਮੇਸ਼ਰ ਸਰਬ ਕਲਾ ਸਮਰੱਥ ਨਹੀਂ ਹੈ, ਉਨ੍ਹਾਂ ਵਿਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਪ੍ਰਮੇਸ਼ਰ ਆਪ ਸਿਸ਼ਟੀ ਨਹੀਂ ਸਾਜ਼ ਸਕਦਾ, ਸਿਸ਼ਟੀ ਤਾਂ ਈਸ਼ਵਰ ਮਾਇਆ ਦੀ ਮਦਦ ਲੈ ਕੇ ਸਾਜਦਾ ਹੈ ਅਤੇ ਆਪ ਨਿਰਲੇਪ ਰਹਿੰਦਾ ਹੈ ਜੀਵ ਇਸ ਵਿਚ ਫਸ ਜਾਂਦਾ ਹੈ। ਸੋ ਅਜਿਹੇ ਖਿਆਲ ਸੋਰਦਾ-ਸੋਰਦਾ ਉਸ ਨੇ ਕਿਹਾ ਕਿ ਰੱਖ ਤਾਂ ਹੋਣਾ ਹੀ ਨਹੀਂ ਹੈ, ਐਵੇਂ ਢਕੋਂਸਲਾ ਘੜਿਆ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਵਿਚ ਪ੍ਰਮੇਸ਼ਰ ਸਰਬ ਕਲਾ ਸਮਰੱਥ ਕਰਨ ਕਾਰਨ ਹੈ ਜਿਵੇਂ ਕਿ ਫੁਰਮਾਨ ਹੈ -

ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ॥
ਨਾਨਕ ਤਿਸੁ ਬਲਿਹਾਰਣੈ ਜਲਿ ਬਲਿ ਮਹੀਅਲਿ ਸੋਇ॥

ਪੰਨਾ - 276

ਪਰ ਇਹ ਪੇਮੀ ਮੰਨਦਾ ਨਹੀਂ ਸੀ, ਉਹ ਇਹੀ ਕਹਿੰਦਾ ਸੀ ਕਿ ਰੱਖ ਤਾਂ ਹੈ ਹੀ ਨਹੀਂ। ਗੁਰੂ ਮਹਾਰਾਜ ਜੀ ਸਾਨੂੰ ਦਸਦੇ ਹਨ ਕਿ ਪਿਆਰਿਆ! ਕਦੇ ਅੰਸੀ ਗੱਲ ਨਾ ਸੋਚ ਬੈਠੀ ਵਾਹਿਗੁਰੂ ਜੀ ਦਾ ਰੂਪ, ਰੰਗ, ਰੇਖ, ਭੇਖ ਭਾਵੋਂ ਕੋਈ ਨਹੀਂ ਹੈ ਪਰ ਉਹ ਸਦਾ ਸਾਰੇ ਰੂਪਾਂ, ਰੰਗਾਂ ਵਿਚ ਹਨ ਉਹ ਆਪੇ ਹੀ ਆਪ ਆਪਣੀ ਮੌਜ ਵਿਚ ਖੇਲ੍ਹ ਕੇ ਜਗਤ ਦੀ ਉਤਪਤੀ ਕਰ ਲੈਂਦੇ ਹਨ ਅਤੇ ਜਦੋਂ ਖੇਲ੍ਹ ਸੰਕੋਚਦੇ ਹਨ ਤਾਂ ਆਪ ਹੀ ਰਹਿ ਜਾਂਦੇ ਹਨ। ਜਗਤ ਵੀ ਓਹੀ ਵਾਹਿਗੁਰੂ ਹੈ ਅਤੇ ਸੰਕੋਚ ਕੇ ਜਦੋਂ ਆਪੇ ਆਪ ਹੈ ਫਿਰ ਵੀ ਆਪੇ ਆਪ ਇਕ ਹੈ ਅਤੇ

ਆਪੇ ਹੀ ਵਿਸਥਾਰ ਕਰਦਾ ਹੈ, ਆਪੇ ਹੀ ਆਪਣੀ ਖੇਲ੍ਹ ਸੰਕੋਚਦਾ ਹੈ ਤਾਂ -

ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ॥
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ॥

ਜਾਪੁ ਸਾਹਿਬ

ਗੁਰੂ ਦਸ਼ਮੇਸ਼ ਪਿਤਾ ਜੀ ਫੁਰਮਾਨ ਕਰਦੇ ਹਨ -

ਸੂਛਮ ਤੇ ਸੂਛਮ ਕਰ ਚੀਨੇ ਬਿਧਨ ਬ੍ਰਿਧ ਬਤਾਏ॥
ਭੂਮ ਅਕਾਸ ਪਤਾਲ ਸਭੈ ਸਜਿ ਏਕ ਅਨੇਕ ਸਦਾਏ॥

ਪਾਤਸ਼ਾਹੀ ੧੦

ਇਕ ਹੀ ਅਨੇਕ ਹੋਇਆ ਹੈ, ਓਹਦੀ ਤਾਕਤ ਵਿਚ ਫਰਕ ਨਹੀਂ ਪੈਂਦਾ, ਇਕ ਮਿਸਾਲ ਨਾਲ ਗੱਲ ਸਮਝ ਵਿਚ ਆ ਜਾਵੇਗੀ ਕਿ ਵਿਸ਼ਾਲ ਸਮੁੰਦਰ ਆਪਣੀ ਮਹਿਮਾ ਵਿਚ ਆਪ ਹੀ ਖੇਲ੍ਹ ਰਿਹਾ ਹੈ ਉਸ ਵਿਚੋਂ ਹਵਾ ਦੇ ਵੇਗ ਨਾਲ ਅਨੇਕਾਂ ਲਹਿਰਾਂ ਉਠਦੀਆਂ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਵੀਹਿ-ਵਾਹ, ਚਾਲੀ-ਚਾਲੀ ਛੱਟ ਉਚੀਆਂ ਉਠਦੀਆਂ ਹਨ। ਲਹਿਰਾਂ ਉਠਣ ਦੇ ਨਾਲ ਸਮੁੰਦਰ ਦਾ ਕਦੇ ਵੀ ਕੁਝ ਨਹੀਂ ਘਟਦਾ ਕਿਉਂਕਿ ਸਮੁੰਦਰ ਆਪ ਹੀ ਲਹਿਰ ਹੈ, ਆਪ ਹੀ ਝੱਗ ਹੈ, ਆਪ ਹੀ ਬੁਲਬਲਾ ਹੈ ਜਿਵੇਂ ਕਿ ਫੁਰਮਾਨ ਹੈ -

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ॥

ਪੰਨਾ - 485

ਇਸੇ ਤਰ੍ਹਾਂ ਨਾਲ ਸੰਸਾਰ ਵਾਹਿਗੁਰੂ ਜੀ ਦੀ ਆਪਣੀ ਹੀ ਮੌਜ ਦੇ ਨਾਲ ਚੇਤਨ ਸਰਗੁਣ ਹੋ ਕੇ ਰੂਪਮਾਨ ਹੋਇਆ ਖੇਲ੍ਹ ਰਿਹਾ ਹੈ, ਇਸ ਦਾ ਇਹ ਮਤਲਬ ਨਹੀਂ ਕਿ ਵਾਹਿਗੁਰੂ ਜੀ ਦਾ ਕੁਝ ਘਟ ਗਿਆ। ਵਾਹਿਗੁਰੂ ਜੀ ਵਿਚ ਹੁੰਦੇ ਹੋਏ ਵੀ ਨਿਰਲੇਪ ਹਨ। ਸੋ ਇਹ ਪ੍ਰਕਿਰਤੀ ਅਤੇ ਪੁਰਖ ਦੇ ਸਿਧਾਂਤ ਦੇ ਨੂੰ ਪੜ੍ਹ ਕੇ ਇਹ ਨਿਸ਼ਚਾ ਹੁੰਦਾ ਹੈ ਕਿ ਪ੍ਰਕਿਰਤੀ ਵਿਚ ਬਹੁਤ ਬਲ ਹੈ, ਮਾਇਆ ਹੀ ਅਨੇਕਾਂ ਕੌਤਕ ਕਰਾ ਰਹੀ ਹੈ, ਸਾਗਰ ਦ੍ਰਿਸ਼ਟਮਾਨ ਮਾਇਆ ਹੈ। ਸੋ ਇਹ ਸਾਸ਼ਤਰੀ ਅਜਿਹੇ ਵਿਚਾਰਾਂ ਵਿਚ ਪੂਰੀ ਤਰ੍ਹਾਂ ਨਾਸਤਕ ਹੋ ਗਿਆ ਅਤੇ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਰੱਖ ਤਾਂ ਹੈ ਹੀ ਨਹੀਂ ਇਹ ਬਹੁਤ ਬੁਰੀ ਕਿਸਮ ਦਾ ਸੰਸਾ ਹੈ। ਜਿਸ ਆਦਮੀ ਅੰਦਰ ਇਹ ਪੈ ਜਾਵੇ ਉਹ ਮੂਲ੍ਹੇ ਹੀ ਭੁਲਿਆ ਹੋਇਆ ਬੰਦਾ ਹੁੰਦਾ ਹੈ, ਜੋ ਵੀ ਵਿਦਵਾਨ ਮਿਲਦਾ, ਇਸ ਨੇ ਇਹੀ ਸਵਾਲ ਕਰਨਾ ਜਿਸ ਦਾ ਰੂਪ ਰੰਗ, ਰੇਖ, ਭੇਖ ਹੀ ਨਹੀਂ ਉਹ ਚੀਜ਼ ਵੀ ਹੈ ਨਹੀਂ, ਐਵੇਂ ਵਾਧੂ ਦਾ ਢਕੋਂਸਲਾ ਘੜਿਆ ਹੋਇਆ ਹੈ, ਲੋਕਾਂ ਨੂੰ ਉਲਟੇ ਰਸਤੇ ਪਾਇਆ ਹੋਇਆ ਹੈ।

ਇਕ ਮਹਾਤਮਾ ਦੇ ਕੋਲ ਇਹ ਚਲਿਆ ਗਿਆ ਉਥੇ ਜਾ ਕੇ ਇਸ ਨੇ ਓਹੀ ਸਵਾਲ ਕੀਤਾ। ਮਹਾਂਪੁਰਸ਼! ਕਿਉਂ ਦੁਨੀਆਂ ਨੂੰ ਧੋਖਾ ਦੇ ਰਹੇ ਹੋ ਮੈਂ ਛੇ ਸਾਸ਼ਤਰ ਪੜਿਆ ਹੋਇਆ ਹਾਂ, ਰੱਖ ਤਾਂ ਹੈ ਹੀ ਨਹੀਂ, ਜਿਸ ਦਾ ਰੂਪ, ਰੰਗ, ਰੇਖ, ਭੇਖ, ਚਕਰ, ਚਿਹਨ ਨਹੀਂ ਉਹ ਚੀਜ਼ ਵੀ ਕਦੇ ਹੋਇਆ ਕਰਦੀ

ਹੈ। ਕਈ ਬੰਦੇ ਭੁੱਲੇ ਹੋਏ ਸਾਧਾਰਨ ਪ੍ਰੇਮੀਆਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹਿੰਦੇ ਹਨ ਜੇ ਰੱਬ ਹੈ ਤਾਂ ਦਿਖਾਓ। ਅਸੀਂ ਕਹਿੰਦੇ ਹਾਂ ਕਿ ਪਹਾੜ ਹੈ, ਸਮੰਦਰ ਹੈ, ਤਾਰੇ ਹਨ, ਧੂਪ ਹੈ, ਹਨ੍ਹੇਗਾ ਹੈ, ਅਸੀਂ ਦਿਖਾ ਸਕਦੇ ਹਾਂ ਪਰ ਜੇ ਰੱਬ ਹੈ ਤਾਂ ਕੋਈ ਦਿਖਾਵੇ। ਜਿਹੜੀ ਚੀਜ਼ ਦਿਸਦੀ ਹੀ ਨਹੀਂ, ਜਿਸ ਨੂੰ ਅਗੰਮ ਤੇ ਅਗੋਚਰ ਕਹਿੰਦੇ ਹਨ ਉਹ ਚੀਜ਼ ਹੈ ਹੀ ਨਹੀਂ। ਨਾਸਤਕ ਅਤੇ ਘੱਟ ਅਕਲ ਵਾਲੇ ਪੁਰਸ਼ ਐਸੀਆਂ ਗੱਲਾਂ ਆਮ ਹੀ ਕਰਦੇ ਹਨ।

ਇਸ ਸਾਸ਼ਤਰੀ ਨੇ ਵੀ ਮਹਾਂਪੁਰਸ਼ਾਂ ਕੋਲ ਇਹੀ ਸਵਾਲ ਰੱਖੇ, ਮਹਾਂਪੁਰਸ਼ ਬੜੇ ਸਰਲ ਤੇ ਸੰਕੇਚ ਬਿਰਤੀ ਵਿਚ ਗਹਿੰਦੇ ਸਨ। ਉਨ੍ਹਾਂ ਨੇ ਦੇਖਿਆ ਕਿ ਇਹ ਗਾਲੂੜੀ ਬੰਦਾ ਹੈ, ਇਸ ਨੂੰ ਮੈਂ ਦੂਜੇ ਸੰਤਾਂ ਕੋਲ ਭੇਜ ਦਿੰਦਾ ਹਾਂ, ਉਹ ਪੜ੍ਹੇ ਲਿਖੇ ਵੀ ਹਨ ਅਤੇ ਇਸ ਦਾ ਉਤਰ ਵੀ ਤਗੀਕੇ ਨਾਲ ਦੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਭਾਈ ਅਨਪੜ੍ਹ ਹਾਂ, ਤੂੰ ਇਹੀ ਸਮਝ ਲੈ ਕਿ ਤੇਰਾ ਵਾਹ ਉਨ੍ਹਾਂ ਨਾਲ ਪੈ ਗਿਆ ਜਿਹੜੇ ਪ੍ਰਸ਼ਾਦਾ ਪਾਣੀ ਛਕ ਕੇ ਵਿਹਲੇ ਰਹਿਕੇ ਹੀ ਆਪਣਾ ਟਾਈਮ ਪਾਸ ਕਰ ਲੈਂਦੇ ਹਨ। ਪਰ ਮੈਂ ਤੈਨੂੰ ਇਕ ਮਹਾਤਮਾ ਦੀ ਦਸ ਪਾਉਂਦਾ ਹਾਂ ਉਥੇ ਤੇਰੇ ਵਰਗੇ ਭੇੜ੍ਹ ਜਾਇਆ ਕਰਦੇ ਹਨ।

ਉਹ ਪਤਾ ਪੁਛ ਕੇ ਉਸ ਮਹਾਤਮਾ ਪਾਸ ਪਹੁੰਚ ਜਾਂਦਾ ਹੈ। ਉਸ ਨੇ ਜਾ ਕੇ ਕੋਈ ਸ਼ਰਧਾਪੁਰਵਕ ਨਮਸਕਾਰ ਵੀ ਨਾ ਕੀਤੀ ਅਤੇ ਚਾਹਿਆ ਕਿ ਮਹਾਤਮਾ ਉਠ ਕੇ ਮੇਰਾ ਸਤਿਕਾਰ ਕਰਨ ਕਿਉਂਕਿ ਮੈਂ ਛੇ ਸਾਸ਼ਤਰਾਂ ਦਾ ਗਿਆਤਾ ਹਾਂ। ਇਹ ਮਹਾਤਮਾ ਆਮ ਤੌਰ ਤੇ ਅਨਪੜ੍ਹ ਹੀ ਹੋਇਆ ਕਰਦੇ ਹਨ। ਜਾ ਕੇ ਸਾਮੁਣੇ ਬੈਠ ਗਿਆ। ਮਹਾਤਮਾ ਨੇ ਇਕ ਦਮ ਦੇਖ ਲਿਆ ਕਿ ਕੋਈ ਨਾਸਤਕ ਪੁਰਸ਼ ਆਇਆ ਹੈ ਜਿਸ ਨੂੰ ਸਿਸ਼ਟਾਚਾਰ ਦਾ ਵੀ ਪਤਾ ਨਹੀਂ ਹੈ ਕਿ ਜਦੋਂ ਕਿਸੇ ਕੋਲ ਜਾਈਏ ਰਾਮ-ਰਾਮ, ਸਤਿ ਸੀ ਅਕਾਲ ਜਾਂ ਕੁਝ ਅਦਬ ਦਾ ਵਰਤਾਵਾ ਕਰਕੇ ਮਿਲੀਦਾ ਹੈ। ਮਹਾਤਮਾ ਚੁੱਪ ਰਹੇ। ਉਸ ਨੇ ਕਿਹਾ ਕਿ ਸੰਤ ਜੀ! ਮੈਂ ਤੁਹਾਡੇ ਪਾਸ ਤਿੰਨ ਗੱਲਾਂ ਪੁਛਣ ਵਾਸਤੇ ਆਇਆ ਹਾਂ; ਇਕ ਤਾਂ ਇਹ ਹੈ ਕਿ ਜਿਸ ਦਾ ਰੂਪ, ਰੰਗ, ਰੇਖ, ਭੇਖ ਹੀ ਨਹੀਂ ਹੈ ਉਹ ਚੀਜ਼ ਵੀ ਨਹੀਂ ਹੋਣੀ ਚਾਹੀਦੀ ਐਵੇਂ ਢਕੈਸਲਾ ਹੈ, ਰੱਬ ਦਾ ਕੋਈ ਰੂਪ, ਰੰਗ, ਰੇਖ, ਭੇਖ ਹੈ ਹੀ ਨਹੀਂ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ। ਦੂਸਰਾ ਉਸ ਨੇ ਕਿਹਾ ਕਿ ਮੈਂ ਪੜ੍ਹਿਆ ਹੈ ਕਿ ਜੋ ਵਿਸ਼ੇ ਭੋਗਦੇ ਹਨ ਉਨ੍ਹਾਂ ਕਾਮੀ ਪੁਰਸ਼ਾਂ ਨੂੰ ਰੰਗਰਵ ਨਰਕ ਵਿਚ ਤੱਤੇ ਬੰਮਾਂ ਨਾਲ ਲਾ ਦਿਤਾ ਜਾਂਦਾ ਹੈ; ਤੁਸੀਂ ਦੱਸੋ ਕਾਮ ਤਾਂ ਹੱਦ ਤੋਂ ਜਿਆਦਾ ਗਰਮ ਹੈ, ਉਹ ਤੱਤੇ ਬੰਮ ਨਾਲੋਂ ਵੀ ਗਰਮ ਹੈ ਇਹ ਸਜ਼ਾ ਹੋਈ ਕਾਮੀ ਪੁਰਸ਼ ਨੂੰ ਜਾਂ ਬੰਮ ਨੂੰ? ਤੀਸਰਾ ਪ੍ਰਸ਼ਨ ਇਹ ਹੈ ਕਿ ਕਰਮ ਕਿਵੇਂ ਕੰਮ ਕਰਦੇ ਹਨ? ਮਹਾਤਮਾ ਚੁੱਪ ਰਹੇ। ਕਹਿਣ ਲੱਗੇ ਕਿ ਤੁਸੀਂ ਮੇਰਾ ਕੋਈ ਵੀ ਉਤਰ ਨਹੀਂ ਦਿੰਦੇ। ਐਵੇਂ ਰੋਟੀ ਪਾਣੀ ਛਕਣ ਵਾਲੇ ਮਹਾਤਮਾ ਲਗਦੇ ਹੋਏ। ਮੈਂ ਤੁਹਾਡੇ ਪਾਸ ਗਲਤੀ ਨਾਲ ਆ ਗਿਆ ਹਾਂ। ਮੈਨੂੰ ਤਾਂ ਇਕ ਸੰਤ ਨੇ ਭੇਜਿਆ ਹੈ। ਮਹਾਤਮਾ ਨੇ ਦੇਖ ਲਿਆ ਕਿ ਅੱਜ ਇਕ ਬਤੰਡਾਵਾਦੀ ਆ ਗਿਆ। ਇਹ ਕੋਈ ਨਵੀਂ ਉਪਾਧੀ ਖੜ੍ਹੀ ਕਰੇਗਾ, ਇਹ ਵਿਚਾਰ ਕੇ ਆਪ ਚੁੱਪ ਕਰ ਰਹੇ। ਮਹਾਤਮਾ ਚੁਪ ਕਰਕੇ ਬੈਠੇ ਰਹੇ ਇਹ ਫੇਰ ਲੋਹਾ ਲਾਖਾ ਹੋ ਕੇ

ਬੋਲਿਆ ਕਿ ਮੈਂ ਤੇਰੇ ਕੋਲ ਆਇਆ ਹਾਂ, ਮੈਂ ਵਿਹਲਾ ਹਾਂ? ਇਹ ਬੜੇ ਕ੍ਰੋਧ ਵਿਚ ਆ ਗਿਆ। ਮਹਾਤਮਾ ਦੇ ਪਾਸ ਇਕ ਰੋੜਾ ਪਿਆ ਸੀ ਮਿੱਟੀ ਦਾ। ਉਨ੍ਹਾਂ ਨੇ ਸਹਿਜ ਨਾਲ ਚੁਕ ਕੇ ਇਹਦੇ ਮਾਰਿਆ। ਰੋੜਾ ਲੱਗਣ ਦੀ ਦੇਰ ਸੀ ਕਿ ਇਹ ਕ੍ਰੋਧਿਤ ਹੋਇਆ ਹੋਇਆ ਗਾਲੂੰਾਂ ਕੱਢਣ ਲਗ ਗਿਆ ਅਤੇ ਜਾ ਕੇ ਤਿੰਨ ਚਾਰ ਮੁੱਕੇ ਮਾਰ ਦਿਤੇ। ਮਹਾਤਮਾ ਕਹਿਣ ਲੱਗੇ, “ਕਿਉਂ ਤੂੰ ਇਹ ਗੱਲ ਸਾਡੇ ਨਾਲ ਕਰਦਾ ਹੈ?” ਕਿਉਂ ਅਸਾਨੂੰ ਮਾਰਦਾ ਹੈ? ਕਹਿਣ ਲੱਗਿਆ ਕਿ ਤੁਸੀਂ ਮੇਰੇ ਰੋੜਾ ਮਾਰਿਆ ਹੈ। ਮਹਾਤਮਾ ਕਹਿੰਦੇ ਪਿਆਰਿਆ! ਅਸੀਂ ਤੇਰੇ ਰੋੜਾ ਨਹੀਂ ਮਾਰਿਆ ਅਸੀਂ ਤੇਰੇ ਸਾਰੇ ਪ੍ਰਸ਼ਨਾਂ ਦਾ ਉਤਰ ਦਿਤਾ ਹੈ। ਕਹਿਣ ਲੱਗਿਆ ਕਿ ਮੇਰੇ ਪ੍ਰਸ਼ਨਾਂ ਦਾ ਉਤਰ ਦਿਤਾ ਹੈ ਕਿ ਮੇਰੇ ਰੋੜਾ ਮਾਰਿਆ ਹੈ। ਤੁਸੀਂ ਮੇਰੇ ਪ੍ਰਸ਼ਨਾਂ ਦਾ ਉਤਰ ਕਿਵੇਂ ਦਿਤਾ ਹੈ? ਮਹਾਤਮਾ ਕਹਿਣ ਲੱਗੇ ਪ੍ਰੇਮੀਆ! ਐਂ ਦੱਸ ਤੈਨੂੰ ਰੋੜਾ ਲੱਗਣ ਨਾਲ ਕੀ ਹੋਇਆ, ਤੂੰ ਐਨਾ ਗੁੱਸੇ ਵਿਚ ਆ ਗਿਆ ਅਤੇ ਸਾਨੂੰ ਕੁਟਣ ਲਗ ਗਿਆ। ਕਹਿਣ ਲੱਗਿਆ ਕਿ ਰੋੜਾ ਮਾਰਨ ਨਾਲ ਮੈਨੂੰ ਪੀੜ ਹੋਈ ਹੈ। ਮਹਾਤਮਾ ਕਹਿੰਦੇ ਪ੍ਰੇਮੀਆ! ਕੀ ਤੂੰ ਦਸ ਸਕਦਾ ਹੈਂ ਕਿ ਜਿਹੜਾ ਤੈਨੂੰ ਰੋੜਾ ਲੱਗਣ ਨਾਲ ਪੀੜ ਹੋਈ ਹੈ ਉਸ ਦਾ ਕੋਈ ਰੂਪ, ਰੰਗ, ਰੇਖ, ਭੇਖ ਹੈ? ਕਹਿਣ ਲੱਗਿਆ, “ਉਹ ਗੱਲ ਤਾਂ ਹੈ ਨਹੀਂ, ਪੀੜ ਹੋਈ ਹੈ। ਕਿਵੇਂ ਦਸ ਸਕਦਾ ਹਾਂ, ਮੈਂ ਤਾਂ ਮਹਿਸੂਸ ਕੀਤੀ ਹੈ?” ਮਹਾਤਮਾ ਕਹਿਣ ਲੱਗੇ ਕਿ ਪਿਆਰਿਆ! ਜਿਸ ਤਰ੍ਹਾਂ ਤੂੰ ਪੀੜ ਮਹਿਸੂਸ ਕੀਤੀ ਹੈ ਇਸੇ ਤਰ੍ਹਾਂ ਪ੍ਰਮੋਸ਼ਰ ਨੂੰ ਵੀ ਮਹਿਸੂਸ ਕੀਤਾ ਜਾਂਦਾ ਹੈ ਉਹ ਅਨੁਭਵ ਪਕਾਸ਼ ਹੈ, ਰੂਪ, ਰੇਖ, ਭੇਖ ਤੋਂ ਨਿਆਰਾ ਹੈ। ਜਦੋਂ ਕੋਈ ਕਿਸੇ ਨੂੰ ਕੋਈ ਗਾਲੂੰਾਂ ਕੱਢਦਾ ਹੈ ਉਸ ਨੂੰ ਕੋਈ ਸੱਟ ਤਾਂ ਨਹੀਂ ਲਗਦੀ ਹੈ, ਗਾਲੂੰਾਂ ਤਾਂ ਅੱਖਰ ਹੀ ਹਨ, ਤੂੰ ਕਹਿੰਦਾ ਹੈ ਜਿਸ ਦਾ ਰੂਪ, ਰੰਗ, ਰੇਖ, ਭੇਖ ਨਹੀਂ ਉਹ ਹੁੰਦਾ ਹੀ ਨਹੀਂ। ਹੁਣ ਗਾਲੂੰ ਕੱਢਣ ਤੇ ਤੇਰੇ ਮਨ ਨੂੰ ਪੀੜ ਹੋਈ, ਗਾਲੂੰ ਕੱਢਣ ਵਾਲਾ ਦੂਰ ਖੜ੍ਹਾ ਹੈ, ਉਸ ਤੋਂ ਕਾਫੀ ਦੂਰ ਤੂੰ ਖੜ੍ਹਾ ਹੈ ਕੋਈ ਚੀਜ਼ ਤਾਂ ਤੂੰ ਦੇਖੀ ਨਹੀਂ ਜੋ ਤੇਰੇ ਆ ਕੇ ਲੱਗੀ। ਸੋਚ, ਤੈਨੂੰ ਅਸਰ ਹੋਇਆ ਉਸ ਗੱਲ ਦਾ, ਅਸੀਂ ਰੋੜਾ ਮਾਰਿਆ ਤੂੰ ਮਹਿਸੂਸ ਕੀਤਾ। ਪ੍ਰੇਮੀਆਂ! ਇਸੇ ਤਰ੍ਹਾਂ ਪ੍ਰਮੋਸ਼ਰ ਅਨੁਭਵ ਪ੍ਰਕਾਸ਼ ਹੁੰਦਾ ਹੈ -

ਚੜ੍ਹ ਚਿਹਨ ਅਰੁ ਬਰਨ ਜਾਤ ਅਰੁ ਪਾਤ ਨਹਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਰਿ ਨ ਸਕਤ ਕਿਹ॥

ਜਾਪੁ ਸਾਹਿਬ

ਜਿਸ ਦੇ ਅੰਦਰੋਂ ਆਵਰਣ ਦੀ ਮੈਲ ਹਟ ਜਾਵੇ ਫੇਰ ਉਹ ਪ੍ਰਕਾਸ਼ਤ ਹੋ ਜਾਂਦਾ ਹੈ, ਜਿਵੇਂ ਹਨ੍ਹੇਰੀ ਰਾਤ ਤੋਂ ਬਾਦ ਜਦੋਂ ਸੂਰਜ ਚੜ੍ਹਦਾ ਹੈ ਰਾਤ ਖਤਮ ਹੋ ਜਾਂਦੀ ਹੈ -

ਗਰ ਕੇ ਸੰਤ ਸੁਣਹੁ ਜਨ ਭਾਈ
ਗਰ ਸਤਿਗੁਰ ਕੀ ਇਕ ਸਾਖੀ॥
ਜਿਸੁ ਧੁਰਿ ਭਾਗ ਹੋਵੈ ਮੁਖਿ ਮਸਤਕਿ
ਤਿਨਿ ਜਨਿ ਲੈ ਹਿਰਦੈ ਰਾਖੀ॥
ਗਰ ਅੰਮ੍ਰਿਤ ਕਥਾ ਸਰੇਸਟ ਉਤਮ
ਗਰ ਬਚਨੀ ਸਹਜੇ ਚਾਖੀ॥
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ
ਜਿਉ ਸੂਰਜ ਰੈਣਿ ਕਿਰਾਖੀ॥

ਅਦਿਸਣ ਅਗੋਚਰੁ ਅਲਖੁ ਨਿਰਜਨ

ਸੋ ਦੇਖਿਆ ਗੁਰਮੁਖਿ ਆਖੀ॥

ਪੰਨਾ - 88

ਮਸਿਆ ਦੀ ਹਨ੍ਹੇਗੀ ਰਾਤ ਹੈ, ਜਦੋਂ ਸੁਰਜ ਦਾ ਚਾਨਣਾ
ਹੋ ਗਿਆ ਓਸੇ ਵੇਲੇ ਰਾਤ ਕਿਥੇ ਚਲੀ ਗਈ। ਇਸੇ ਤਰ੍ਹਾਂ ਦੇ
ਨਾਲ ਜਦੋਂ ਕਰਮ, ਉਪਾਸ਼ਨਾ, ਗਿਆਨ, ਵਿਗਿਆਨ ਦੇ
ਨਾਲ ਮਹਾਂਪੁਰਸ਼ਾਂ ਦੀ ਸੰਗਤ ਚ ਆ ਕੇ ਸਾਧਨਾ ਕਰਦਾ ਹੈ
ਉਹ ਅਨੁਭਵ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ।

ਸੋਚਣ ਲੱਗ ਗਿਆ ਅਤੇ ਫੇਰ ਕਹਿਣ ਲੱਗਿਆ ਕਿ
ਦੂਸਰੇ ਪ੍ਰਸ਼ਨ ਦਾ ਉਤਰ ਕੀ ਹੈ?

ਮਹਾਤਮਾ ਨੇ ਕਿਹਾ ਕਿ ਅੱਗ ਨਾਲ ਅੱਗ ਲਗ ਕੇ ਕੀ
ਸਜ਼ਾ ਹੋਈ, ਕਾਮ ਵੀ ਅੱਗ ਹੈ, ਬੰਸ ਵੀ ਅੱਗ ਹੈ, ਹੁਣ ਤੂੰ
ਦਸ ਜਿਹੜਾ ਅਸੀਂ ਤੇਰੇ ਰੋੜਾ ਮਾਰਿਆ ਹੈ ਉਹ ਮਿੱਟੀ ਸੀ
ਨਾ, ਤੇਰਾ ਸਰੀਰ ਜੋ ਬਣਿਆ ਹੈ ਇਹ ਵੀ ਤਾਂ ਮਿਟੀ ਹੈ ਜੇ
ਮਿੱਟੀ ਦੇ ਮਿੱਟੀ ਆ ਕੇ ਲੱਗ ਗਈ ਤਾਂ ਤੈਨੂੰ ਕੀ ਫਰਕ ਪੈ
ਗਿਆ, ਤੂੰ ਕਿਉਂ ਐਨਾ ਬੁਰਾ ਮਨਾਇਆ?

ਤੀਸਰਾ ਜਿਹੜਾ ਪ੍ਰਸ਼ਨ ਹੈ ਤੂੰ ਕਿਹਾ ਸੀ ਕਿ ਕਰਮ
ਕਿਵੇਂ ਕੰਮ ਕਰਦੇ ਹਨ? ਉਹ ਵੀ ਤੈਨੂੰ ਅਸੀਂ ਇਕੋ ਗੱਲ ਨਾਲ
ਸਮਝਾ ਦਿਤਾ। ਅਸੀਂ ਤੇਰੇ ਰੋੜਾ ਮਾਰਿਆ, ਤੂੰ ਪੰਜ ਚਾਰ ਸਾਡੇ
ਮੁੱਕੇ ਮਾਰ ਦਿਤੇ। ਅਸੀਂ ਕਰਮ ਕਰਿਆ ਤੇਰੇ ਰੋੜਾ ਮਾਰ ਕੇ,
ਫਲ ਭੋਗਿਆ ਮੁੱਕੇ ਖਾਣ ਦਾ। ਸੋ ਪਿਆਰਿਆ! ਸੰਕੇ ਵਿਚ
ਨਹੀਂ ਪਈਦਾ।

ਕਰਮੀ ਸਹਜੁ ਨ ਉਪਜੈ ਵਿਣੁ ਸਹਜੈ ਸਹਸਾ ਨ ਜਾਇ॥
ਪੰਨਾ - 919

ਇਹ ਸੰਸਾ ਕਰਮਾਂ ਧਰਮਾਂ ਨਾਲ ਨਹੀਂ ਢੂਰ ਹੋਇਆ
ਕਰਦਾ, ਜਿੰਨੀ ਦੇਰ ਤਕ ਸਹਜ ਅਵਸਥਾ ਦੀ ਪ੍ਰਾਪਤੀ ਨਹੀਂ
ਹੁੰਦੀ ਉਨ੍ਹਾਂ ਦੇਰ ਤਕ ਇਹ ਸਹਸਾ ਨਹੀਂ ਜਾਂਦਾ।

ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ॥
ਪੰਨਾ - 919

ਚਾਹੇ ਤੀਰਬ ਯਾਤਰਾ ਕਰ ਲਓ, ਉਸ ਨਾਲ ਇਹ ਹੋਰ
ਵਧ ਜਾਣਗੇ, ਦਾਨ ਪੁੰਨ ਕਰ ਲਓ ਉਸ ਨਾਲ ਹੋਰ ਵੱਧ
ਜਾਣਗੇ। ਇਸ ਤਰ੍ਹਾਂ ਨਹੀਂ ਇਹ ਜਾਂਦਾ -

ਸਹਸੈ ਜੀਉ ਮਲੀਣੁ ਹੈ.....॥ ਪੰਨਾ - 919

ਜਿੰਨਾਂ ਚਿਰ ਸਹਸਾ ਹੈ, ਸੰਕਾ ਹੈ, ਜੀਵ ਦਾ
ਅੰਤਸ਼ਕਰਣ ਮਲੀਨ ਰਹਿੰਦਾ ਹੈ, ਇਸ ਨੂੰ ਧੋਇਆ ਕਿਵੇਂ
ਜਾਵੇ?

.....ਕਿਤੁ ਸੰਜਮਿ ਧੋਤਾ ਜਾਏ॥ ਪੰਨਾ - 919

ਇਹ ਦਾ ਇਕੋ ਤਗੀਕਾ ਹੈ ਕਿ ਜੋ ਮਨ ਮੈਲਾ ਹੈ, ਉਸ
ਨੂੰ ਧੋਣ ਲਈ ਬੰਦਰੀ ਕਰੋ, ਸੇਵਾ ਸਿਮਰਨ ਕਰੋ, ਉਹਦੇ ਨਾਲ
ਹੌਲੀ-ਹੌਲੀ ਇਹ ਨਿਰਮਲ ਹੋਣਾ ਸ਼ੁਰੂ ਹੋ ਜਾਵੇਗਾ -

ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥
ਪੰਨਾ - 919

ਜਨਮ ਜਨਮ ਕੀ ਇਸੁ ਮਨ ਕਉ ਮਲ ਲਾਗੀ ਕਾਲਾ ਹੋਆ ਸਿਆਹੁ॥
ਖੰਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣ ਪਾਹੁ॥
ਪੰਨਾ - 651

ਇਸ ਨੂੰ ਕ੍ਰੋੜਾਂ ਹੀ ਜਨਮਾਂ ਦੀ ਮੈਲ ਲੱਗੀ ਹੋਈ ਹੈ ਤੇ
ਮੈਲ ਧੋ ਕਿਵੇਂ ਹੋਵੇ? ਉਹਦੇ ਬਾਰੇ ਜਪੁਜੀ ਸਾਹਿਬ ਵਿਚ
ਲਿਖਿਆ ਹੋਇਆ ਹੈ -

ਧਾਰਨਾ - ਤੇਰੀ ਮਤ ਪਾਪਾਂ ਨਾਲ ਭਰ ਗਈ ਐ,
ਨਾਮ ਨਾਲ ਧੋ ਲੈ ਬੰਦਿਆ - 2, 2.

ਭਰੀਐ ਮਤਿ ਪਾਪਾ ਕੈ ਸੰਗਿ॥
ਉਹ ਧੋਪੈ ਨਾਵੈ ਕੈ ਰੰਗਿ॥ ਪੰਨਾ - 4

ਰੰਗ ਕਹਿੰਦੇ ਨੇ ਪਿਆਰ ਨੂੰ। ਜਦੋਂ ਨਾਮ ਦੇ ਪਿਆਰ
ਵਿਚ ਆ ਜਾਂਦਾ ਹੈ ਫੇਰ ਇਹ ਮੈਲ ਲਹਿਣੀ ਸ਼ੁਰੂ ਹੋ ਜਾਇਆ
ਕਰਦੀ ਹੈ। ਸੋ -

ਮੰਨੁ ਧੋਵਹੁ ਸਬਦਿ ਲਾਗਹੁ.....॥ ਪੰਨਾ - 919
ਸਰੀਰ ਧੋਣ ਨਾਲ ਇਹ ਮੈਲ ਨਹੀਂ ਜਾਂਦੀ -

ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨਿ ਹਛਾ ਨ ਹੋਇ॥
ਪੰਨਾ - 558

ਸੋ ਇਸ ਕਰਕੇ ਮਨ ਨੂੰ ਧੋਣ ਵਾਸਤੇ ਇਸ ਨੂੰ ਸ਼ਬਦ
ਨਾਲ ਲਾਉਣਾ ਜ਼ਰੂਰੀ ਹੈ। ਵਾਹਿਗੁਰੂ ਨਾਲ ਚਿੱਤ ਲਾਓ, ਹਰ
ਸਮੇਂ ਪ੍ਰੋਸ਼ਰ ਨਾਲ ਚਿੱਤ ਲੱਗਿਆ ਰਹੇ।

ਮਨ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥
ਪੰਨਾ - 919

ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ -

ਮਿਟੇ ਅੰਦੇਸਿਆ ਹਾਂ॥ ਸੰਤ ਉਪਦੇਸਿਆ ਮੇਰੇ ਮਨਾ॥
ਪੰਨਾ - 410

ਅੰਦੇਸੇ ਨੂੰ ਛੱਡ ਕੇ ਸੱਚ ਦੀ ਆਵਾਜ਼ ਸੁਣੋ -

ਧਾਰਨਾ - ਸੋ ਪ੍ਰਭੂ ਢੂਰ ਨਾਹੀ, ਪ੍ਰਭੂ ਤੂੰ ਹੈ - 2, 2.
ਪ੍ਰਭੂ ਤੂੰ ਹੈਂ ਜੀ, ਪ੍ਰਭੂ ਤੂੰ ਹੈਂ ਜੀ - 2, 2.
ਸੋ ਪ੍ਰਭੂ ਢੂਰ ਨਾਹੀ.....।

ਧਾਰਨਾ - ਤੱਤ ਨਿਰਜਨ ਜੋਤ ਸਥਾਈ,
ਸੋਹੰ ਭੇਦ ਨ ਕੋਈ - 2, 2.
ਸੋਹੰ ਭੇਦ ਨ ਕੋਈ - 2, 2.
ਤੱਤ ਨਿਰਜਨ ਜੋਤ ਸਥਾਈ,..... -2, 2.

ਤੱਤ ਨਿਰਜਨ ਜੋਤ ਸਥਾਈ ਸੋਹੰ ਭੇਦ ਨ ਕੋਈ ਜੀਉ॥
ਅਪਰੰਪਰ ਪਾਰਥ੍ਰਹਮ ਪਰਮੇਸਰ ਨਾਨਕ ਗੁਰ ਮਿਲਿਆ ਸੋਈ ਜੀਉ॥
ਪੰਨਾ - 599

ਤੂੰ ਤੂੰ ਕਰਤਾ ਤੂੰ ਹੁਆ ਮੁਝ ਮਹਿ ਰਹਾ ਨ ਹੂ॥
ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾ ਤਤ ਤੂੰ॥
ਪੰਨਾ - 1375

ਸੋ ਇਸ ਤਰ੍ਹਾਂ ਸੰਸੇ ਦੀ ਮੈਲ ਲਹਿ ਜਾਂਦੀ ਹੈ, ਵਾਹਿਗੁਰੂ
ਢੂਰ ਨਹੀਂ ਹੈ, ਜੋ ਕੁਝ ਵੀ ਨਜ਼ਰ ਆ ਰਿਹਾ ਹੈ, ਇਹ ਸਭ
ਵਾਹਿਗੁਰੂ ਹੀ ਹੈ। ਜਦੋਂ ਸ਼ਬਦ ਨੂੰ ਹਿਰਦੇ ਵਿਚ ਵਸਾਉਂਦਾ
ਹੈ ਉਸ ਵੇਲੇ ਦਿਸ਼ਾਵੀ ਖੁਲ੍ਹੀ ਜਾਂਦੀ ਹੈ ਫੇਰ ਖੁਲ੍ਹੀ ਦਿਸ਼ਾਵੀ ਨਾਲ
ਵੀ ਉਹ ਨਜ਼ਰ ਆਉਂਦਾ ਹੈ -

ਧਾਰਨਾ - ਸਭ ਘਟ ਵਸਦਾ ਜੀ,
ਸੁਆਮੀ ਮੇਰਾ-ਸੁਆਮੀ ਮੇਰਾ - 2, 2.

ਘਟ ਘਟ ਵਸਦਾ-ਸੁਆਮੀ ਮੇਰਾ - 2, 2.

ਸਭ ਘਟ ਵਸਦਾ ਜੀ, ਸੁਆਮੀ ਮੇਰਾ -2, 2.

ਜਿਸੀ ਜਮਾਨ ਕੇ ਬਿਖੈ ਸਮੱਸਤਿ ਏਕ ਜੋਤ ਹੈ॥
ਨ ਘਟ ਹੈ ਨ ਬਾਢ ਹੈ ਨ ਘਾਟ ਬਾਢ ਹੋਤ ਹੈ॥
ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ॥
ਮਕੀਨ ਅੰ ਮਕਾਨ ਅਪ੍ਰਮਾਨ ਤੇਜ ਮਾਨੀਐ॥
ਦੇਰ ਹੈ ਨ ਗੇਰ ਹੈ, ਨ ਜਾਤਿ ਹੈ ਨ ਪਾਤਿ ਹੈ॥
ਨ ਮੰਤ੍ਰ ਹੈ ਨ ਮਿਤ੍ਰ ਹੈ ਨ ਤਾਤ ਹੈ ਨ ਮਾਤ ਹੈ॥
ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਥ ਹੈ॥

ਅਕਾਲ ਉਸਤਤਿ

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੌਰ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥
ਸੰਤਰੁ ਘਟਿ ਘਟਿ ਰਹਿਆ ਸਮਾਇਓ॥
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਬਲਿ ਰਮਈਆ ਆਹਿਓ॥
ਗੁਣ ਨਿਧਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਭੁਕਾਇਓ॥
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ॥

ਪੰਨਾ - 617

ਅਕਾਲ ਹੈ ਅਪਾਲ ਹੈ ਬਿਆਲ ਹੈ ਅਖੰਡ ਹੈ॥
ਨ ਰੋਗ ਹੈ ਨ ਸੋਗ ਹੈ ਨ ਭੇਦ ਹੈ ਨ ਭੰਡ ਹੈ॥
ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਥ ਹੈ॥
ਪ੍ਰਿਆ ਹੈ ਪਵਿੜ ਹੈ ਪੁਨੀਤ ਹੈ ਪ੍ਰਮਾਣ ਹੈ॥

ਅਕਾਲ ਉਸਤਤਿ

ਗੁਰੂ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ
ਪਿਆਰਿਆ! ਸੰਸੇ ਛੱਡ ਕੇ ਸਰਬ ਰਮੇ ਆਤਮ ਰੂਪ ਨੂੰ ਪਛਾਣ,
ਗੁਰੂ ਦੀ ਕ੍ਰਿਪਾ ਨਾਲ ਸ਼ਬਦ ਨੂੰ ਕਮਾ ਕੇ ਪੰਜਾਂ ਭਰਮਾਂ ਦਾ
ਨਾਸ਼ ਹੋ ਜਾਇਆ ਕਰਦਾ ਹੈ -

ਧਰਨਾ - ਸੰਸਾ ਮੇਰਾ ਓ ਉਤਰ ਗਿਆ.....2, 2.

ਪਿਆਰੇ ਜਬ ਤੇ ਦਰਸ਼ਨ ਪਾਇਆ,..-2, 2.

ਸੰਸਾ ਮੇਰਾ ਓ ਉਤਰ ਗਿਆ - 2, 2.

ਠਾਕੁਰ ਤੁਮ ਸਰਣਾਈ ਆਇਆ॥

ਉਤਰਿ ਗਾਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ॥

ਅਨੁਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ॥

ਦੁਖ ਨਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ॥

ਬਹ ਪਕਰਿ ਕਵਿ ਲੀਨੇ ਅਪੁਨੇ ਗਿਰ੍ਹ ਅੰਧ ਕੁਪ ਤੇ ਮਾਇਆ॥

ਕਹ ਨਾਨਕ ਗੁਰਿ ਬੰਧਨ ਕਟੇ ਬਿਛੁਰਤ ਆਨਿ ਮਿਲਾਇਆ॥

ਪੰਨਾ - 1218

ਸੋ ਜਦੋਂ ਦਰਸ਼ਨ ਹੋ ਗਿਆ, ਅੰਦਰੋਂ ਸੰਸਾ ਖਤਮ ਹੋ
ਗਿਆ, ਮਨ ਦੀ ਮੈਲ ਦੂਰ ਹੋ ਗਈ ਉਸ ਵੇਲੇ ਇਹ ਅਵਸਥਾ
ਹੋ ਗਈ -

ਜੀਵਨ ਮੈ ਜਲ ਮੈ ਬਲ ਮੈ, ਸਭ ਰੂਪਨ ਮੈ ਸਭ ਭੂਪਨ ਮਾਹੀਂ॥

ਸੂਰਜ ਮੈ ਸੱਸਿ ਮੈ, ਨਭ ਮੈ, ਜਹ ਹੋਏ ਤਹਾਂ ਚਿਤ ਲਾਇ ਤਹਾਂ ਹੀ॥

ਪਾਵਕ ਮੈ ਅਰੁ ਪੱਨ ਹੂੰ ਮੈ, ਪਿਥਵੀ ਤਲ ਮੈ ਸੁ ਕਹਾ ਨਹਿ ਜਾਂਹੀ॥

ਬਯਾਪਕ ਹੈ ਸਭ ਹੀ ਕੇ ਬਿਖੈ, ਕਛ ਪਾਹਨ ਮੈ ਪਰਮੇਸਰ ਨਾਹੀ॥

ਤ੍ਰਿਆ ਚਰਿਤ੍ਰ

ਪੰਜ ਭਰਮਾਂ ਦਾ ਸੰਸਾ ਮਿਟ ਗਿਆ। ਭਰਮ ਪੰਜ ਕਿਸਮ
ਦੇ ਹੋਇਆ ਕਰਦੇ ਹਨ।

ਪਹਿਲੇ ਭਰਮ ਦਾ ਨਾਮ 'ਭੇਦ ਭਰਮ' ਹੈ ਜਿਸ ਤਰ੍ਹਾਂ
ਨਾਲ ਸੁਰਜ ਦਾ ਪ੍ਰਤੀਬਿੰਬ ਪਾਣੀ ਦੇ ਬੇਅੰਤ ਭਰੇ ਹੋਏ ਬਰਤਨਾਂ
ਵਿਚ ਪੈਂਦਾ ਹੈ ਜਦੋਂ ਅਸੀਂ ਸੁਰਜ ਦੇਖਦੇ ਹਾਂ ਸਭ ਦੇ ਵਿਚ
ਸੂਰਜ ਨਜ਼ਰ ਆਉਂਦਾ ਹੈ। ਇਹ ਅਸਲੀ ਸੂਰਜ ਨਹੀਂ ਉਸ
ਦਾ ਪਰਛਾਵਾਂ ਹੈ, ਪੁਰਾ ਸੂਰਜ ਨਜ਼ਰ ਆਉਂਦਾ ਹੈ। ਜੇ ਛੋਟੀ
ਜਿਹੀ ਨੂੰਠੀ ਰੱਖ ਦਿਓ ਉਸ ਵਿਚ ਵੀ ਪੂਰਾ ਸੂਰਜ ਨਜ਼ਰ
ਆਵੇਗਾ।

ਇਸ ਤੋਂ ਵੀ ਛੋਟੇ ਚੂੰਘੜੇ ਵਿਚ ਵੀ ਨਜ਼ਰ ਆਉਂਦਾ
ਹੈ। ਫੇਰ ਸਰੋਵਰ ਦੇ ਅੰਦਰ ਵੀ ਇਕੋ ਹੀ ਸੂਰਜ ਨਜ਼ਰ
ਆਵੇਗਾ। ਭੁਲੇਖਾ ਪੈ ਗਿਆ ਕਿ ਸੂਰਜ ਅੱਡ-ਅੱਡ ਹਨ ਪਰ
ਹੈ ਇਹ ਇਕੋ ਹੀ। ਜਦੋਂ ਬੰਦਰੀ ਕਰਦਾ ਹੈ ਤਾਂ ਉਹ ਬਚਨ
ਕਰਕੇ ਦਸ ਦਿੰਦੇ ਹਨ ਕਿ ਇਹ ਤਾਂ ਸੂਰਜ ਦਾ ਪ੍ਰਤੀਬਿੰਬ
ਹੈ, ਬਿਬ ਸੂਰਜ ਹੈ ਜੋ ਦੂਰ ਚਮਕ ਰਿਹਾ ਹੈ। ਇਸੇ ਤਰ੍ਹਾਂ
ਸਾਰਿਆਂ ਚਿਤਾਂ ਦੇ ਅੰਦਰ ਵਾਹਿਗੁਰੂ ਜੀ ਦਾ ਪ੍ਰਤੀਬਿੰਬ ਪੈ
ਰਿਹਾ ਹੈ, ਸੋ ਉਸ ਨੂੰ ਵਖਰਾ ਮੰਨਣਾ ਭੁਲੇਖੇ ਵਿਚ ਪਾਉਂਦਾ
ਹੈ। ਸੂਰਜ ਦੇ ਪ੍ਰਤੀਬਿੰਬ ਅਤੇ ਵਾਹਿਗੁਰੂ ਜੀ ਦੇ ਪ੍ਰਤੀਬਿੰਬ ਵਿਚ
ਫਰਕ ਹੈ ਵਾਹਿਗੁਰੂ ਜੀ ਆਪ ਹੀ ਪ੍ਰਕਿਤੀ ਰੂਪ ਹੋ ਕੇ ਵਰਤ
ਰਹੇ ਹਨ, ਆਪ ਹੀ ਚੇਤਨ ਤੇ ਪ੍ਰਿਆ ਰੂਪ ਹੋ ਕੇ ਵਰਤ ਰਹੇ
ਹਨ ਆਪ ਸਭ ਵਿਚ ਸਮਾਏ ਹੋਏ ਹਨ, ਆਪ ਹੀ ਨਿਰਲੇਪ
ਹਨ ਜਿਵੇਂ ਕਿ -

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਛਿਠੋ ਚਾਉ॥

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥

ਕਰਿ ਆਸਣੁ ਛਿਠੋ ਚਾਉ॥

ਪੰਨਾ - 463

ਹਿਲਦਾ ਪਾਣੀ ਹੈ, ਲਗਦਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਹਿਲਦਾ
ਹੈ। ਉਹ ਅਚੱਲ ਹੈ, ਉਸ ਨੂੰ ਕਿਸੇ ਦੁਖ-ਸੁਖ ਦਾ ਲੇਪ ਨਹੀਂ ਹੈ।
ਜਿਸ ਤਰ੍ਹਾਂ ਸੂਰਜ ਆਪਣੇ ਥਾਂ ਉਪਰ ਅਸਥਿਤ ਹੈ, ਸੂਰਜ ਦਾ
ਪਰਛਾਵਾਂ ਘੜੇ ਦੇ ਪਾਣੀ ਵਿਚ ਪੈਂਦਾ ਹੈ, ਹਵਾ ਦੀ ਉਪਾਧੀ
ਕਰਕੇ ਹਿਲਦਾ ਜੁਲਦਾ ਭਾਸਦਾ ਹੈ ਪਰ ਸੂਰਜ ਆਪਣੀ ਜਗ੍ਹਾ ਤੇ
ਅਸਥਿਤ ਹੈ, ਇਸੇ ਤਰ੍ਹਾਂ ਅਵਿਦਿਆ ਦੀ ਉਪਾਧੀ ਕਰਕੇ ਆਤਮਾ
ਜੀਵ ਭਾਸਦੀ ਹੈ। ਅਸਲ ਵਿਚ ਆਤਮਾ ਹੀ ਹੈ। ਆਤਮਾ ਅਤੇ
ਪਰਮੇਸਰ ਵਿਚ ਕੋਈ ਫਰਕ ਨਹੀਂ ਹੈ। ਇਸੇ ਤਰ੍ਹਾਂ ਜੋ ਜੀਵ ਹੈ
ਕੇਵਲ ਪ੍ਰਤੀਬਿੰਬ ਮਾਤਰ ਹੈ, ਇਹ ਸੱਚ ਨਹੀਂ ਹੈ। ਇਹ ਸੱਚੀ ਮੈਂ ਦਾ
ਪਰਛਾਵਾਂ ਹੈ। ਸੋ ਸਾਰਿਆਂ ਦੇ ਅੰਦਰ ਇਕੋ ਵਾਹਿਗੁਰੂ ਹੈ, ਬਾਕੀ
ਪ੍ਰਤੀਬਿੰਬ ਨੂੰ ਅਸੀਂ ਸੈਂ-ਸੈਂ ਕਰਦੇ ਫਿਰਦੇ ਹਾਂ ਉਹਦਾ ਹੀ ਸਾਨੂੰ
ਭੁਲੇਖਾ ਪਿਆ ਹੋਇਆ ਹੈ। ਗੁਰੂ ਦੀ ਕ੍ਰਿਪਾ ਦੇ ਨਾਲ ਗੁਰੂ ਦਾ
ਸ਼ਬਦ ਕਮਾਵੇ ਫੇਰ ਇਸ ਭਰਮ ਦਾ ਨਾਸ਼ ਹੋ ਜਾਂਦਾ ਹੈ। ਬਿੰਬ ਤੋਂ
ਵਾਹਿਗੁਰੂ ਜੀ ਹਨ ਹੀ। ਪ੍ਰਤੀਬਿੰਬ ਭੀ ਆਪ ਹਨ, ਉਹ ਇਕ ਹੁੰਦਾ
ਭੀ ਅਨੇਕ ਹੈ, ਅਨੇਕਤਾ ਅਗਿਆਨ ਕਰਕੇ ਪ੍ਰਤੀਤ ਦਿੰਦੀ ਹੈ ਪਰ
ਉਹ ਇਕ ਹੀ ਆਪੇ ਆਪਣੀ ਖੇਲ੍ਹ ਕਰ ਰਿਹਾ ਹੈ, ਨਾ ਕਿਛੁ ਤੂੰ ਹੈ,
ਨਾ ਕਿਛੁ ਮੈਂ ਹੈ, ਟੁੱਟ ਜਾਂਦਾ ਹੈ।

ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ॥

ਜਾਪੁ ਸਾਹਿਬ

ਦੂਸਰਾ ਕਰਤਿਤੂ ਭਰਮ ਹੈ, ਆਤਮਾ ਦੀ ਸਤੋਂ ਬੁੱਧੀ ਨੂੰ

ਮਿਲਦੀ ਹੈ ਇਹ ਗੱਲ ਸਮਝਣ ਵਾਲੀ ਹੈ ਜਿਹੜਾ ਸਾਡਾ brain (ਦਿਮਾਗ) ਹੈ ਨਾ, ਜੇ ਇਹ ਆਪਣਾ ਕੰਮ ਨਾ ਕਰੇ ਤਾਂ ਪਾਗਲ ਹੋ ਜਾਂਦਾ ਹੈ। ਆਦਮੀ ਤਾਂ ਉਹੀ ਹੁੰਦਾ ਹੈ ਜੇ ਉਸ ਦਾ brain (ਦਿਮਾਗ) ਕਾਇਮ ਹੋਵੇ ਤਾਂ ਉਸ ਦੀ ਪ੍ਰਤੀਤ ਹੁੰਦੀ ਹੈ, ਉਸ ਦੀ ਸੁਸਾਇਟੀ ਵਿਚ ਕਦਰ ਹੁੰਦੀ ਹੈ, ਉਸ ਦੀ ਅਮੀਰੀ ਗਰੀਬੀ ਦੇਖ ਕੇ ਉਸ ਨੂੰ ਥਾਂ ਦਿੰਦੇ ਹਨ, ਵਰਤ ਵਿਹਾਰ ਕਰਦੇ ਹਨ। ਜੇ ਉਹੀ ਆਦਮੀ ਪਾਗਲ ਹੋ ਜਾਵੇ ਤਾਂ ਕੋਈ ਵੀ ਆਦਮੀ ਆਪਣੇ ਘਰ ਰੱਖਣ ਨੂੰ ਉਸਨੂੰ ਤਿਆਰ ਨਹੀਂ ਹੁੰਦਾ। ਉਸ ਨੂੰ ਪਾਗਲਖਾਨੇ ਛਡ ਆਉਂਦੇ ਹਨ ਇਸ ਕਰਕੇ ਕਿਉਂਕਿ ਇਹ ਕਿਸੇ ਕੰਮ ਦਾ ਨਹੀਂ ਰਿਹਾ। ਸਾਡਾ ਜੋ brain ਹੈ ਇਹਦੇ ਵਿਚ ਸਿਆਣਿਆਂ ਦੇ ਕਥਨ ਮੁਤਾਬਿਕ 15 ਅਰਥ ਸੈਲ ਲੱਗੇ ਹੋਏ ਹਨ, ਸਾਡੇ ਸਰੀਰ ਅੰਦਰ ਦੇ ਖਰਬ 15 ਅਰਥ ਸੈਲ ਲੱਗੇ ਹੋਏ ਹਨ, ਇਹ ਜੋ ਦਿਮਾਗ ਦੇ ਸੈਲ ਹਨ ਇਨ੍ਹਾਂ ਵਿਚ ਕਿਤੇ ਤਾਂ ਯਾਦਾਸ਼ਤ ਦਾ ਖਾਨਾ ਹੈ, ਕਿਤੇ ਦੁਖ ਮੰਨਣ ਦਾ ਖਾਨਾ ਹੈ, ਕਿਤੇ ਖੁਸ਼ੀ ਮੰਨਦਾ ਹੈ, ਕਿਸੇ ਥਾਂ ਬਾਲ ਬਚਿਆਂ ਨੂੰ ਪਿਆਰ ਕਰਦਾ ਹੈ, ਕਿਸੇ ਥਾਂ ਪੁਰਾਣੀਆਂ ਲੰਘ ਚੁਕੀਆਂ ਗੱਲਾਂ ਯਾਦ ਵਿਚ ਸੰਭਾਲੀ ਬੈਠਾ ਹੈ, ਕਿਤੇ ਕ੍ਰੋਧ, ਈਰਖਾ ਦਾ ਵਾਸਾ ਹੈ, ਵੱਖਰੇ-ਵੱਖਰੇ ਖਾਨਿਆਂ ਵਿਚ ਵੱਖਰੀ ਵੱਖਰੀ ਗੱਲ ਹੋ ਰਹੀ ਹੈ। ਇਹ ਸਾਡਾ ਜੋ ਦਿਮਾਗ ਹੈ ਇਹ chemical action (ਰਸਾਇਣਕ ਕਿਰਿਆ) ਨਾਲ ਚਲਦਾ ਹੈ। ਜਦੋਂ ਮੈਗਨੈਟਿਕ ਤੇ ਇਲੈਕਟ੍ਰਿਕ ਲਹਿਰਾਂ ਉਠਦੀਆਂ ਹਨ ਤਾਂ ਉਨ੍ਹਾਂ ਦੇ ਅਧੀਨ brain (ਦਿਮਾਗ) ਦੀ ਸਤੱਤਾ ਕੰਮ ਕਰਦੀ ਹੈ। ਸਰੀਰ ਲਿਖਦਾ ਹੈ, ਪੜ੍ਹਦਾ ਹੈ, ਹੋਰ ਕੰਮ ਕਰਦਾ ਹੈ ਪਰ ਇਹ ਜੋ ਲਹਿਰਾਂ ਹਨ ਉਹ ਆਪਣੇ ਆਪ ਕਿਰਿਆ ਦੇ ਵਿਚ ਨਹੀਂ ਆਇਆ ਕਰਦੀਆਂ, ਪ੍ਰਭੂ ਦੀ ਜੋਤ ਸਾਰੇ ਪਰੀਪੂਰਨ ਹੈ। ਉਸਦੀ ਸੱਤਾ brain ਉਤੇ ਪੈਂਦੀ ਹੈ ਫੇਰ ਸਾਨੂੰ ਹੋਸ਼ ਆ ਜਾਇਆ ਕਰਦੀ ਹੈ, ਹੋਸ਼ ਆਉਂਦੇ ਹੀ ਅਸੀਂ ਆਪਣੇ ਆਪ ਨੂੰ ਵਾਹਿਗੁਰੂ ਤੋਂ ਵਖਰਾ ਗਿਣ ਲੈਂਦੇ ਹਾਂ ਜਦੋਂ ਵਾਹਿਗੁਰੂ ਜੀ ਇਸ ਜੋਤ ਨੂੰ ਖਿਚ ਲੈਂਦੇ ਹਨ ਉਸ ਵੇਲੇ brain ਹੁੰਦਿਆਂ ਸੁੰਦਿਆਂ ਲਹਿਰਾਂ ਮੁਰਦਾ ਪਈਆਂ ਰਹਿੰਦੀਆਂ ਹਨ। ਜਦੋਂ ਜੋਤ ਦਾ ਪ੍ਰਕਾਸ਼ ਇਹਦੇ ਉਤੇ ਪੈਂਦਾ ਹੈ ਤਾਂ ਇਹ ਲਹਿਰਾਂ ਕਿਰਿਆ 'ਚ ਆ ਜਾਂਦੀਆਂ ਹਨ ਅਤੇ ਇਨ੍ਹਾਂ ਲਹਿਰਾਂ ਨਾਲ ਜੋ ਸਾਡੇ ਵਿਚ ਹੋਸ਼ ਉਪਜਦੀ ਹੈ ਇਸ ਨੂੰ ਅਸੀਂ ਆਪਣਾ ਆਪ ਸਮਝਦੇ ਹਾਂ। 'ਮੈਂ' ਕਹਿਣ ਨਾਲ ਫੇਰ ਇਸਦਾ ਸਾਰਾ ਸਿਸਟਮ ਵਿਗੜ ਜਾਂਦਾ ਹੈ। ਫੇਰ ਇਹ ਆਪਣੇ ਆਪ ਨੂੰ ਦੁਖੀ ਮੰਨਦਾ ਹੈ, ਸੁਖੀ ਮੰਨਦਾ ਹੈ, ਬੁੱਧੀ ਦੀ ਆਤਮ ਸਮੀਪਤਾ ਕਰਕੇ ਇਹ ਸਾਰਾ ਰੌਲਾ ਹੈ। ਇਸ ਦੇ ਹੋਰ ਸਮਝਣ ਲਈ ਇਸ ਤਰ੍ਹਾਂ ਸਮੱਝੋ ਕਿ ਸਫਟਕ ਮਣੀ ਜਿਸ ਦਾ ਕੋਈ ਰੰਗ ਨਹੀਂ ਹੁੰਦਾ, ਨਾ ਉਹ ਚਿੱਟੀ ਹੈ, ਨਾ ਕਾਲੀ ਹੈ, ਨਾ ਲਾਲ ਹੈ, ਨਾ ਹਰੀ ਹੈ, ਉਸ ਦਾ ਇਹ ਸੁਭਾਅ ਹੈ ਕਿ ਜੋ ਨੇੜੇ ਰੰਗ ਪਿਆ ਹੋਵੇਗਾ ਉਸ ਨੂੰ ਆਪਣੇ ਨਾਲ ਰਲਾ ਕੇ ਉਹੋ ਜਿਹੇ ਰੰਗ ਵਿਚ ਨਜ਼ਰ ਆਉਂਦੀ ਹੈ। ਗੁਲਾਬ ਦਾ ਛੱਲ ਰੱਖ ਦੇਵੇ, ਉਸੇ ਰੰਗ ਦੀ ਨਜ਼ਰ ਆਵੇਗੀ। ਪਰ ਅਸਲ ਇਹ ਹੈ ਕਿ ਛੱਲ ਦੀ ਨੇੜਤਾ ਕਰਕੇ ਇਹ ਲਾਲ ਪ੍ਰਤੀਤ ਦਿੰਦੀ ਹੈ। ਇਸੇ ਤਰ੍ਹਾਂ ਦੇ ਨਾਲ ਜਦੋਂ ਆਤਮਾ ਬੁੱਧੀ ਨੂੰ ਸਤਾ ਦਿੰਦੀ ਹੈ ਤਾਂ ਇਸ ਬੁੱਧੀ ਵਿਚ ਦੁਖ-ਸੁਖ, ਕਰਤਾ, ਭੋਗਤਾਪੁਣਾ

ਅਜਿਹੇ ਜਜਬੇ ਪੈਦਾ ਹੋ ਜਾਇਆ ਕਰਦੇ ਹਨ। ਬੁੱਧੀ ਦੀ ਆਤਮ ਸਮੀਪਤਾ ਕਰਕੇ ਇਹ ਚੀਜ਼ਾਂ ਆਤਮਾ ਵਿਚ ਭਾਸਦੀਆਂ ਹਨ ਪਰ ਆਤਮਾ ਸਤਿ ਚਿਤ ਅਨੰਦ ਹੈ। ਬੁੱਧੀ ਦੁਖ-ਸੁਖ ਮਹਿਸੂਸ ਕਰਦੀ ਹੈ ਜਾਂ ਅੈਂ ਕਹਿ ਲਓ ਚਿਤ ਦੁਖ ਮਹਿਸੂਸ ਕਰਦਾ ਹੈ। ਇਸ ਨੂੰ ਕਰਤਤ੍ਰ ਭਰਮ ਕਹਿੰਦੇ ਹਨ।

ਜਦੋਂ ਬੰਦਰੀ ਕਰਕੇ, ਅਭਿਆਸ ਕਰਕੇ ਬੁੱਧੀ ਬਦਲ ਜਾਵੇ ਤਾਂ ਇਸ ਨੂੰ ਉਹ ਬੁੱਧੀ ਪ੍ਰਾਪਤ ਹੁੰਦੀ ਹੈ ਜੋ ਪ੍ਰਮੇਸ਼ਰ ਨੂੰ ਅਨੁਭਵ ਕਰ ਸਕਦੀ ਹੈ -

**ਕਹਿ ਕਬੀਰ ਬੁਧੀ ਹਰਿ ਲਈ ਮੇਰੀ ਬੁਧੀ ਬਦਲੀ ਸਿਧਿ ਪਾਈ॥
ਪੰਨਾ - 339**

ਅਥ ਮਨੁ ਉਲਟਿ ਸਨਾਤਨੁ ਹੁਆ॥

ਤਬ ਜਾਨਿਆ ਜਬ ਜੀਵਤ ਮੁਆ॥

ਕਹੁ ਕਬੀਰ ਸੁਖਿ ਸਹਜਿ ਸਮਾਵਉ॥

ਅਧਿ ਨ ਭਰਉ ਨ ਅਵਰੁ ਭਰਾਵਉ॥ ਪੰਨਾ - 327

ਉਸ ਵੇਲੇ ਅਸਲੀ ਗੱਲ ਸਮਝ ਵਿਚ ਆ ਜਾਂਦੀ ਹੈ, ਆਪਣੇ ਸਰੂਪ ਨੂੰ ਪਛਾਣ ਲੈਂਦਾ ਹੈ ਕਿ ਮੈਂ ਬੁੱਧੀ ਨਹੀਂ, ਬੁੱਧੀ ਨੂੰ ਸਤਾ ਦੇਣ ਵਾਲੀ ਆਤਮਾ ਹਾਂ। ਇਹ ਸਰੀਰ ਦੇ ਵਿਚ ਜਿੰਨੀ ਵੀ ਹਿਲਜੂਲ ਸੀ ਇਹ ਮੇਰੀ ਸਤਾ ਕਰਕੇ ਹੀ ਸੀ, ਜਦੋਂ ਮੈਂ ਆਪਣੀ ਸਤੱਤਾ ਇਸ ਸਰੀਰ ਤੋਂ ਅੱਡ ਕਰ ਲੈਂਦਾ ਹਾਂ ਉਸ ਵੇਲੇ ਸਾਰੀ ਹਿਲਜੂਲ ਖਤਮ ਹੋ ਜਾਂਦੀ ਹੈ। ਸੋ ਇਸ ਨਿਸ਼ਚੇ ਵਿਚ ਆਉਣਾ ਕਿ ਮੇਰਾ ਸਰੂਪ ਆਤਮਾ ਸਤਿ ਚਿਤ ਅਨੰਦ ਹੈ ਅਤੇ ਮੈਂ ਬੁੱਧੀ ਦਾ ਸੁਭਾਅ ਆਪਣੇ ਵਿਚ ਲੈ ਰਿਹਾ ਹਾਂ। ਇਹ ਦੁਖ ਸੁਖ ਮੇਰੀ ਸਤਾ ਕਰਕੇ ਮੰਨੇ ਜਾਂਦੇ ਹਨ, ਇਸ ਭਰਮ ਨੂੰ ਕਰਤਤ੍ਰ ਭਰਮ ਕਹਿੰਦੇ ਹਨ।

ਤੀਸਰੇ ਦਾ ਨਾਮ 'ਸੰਗ ਭਰਮ' ਹੈ। ਦੇਹ ਨੂੰ ਆਪਣੇ ਨਾਲ ਅਭੇਦ ਮੰਨ ਕੇ ਜਾਤ, ਰੰਗ, ਵਰਣ, ਮੋਹ, ਗ੍ਰਹਿਸਤੀ, ਬਹਿੰਗਮ, ਜੰਮਣ ਮਰਨ ਵਾਲਾ, ਜੋ ਦੇਹ ਦੇ ਧਰਮ ਹਨ ਇਨ੍ਹਾਂ ਨੂੰ ਆਤਮਾ ਵਿਚ ਮੰਨ ਕੇ ਆਪਣੇ ਆਪ ਨੂੰ ਸਿੱਖ ਹਿੰਦੂ, ਈਸਾਈ, ਮੁਸਲਮਾਨ, ਬੋਧੀ ਜੈਨੀ, ਆਸਤਕ, ਨਾਸਤਕ ਮੰਨਦਾ ਹੈ। ਇਸ ਭਰਮ ਨੂੰ ਸੰਗ ਭਰਮ ਆਖਿਆ ਜਾਂਦਾ ਹੈ। ਅਕਾਸ਼ ਜਿਸ ਤਰ੍ਹਾਂ ਘੜੇ ਵਿਚ ਕਿਤੇ ਘਟਾ ਅਕਾਸ਼, ਮਕਾਨ ਵਿਚ ਮਠਾ ਅਕਾਸ਼, ਜੇ ਬਦਲ ਹੋਏ ਹੋਣ ਤਾਂ ਮੇਘਾ ਅਕਾਸ਼, ਜੇ ਅਕਾਸ਼ ਵਿਚ ਬੱਦਲ ਨਾ ਹੋਣ ਤਾਂ ਉਸ ਨੂੰ ਮਹਾਂ ਅਕਾਸ਼ ਆਖਦੇ ਹਨ ਪਰ ਯਥਾਰਥ ਰੂਪ ਵਿਚ ਅਕਾਸ਼ ਇਕੋ ਹੀ ਹੈ। ਉਹ ਵਸਤੂਆਂ ਦੀ ਭਿੰਨਤਾ ਕਰਕੇ ਅੱਡ-ਅੱਡ ਨਜ਼ਰ ਆਉਂਦਾ ਹੈ। ਮਕਾਨ ਦੀਆਂ ਕੰਪਾਂ ਵਿਚ ਲੰਬਾਈ, ਚੌੜਾਈ ਵਿਚ, ਘੜੇ ਦੀ ਗੋਲਾਈ ਵਿਚ ਗੋਲ ਨਜ਼ਰ ਆਉਂਦਾ ਹੈ ਪਰ ਹੈ ਅਸਲ ਵਿਚ ਇਕੋ ਹੀ ਅਕਾਸ਼। ਘੜੇ ਅਤੇ ਮਕਾਨ ਦੇ ਨਾਸ਼ ਹੋਣ ਨਾਲ ਅਕਾਸ਼ ਵਿਚ ਕੋਈ ਫਰਕ ਨਹੀਂ ਪੈਂਦਾ। ਉਹ ਨਾ ਕਿਤੋਂ ਆਉਂਦਾ ਹੈ ਅਤੇ ਨਾ ਕਿਤੇ ਜਾਂਦਾ ਹੈ। ਅਕਾਸ਼ ਪਹਿਲਾਂ ਵੀ ਘੜੇ ਅਤੇ ਮਕਾਨ ਦੇ ਬਣਨ ਅਤੇ ਨਾਸ਼ ਹੋਣ ਕਰਕੇ ਇਕ ਰਸ ਹੀ ਵਿਆਪਕ ਸੀ। ਇਨ੍ਹਾਂ ਚੀਜ਼ਾਂ ਦੇ ਟੁੱਟਣ ਤੋਂ ਬਾਦ ਵੀ ਉਸੇ ਤਰ੍ਹਾਂ ਅਕਾਸ਼ ਵਿਆਪਕ ਰਹਿੰਦਾ ਹੈ। ਇਸ ਤਰ੍ਹਾਂ ਹਰ ਜੀਵ ਜੰਤੂ ਵਿਚ ਵਾਹਿਗੁਰੂ ਇਕ ਰਸ ਪਰੀਪੂਰਨ ਹਨ, ਅਖੰਡ ਹਨ, ਵੱਖਰੇ-ਵੱਖਰੇ ਨਹੀਂ ਹਨ, ਇਹ ਨਿਸ਼ਚਾ

ਕਰਕੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਨਾਸ਼ ਹੁੰਦਾ ਹੈ। ਇਵੇਂ ਜਿਵੇਂ ਦੇਹ ਦੇ ਨਾਸ਼ ਹੋਣ ਨਾਲ ਨਾਸ਼ ਹੋਇਆ ਲਗਦਾ ਹੈ ਪਰ ਆਤਮਾ ਨਾਸ਼ ਨਹੀਂ ਹੋਇਆ ਕਰਦਾ। ਉਹ ਸਦੀਵ ਰਹਿੰਦਾ ਹੈ ਭਰਮ ਕਰਕੇ ਜੰਮਦਾ ਮਰਦਾ ਪ੍ਰਤੀਤ ਦਿੰਦਾ ਹੈ। ਆਤਮਾ ਜਨਮ ਮਰਨ ਵਿਚ ਨਹੀਂ ਆਉਂਦਾ। ਇਹ ਤਾਂ ਕੇਵਲ ਜੀਵ ਹੀ ਕਰਮਾਂ ਦਾ ਬੰਨਿਆ ਹੋਇਆ ਜੰਮਦਾ ਮਰਦਾ ਨਜ਼ਰ ਆਉਂਦਾ ਹੈ। ਅਸੀਂ ਨਾ ਕਦੇ ਜੰਮਦੇ ਹਾਂ ਨਾ ਕਰਦੇ ਮਰਦੇ ਹਾਂ ਆਪਣੀ ਅਵਸਥਾ ਤੋਂ ਹੇਠਾਂ ਉਤਰ ਕੇ ਸਾਨੂੰ ਭਰਮ ਹੁੰਦਾ ਹੈ ਕਿ ਅਸੀਂ ਜੰਮਦੇ ਮਰਦੇ ਹਾਂ। ਜੰਮਦੀ ਮਰਦੀ ਹਉਮੈ ਵਾਲੀ ਸੁਰਤ ਹੈ।

ਚੌਥਾ ‘ਵਿਕਾਰ ਭਰਮ’ ਹੁੰਦਾ ਹੈ ਇਸ ਵਿਚ ਇਹ ਭਰਮ ਪੈਂਦਾ ਹੈ ਕਿ ਵਾਹਿਗੁਰੂ ਜੀ ਤੋਂ ਜਗਤ ਦੀ ਉਤਪਤੀ ਹੁੰਦੀ ਹੈ। ਵਾਹਿਗੁਰੂ ਜੀ ਹੋਰ ਹਨ, ਜਗਤ ਹੋਰ ਹੈ। ਜਗਤ ਅਤੇ ਬ੍ਰਹਮ ਨੂੰ ਵਖੋ-ਵਖੋ ਜਾਨਣਾ ਵਿਕਾਰ ਭਰਮ ਕਹਾਉਂਦਾ ਹੈ। ਵਾਹਿਗੁਰੂ ਜੀ ਵਿਚ ਸੰਸਾਰ ਦਾ ਨਾਮ ਨਿਸ਼ਾਨ ਹੀ ਨਹੀਂ ਹੈ, ਨਾ ਕਦੇ ਸੰਸਾਰ ਉਪਜਿਆ ਹੈ ਨਾ ਕਦੇ ਸੰਸਾਰ ਖਤਮ ਹੁੰਦਾ ਹੈ। ਇਹ ਕੇਵਲ ਅਗਿਆਨਤਾ ਕਰਕੇ, ਅਵਿਦਿਆ ਕਰਕੇ ਪ੍ਰਤੀਤ ਦਿੰਦਾ ਹੈ ਅਤੇ ਆਪਣਾ ਆਪ ਵੀ ਅਵਿਦਿਆ ਕਰਕੇ ਪ੍ਰਤੀਤ ਦਿੰਦਾ ਹੈ ਜਿਸ ਤਰ੍ਹਾਂ ਦੇ ਨਾਲ ਹਨੂੰਰੇ ਵਿਚ ਮੇਟੀ ਰੱਸੀ ਪਈ ਹੋਵੇ ਉਹਨੂੰ ਦੇਖ ਕੇ ਇਕ ਦਮ ਅਧਿਆਸ ਹੋ ਜਾਂਦਾ ਹੈ ਕਿ ਸੱਪ ਪਿਆ ਹੈ, ਉਸ ਦਾ ਅਸਰ ਸਾਰੇ ਸਰੀਰ ਉਤੇ ਹੋ ਜਾਂਦਾ ਹੈ, ਮਨ ਵਿਚ ਹੋ ਜਾਂਦਾ ਹੈ, ਬੁਧੀ ਵਿਚ ਹੋ ਜਾਂਦਾ ਹੈ ਅਤੇ ਆਦਮੀ ਸਾਰੀ ਰਾਤ ਫਰਦਾ ਮੰਜੇ ਤੋਂ ਪੈਰ ਵੀ ਹੇਠਾਂ ਨਹੀਂ ਲਾਹੁੰਦਾ ਕਿ ਕਿਤੇ ਸੱਪ ਢੰਗ ਨਾ ਮਾਰੇ। ਇਹ ਅਣਹੋਈ ਚੀਜ਼, ਹੋਈ (ਹੋਂਦ ਵਾਲੀ) ਪ੍ਰਤੀਤ ਦਿੰਦੀ ਹੈ ਪਰ ਜਦੋਂ ਪ੍ਰਕਾਸ਼ ਹੋ ਜਾਂਦਾ ਹੈ, ਦਿਨ ਚੜ੍ਹ ਗਿਆ ਤਾਂ ਸਤਿ ਦਾ ਗਿਆਨ ਹੁੰਦਾ ਹੈ ਕਿ ਇਹ ਤਾਂ ਇਕ ਮੋਟਾ ਗੱਸਾ ਹੀ ਵਲ ਖਾ ਕੇ ਪਿਆ ਸੀ। ਇਸ ਵਿਚ ਤਾਂ ਸੱਪ ਆ ਹੀ ਨਹੀਂ ਸਕਦਾ। ਸੋ ਇਹ ਇਕ ਨਿਰਾਥਕ ਕਲਪਨਾ ਰਹੀ ਰੱਸੀ ਨੂੰ ਸੱਪ ਸਮਝਣ ਦੀ। ਇਸੇ ਤਰ੍ਹਾਂ ਵਾਹਿਗੁਰੂ ਜੀ ਵਿਚ ਸੰਸਾਰ ਰੂਪੀ ਕੋਈ ਚੀਜ਼ ਨਹੀਂ ਹੈ ਇਹ ਤਾਂ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਉਸ ਵੇਲੇ ਪਤਾ ਲਗਦਾ ਹੈ ਕਿ ਇਹ ਤਾਂ ਵਾਹਿਗੁਰੂ ਜੀ ਆਪ ਹੀ ਆਪਣੇ ਸਹਿਜ ਵਿਚ ਅਨੇਕ ਰੂਪ ਧਾਰ ਕੇ ਖੇਲ੍ਹ ਕਰ ਰਹੇ ਹਨ। ਇਥੇ ਦੂਸਰਾ ਕੋਈ ਨਹੀਂ ਹੁੰਦਾ ਜਿਨ੍ਹਾਂ ਦੇ ਦਿਬਜ ਨੇਤੁਰ ਖੁਲ੍ਹੇ ਜਾਂਦੇ ਹਨ ਉਨ੍ਹਾਂ ਨੂੰ ਇਕੋ ਹੀ ਬ੍ਰਹਮ ਪ੍ਰਕਾਸ਼ ਹੁੰਦਾ ਹੈ—

ਬ੍ਰਹਮ ਦੀਸੈ ਬ੍ਰਹਮ ਸੁਣੈਐ ਏਕੁ ਏਕੁ ਵਖਾਣੈਐ॥
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੈਐ॥
ਪੰਨਾ - 846

ਹਰ ਸਰੀਰ ਦੇ ਅੰਦਰ ਉਨ੍ਹਾਂ ਨੂੰ ਪ੍ਰਮੇਸ਼ਰ ਹੀ ਨਜ਼ਰ ਆਉਂਦਾ ਹੈ ਜਿਵੇਂ ਕਿ—

ਇਹੁ ਸਰੈਰੁ ਸਭੁ ਧਰਮੁ ਹੈ
ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥
ਗੁਹਜ ਰਤਨ ਵਿਚਿ ਲੁਕਿ ਰਹੇ
ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥
ਸਭੁ ਆਤਮ ਰਾਮੁ ਪਛਾਣਿਆ

ਤਾਂ ਇਕੁ ਰਵਿਆ ਇਕੋ ਓਤਿ ਪੱਤਿ॥
ਇਕੁ ਦੇਖਿਆ ਇਕੁ ਮੰਨਿਆ
ਇਕੋ ਸੁਣਿਆ ਸ੍ਰਵਣ ਸਰੋਤਿ॥
ਜਨ ਨਾਨਕ ਨਾਮੁ ਸਲਾਹਿ ਤੁ
ਸਚੁ ਸਚੇ ਸੇਵਾ ਤੇਰੀ ਹੋਤਿ॥

ਪੰਨਾ - 309

ਸੋ ਇਸ ਭਰਮ ਨੂੰ ਦੂਰ ਕਰਨ ਵਾਸਤੇ ਗੁਰੂ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਪਿਆਰਿਚਿ! ਅਸੀਂ ਇਹ ਸੰਸਾਰ ਦੇਖਿਆ ਤਾਂ ਸਾਨੂੰ ਕੀ ਨਜ਼ਰ ਆਇਆ, ਇਹ ਤਾਂ ਪ੍ਰਮੇਸ਼ਰ ਆਪ ਹੀ ਹੈ ਹੋਰ ਕੋਈ ਨਹੀਂ ਹੈ—

ਧਰਨਾ - ਹਰਿ ਬਿਨ, ਅਵਰ, ਨਾ ਦੇਖਉ ਕੋਈ-2,2.

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ
ਹਰਿ ਬਿਨੁ ਅਵਰੁ ਨ ਦੇਖਹੁ ਕੋਈ॥
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ॥
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ
ਹਰਿ ਰੂਪੁ ਨਦਰੀ ਆਇਆ॥
ਪੰਨਾ - 922

ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ॥
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥

ਸਾਧੁ ਸਾਹਿਬ

ਆਪੇ ਹੀ ਸਾਰੇ ਰੰਗਾਂ 'ਚ ਖੇਲ੍ਹਦਾ ਹੈ। ਸੋ ਏਸੇ ਤਰ੍ਹਾਂ ਜਿਵੇਂ ਸੋਨੇ ਦੇ ਬੇਅੰਤ ਗਹਿਣੇ ਬਣੇ ਹੁੰਦੇ ਨੇ ਤੇ ਜਾ ਕੇ ਪੁਛੋ ਸਨਿਆਰ ਨੂੰ ਉਹ ਕਹੇਗਾ, 22 ਕੈਰਟ ਦਾ ਸੋਨਾ ਹੈ, 24 ਕੈਰਟ ਦਾ ਸੋਨਾ ਹੈ। ਉਹ ਗਹਿਣਿਆਂ ਨੂੰ ਨਹੀਂ ਗਿਣਦਾ, ਉਹ ਤਾਂ ਸੋਨੇ ਨੂੰ ਗਿਣਦਾ ਹੈ। ਏਸੇ ਤਰ੍ਹਾਂ ਜਿਹੜੇ ਤੱਤ ਬੇਤੇ ਮਹਾਂਪੁਰਸ਼ ਹੁੰਦੇ ਨੇ ਸਭ ਦੇ ਵਿਚ ਇਕੋ ਆਤਮਾ ਦੇਖਦੇ ਹਨ।

ਬਾਬਾ ਭਾਗ ਸਿੰਘ ਜੀ, ਬਾਬਾ ਬੀਰ ਸਿੰਘ ਜੀ ਹੋਰਾਂ ਤੋਂ ਪਹਿਲਾਂ ਅਤੇ ਬਾਬਾ ਸਾਹਿਬ ਸਿੰਘ ਜੀ ਉਨੇ ਵਾਲਿਆਂ ਤੋਂ ਬਾਅਦ ਹੋਏ ਹਨ। ਆਪ ਹਜ਼ੂਰ ਸਾਹਿਬ ਨੂੰ ਪੈਦਲ ਹੀ ਜਾ ਰਹੇ ਸੀ। ਓਨਾਂ ਦਿਨਾਂ 'ਚ ਸਵਾਰੀਆਂ ਨਹੀਂ ਸੀ ਹੁੰਦੀਆਂ, ਪੈਦਲ ਜਾਇਆ ਕਰਦੇ ਸੀ। ਧੰਨ ਸੀ ਉਹ ਗੁਰਸਿੱਖ ਜਿਹੜੇ ਓਨਾਂ ਦਿਨਾਂ ਵਿਚ ਹਜ਼ੂਰ ਸਾਹਿਬ ਪੁੰਚਿਆ ਕਰਦੇ ਸਨ। ਹੁਣ ਤਾਂ ਸਵਾਰੀਆਂ ਨੇ, ਕੋਈ ਅੰਖ ਨਹੀਂ ਹੈ, ਅਰਾਮ ਨਾਲ ਜਾਣਾ ਹੁੰਦਾ ਹੈ, ਅਰਾਮ ਨਾਲ ਮੁੜ ਆਉਣਾ ਹੁੰਦਾ ਹੈ।

ਜਦ ਆਪ ਵਿੰਧਿਆਚਲ ਪਰਬਤ ਨੂੰ ਪਾਰ ਕਰ ਰਹੇ ਸੀ, ਇਕ ਥਾਂ ਗਏ ਓਥੇ man eater (ਮਾਨਸ ਖਾਣਾ) ਸ਼ੇਰ ਰਹਿੰਦਾ ਸੀ, ਬਹੁਤ ਬੰਦੇ ਉਸ ਨੇ ਮਾਰ ਕੇ ਖਾ ਲਏ ਸੀ। ਉਜਾੜ ਪੈ ਗਿਆ ਸੀ, ਰੋਹੀ ਦੇ ਅੰਦਰ ਇਕ ਮੰਦਰ ਸੀ ਓਹਦੇ ਕੰਢੇ ਸਰੋਵਰ ਸੀ, ਆਪ ਓਥੇ ਬੈਠ ਗਏ। ਜਦੋਂ ਉਸ ਪਿੰਡ ਦੇ ਬੰਦੇ ਉਸ ਥਾਂ ਤੋਂ ਲੰਘੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੋਈ ਸਾਧੂ ਬੈਠਾ ਹੈ। ਉਹ ਕੋਲ ਆ ਗਏ ਤਾਂ ਆ ਕੇ ਕਹਿਣ ਲੱਗੇ ਕਿ ਬਾਲ ਯੋਗੀ ਜੀ! ਇਥੇ ਰਾਤ ਨੂੰ ਸ਼ੇਰ ਆ ਜਾਂਦੇ ਹਨ, ਬੜੇ ਬੰਦੇ ਇਸ ਮੰਦਰ ਕੋਲ ਖਾ ਲਏ ਹਨ, ਤੁਸੀਂ ਸਾਡੇ ਨਾਲ ਪਿੰਡ ਵਿਚ ਚੱਲੋ। ਅਸੀਂ ਤਾਂ ਕੁੰਡੇ ਲਾ ਕੇ ਸੌਂਦੇ ਹਾਂ, ਚਾਹੇ ਕਿੰਨੀ ਗਰਮੀ ਕਿਉਂ ਨਾ ਪੈਂਦੀ ਹੋਵੇ। ਇਹ ਸ਼ੇਰ ਤਾਂ ਪਿੰਡ ਦੀਆਂ ਗਲੀਆਂ ਵਿਚ ਵੀ ਘੁੰਮ ਲੈਂਦੇ ਨੇ, ਉਖਤਿਆਂ ਨੂੰ ਪਉਂਚੇ ਮਾਰਦੇ ਹਨ।

ਬਾਬਾ ਜੀ ਕਹਿਣ ਲੱਗੇ, “ਤੁਸੀਂ ਸਾਡਾ ਫਿਕਰ ਨਾ ਕਰੋ, ਤੁਸੀਂ ਜਾਓ, ਸਾਨੂੰ ਕੁਛ ਨਹੀਂ ਕਹਿੰਦੇ ਕਿਉਂਕਿ ਨਿਰੰਕਾਰ ਸਾਡੇ ਨਾਲ ਹੈ। ਅੰਦਰ ਵੀ ਓਹੀ ਹੈ ਅਤੇ ਬਾਹਰ ਵੀ ਓਹੀ ਹੈ, ਤੁਸੀਂ ਜਾਓ ਸਾਡਾ ਫਿਕਰ ਨਾ ਕਰੋ।

ਬਾਬਾ ਜੀ ਉਥੇ ਹੀ ਬੈਠੇ ਰਹੇ।

ਸਵੇਰਾ ਹੋਇਆ ਤਾਂ ਪਿੰਡ ਵਾਲੇ ਇਕੱਠੇ ਹੋ ਕੇ ਆਗਏ ਕਿ ਦੇਖੀਏ ਤਾਂ ਸਹੀ ਕਿ ਸਾਧੂ ਬੈਠਾ ਹੈ ਜਾਂ ਨਹੀਂ। ਜਦੋਂ ਆ ਕੇ ਦੇਖਿਆ ਤਾਂ ਬਾਬਾ ਜੀ ਉਸੇ ਤਰ੍ਹਾਂ ਸਮਾਪੀ ਸਥਿਤ ਬੈਠੇ ਸਨ। ਆਲੇ ਦੁਆਲੇ ਪਰਖ ਵਾਲਿਆਂ ਨੇ ਦੇਖਿਆ ਕਿ ਸ਼ੇਰਾਂ ਦੀਆਂ ਪੈੜਾਂ ਦੇ ਨਿਸ਼ਾਨ ਹਨ, ਸ਼ੇਰਾਂ ਨੇ ਉਨ੍ਹਾਂ ਨੂੰ ਸੁੰਘਿਆ ਹੋਇਆ ਹੈ।

ਬਾਬਾ ਜੀ ਨੂੰ ਨਮਸ਼ਕਾਰ ਕਰਕੇ ਪੁਛਣ ਲੱਗੇ ਕਿ ਬਾਬਾ ਜੀ! ਇਕ ਗੱਲ ਸਾਡੀ ਸਮਝ 'ਚ ਨਹੀਂ ਆਈ ਕਿ ਆਹ ਸ਼ੇਰਾਂ ਦੀਆਂ ਪੈੜਾਂ ਤੁਹਾਡੇ ਦੁਆਲੇ ਘੁੰਮੀਆਂ ਹੋਈਆਂ ਨੇ ਤੁਹਾਨੂੰ ਸ਼ੇਰਾਂ ਨੇ ਖਾਧਾ ਕਿਉਂ ਨਹੀਂ ਹੈ? ਕੋਈ ਮੰਤਰ ਹੈ ਤੁਹਾਡੇ ਕੌਲ?

ਬਾਬਾ ਜੀ ਨੇ ਕਿਹਾ ਨਹੀਂ, ਸਾਡੇ ਕੌਲ ਕੋਈ ਮੰਤਰ ਨਹੀਂ ਹੈ, ਉਹ ਅੱਖ ਹੈ ਸਾਡੇ ਕੌਲ ਜਿਹਦੇ ਨਾਲ ਸ਼ੇਰ ਦੇ ਅੰਦਰ ਵੀ ਅਸੀਂ ਆਪਣਾ ਆਪ ਤਕਦੇ ਹਾਂ। ਇਕੋ ਆਤਮਾ ਦੇਖਦੇ ਹਾਂ, ਦੂਜਾ ਨਹੀਂ ਦੇਖਦੇ, ਉਹ ਸਾਡੇ ਗੁਰੂ ਨੇ ਅੱਖ ਖੋਲ ਦਿਤੀ। ਇਸ ਤਰ੍ਹਾਂ ਪੜ੍ਹ ਲਓ -

ਧਰਨਾ - ਗੁਰਾਂ ਨੇ ਮੇਰੇ ਓ ਨੈਣ ਖੋਲ ਤੇ - 2, 2.
ਮੈਨੂੰ ਸਾਰੀਆਂ ਘਟਾਂ ਦੇ ਵਿਚ ਦਿਸਿਆ-2, 2
ਮੈਨੂੰ ਸਾਰੀਆਂ ਘਟਾਂ ਦੇ ਵਿਚ ਓਹੀਓ
ਦਿਸਿਆ, ਨੈਣ ਖੋਲ ਤੇ.....- 2, 2.
ਗੁਰਾਂ ਨੇ ਮੇਰੇ ਓ ਨੈਣ ਖੋਲ ਤੇ - 2, 2.

ਗਰਹਿ ਦਿਖਾਇਓ ਲੋਇਨਾ॥

ਈਤਹਿ ਉਤਹਿ ਘਟਿ ਘਟਿ ਘਟਿ ਘਟਿ

ਤੁਹੀ ਤੁਹੀ ਸੋਹਿਨਾ॥

ਪੰਨਾ - 407

ਬਾਬਾ ਜੀ ਕਹਿਣ ਲੱਗੇ, ਪ੍ਰੇਮੀਓ! ਸਾਡੀ ਗੁਰੂ ਨਾਨਕ ਨੇ ਅੱਖ ਖੋਲ੍ਹ ਦਿਤੀ, ਸਾਨੂੰ ਸਾਰੀਆਂ ਘਟਾਂ 'ਚ ਇਕੋ ਨਜ਼ਰ ਆਉਂਦਾ ਹੈ। ਸ਼ੇਰ ਵੀ ਸਾਨੂੰ ਆਪਣਾ ਹੀ ਸਰੂਪ ਨਜ਼ਰ ਆਉਂਦਾ ਹੈ। ਤੁਸੀਂ ਇਕ ਗੱਲ ਦੱਸੋ ਕਿ ਕਦੇ ਕਿਸੇ ਨੇ ਆਪਣਾ ਆਪ ਵੀ ਖਾਧਾ ਹੈ? ਸ਼ੇਰ ਵੀ ਮੇਰਾ ਆਪਣਾ ਆਪ ਸੀ, ਫੇਰ ਉਹ ਮੈਨੂੰ ਕਿਵੇਂ ਖਾ ਸਕਦਾ ਹੈ।

ਸੋ ਇਹ ਭਰਮ ਹੋਇਆ ਕਰਦਾ ਹੈ ਸੋਨਾ ਦਾ ਤੇ ਸੋਨੇ ਦੇ ਗਹਿਣਿਆ ਦਾ। ਸੋਨੇ ਦੇ ਗਹਿਣੇ ਦੇਖਣ ਨੂੰ ਅੱਡ-ਅੱਡ ਲਗਦੇ ਨੇ ਲੋਕਿਨ ਹੈ ਸਾਰਾ ਸੋਨਾ।

ਬ੍ਰਹਮ ਅਤੇ ਸੰਸਾਰ ਦੋਹਾਂ ਨੂੰ ਵੱਖਰੇ-ਵੱਖਰੇ ਜਾਣ ਕੇ ਸਤਿ ਮੰਣਣ ਦਾ ਭਰਮ ਇਹ ਪੰਜਵਾਂ ਭਰਮ ਹੈ ਜਿਸ ਵਿਚ ਸੰਸਾਰ ਦੇ ਅਧਿਕਤਰ ਵਿਦਵਾਨ ਉਲੱਝੇ ਪਏ ਹਨ ਕਿਉਂਕਿ ਸੰਸਾਰ ਦੀ ਉਤਪਤੀ ਮਾਇਆ ਤੋਂ ਹੋਣ ਕਰਕੇ ਪ੍ਰਕਿਤੀ ਇਕ ਸੁਤੰਤਰ ਤਤ ਮੰਨਿਆ ਜਾਂਦਾ ਹੈ। ਕਈ ਵਿਚਾਰਵਾਨ ਜੀਵ ਵੀ ਸੁਤੰਤਰ ਮੰਨਦੇ ਹਨ, ਵਾਹਿਗੁਰੂ ਜੀ ਤਾਂ ਸੁਤੰਤਰ ਹਨ

ਹੀ ਪਰ ਉਹ ਜੀਵ ਨੂੰ ਪ੍ਰਕਿਤੀ ਨਾਲ ਨਹੀਂ ਜੋੜਦੇ, ਉਨ੍ਹਾਂ ਦਾ ਵਿਚਾਰ ਹੈ ਕਿ ਜੀਵ ਪ੍ਰਮੇਸ਼ਰ ਦੀ ਅੰਸ ਹੈ ਉਹ ਇਸ ਖਿਆਲ ਵਿਚ ਦਿੜ੍ਹ ਹਨ ਕਿ ਜਦੋਂ ਵਾਹਿਗੁਰੂ ਜੀ ਸਤਿ ਹਨ, ਏਕੰਕਾਰ ਜੀ ਸਤਿ ਸਰੂਪ ਹਨ ਤਾਂ ਉਨ੍ਹਾਂ ਦੀ ਅੰਸ ਵੀ ਸਤਿ ਸਰੂਪ ਹੈ। ਇਸ ਤਰ੍ਹਾਂ ਦੇ ਨਾਲ ਇਕ *Ininity* (ਤੈਪੱਖੀ) ਗੱਲ ਵਿਚਾਰ ਅਪੀਨ ਰਹਿੰਦੀ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਪ੍ਰਕਿਤੀ ਅਨਾਦੀ ਤੱਤ ਹੈ ਤਾਂ ਇਸ ਅਨਾਦੀ ਤੱਤ ਨਾਲ ਜੀਵ ਸਤਾ ਰਲ ਕੇ ਚੇਤਨਾ ਪ੍ਰਗਟ ਕਰ ਰਹੀ ਹੈ। ਭਾਵੇਂ ਜੀਵ ਕਿਸੇ ਵੀ ਜੂਨ ਵਿਚ ਕਿਉਂ ਨਾ ਹੋਵੇ ਉਹ ਏਕੰਕਾਰ ਜੀ ਦੀ ਅੰਸ ਹੈ ਇਸ ਕਰਕੇ ਜੀਵ ਅਤੇ ਪ੍ਰਕਿਤੀ ਦਾ ਮਸਲਾ ਸਾਮੁਣੇ ਹੈ ਕਿਉਂਕਿ ਪ੍ਰਕਿਤੀ ਵਿਚ ਸੁਖ ਨਾਮ ਦੀ ਚੀਜ਼ ਨਹੀਂ ਹੈ। ਇਹ ਜੜ੍ਹ ਹੈ, ਮੂੜ੍ਹ ਹੈ ਅਤੇ ਦੁਖ ਦਾ ਕਾਰਨ ਹੈ, ਛਿਨੰਬੰਗਰ ਹੈ ਇਕ ਸ਼ਕਲ ਵਿਚ ਇਹ ਕਦੇ ਵੀ ਬਿਰ ਨਹੀਂ ਰਹਿੰਦੀ, ਇਹ ਸਕਿੰਟ ਦੇ ਹਜ਼ਾਰਵੇਂ ਹਿੱਸੇ ਵਿਚ ਵੀ ਪਰਿਵਰਤਨਸ਼ੀਲ ਹੈ। ਛਿਨ-ਛਿਨ ਕਰਕੇ ਇਹ ਤਬਦੀਲ ਹੁੰਦੀ ਰਹਿੰਦੀ ਹੈ, ਕਦੇ ਘਟਦੀ ਹੈ, ਕਦੇ ਵਧਦੀ ਹੈ, ਕਦੇ ਨਾਸ ਹੋ ਜਾਂਦੀ ਹੈ ਪਰ ਇਸ ਦੀ ਜੋ ਸਾਡੀ ਮਿਕਦਾਰ ਹੈ, ਉਹ ਵਿਨਾਸ਼ ਹੋਣ ਨਾਲ ਘਟਦੀ ਨਹੀਂ, ਪੈਦਾ ਹੋਣ ਨਾਲ ਵਧਦੀ ਨਹੀਂ। ਜਿੰਨੀ ਸੰਸਾਰ ਵਿਚ ਹਵਾ ਹੈ ਉਹ ਓਨੀਂ ਹੀ ਰਹਿਣੀ ਹੈ, ਜਿੰਨਾਂ ਪਾਣੀ ਹੈ ਪਾਣੀ ਵੀ ਉਤਨਾ ਹੀ ਰਹਿਣਾ ਹੈ। ਹੋਰ ਜਿਹੜੀਆਂ ਗੈਸਾਂ ਹਨ ਉਹ ਵੀ ਭਾਵੇਂ ਦੂਜਿਆਂ ਤੱਤਾਂ ਨਾਲ ਰਲ ਕੇ ਖੇਲ੍ਹ ਕਰਨ ਪਰ ਜਦੋਂ ਦੂਜੇ ਤੱਤਾਂ ਦਾ ਵਿਨਾਸ਼ ਹੁੰਦਾ ਹੈ ਤਾਂ ਇਹ ਆਪਣੇ ਤੱਤਾਂ ਵਿਚ ਮੁੜ ਕੇ ਆ ਜਾਂਦੀ ਹੈ। ਇਹ ਗੱਲਾਂ ਸਾਇੰਸ ਨੇ ਪੂਰੀ ਤਰ੍ਹਾਂ ਨਾਲ ਸਿੱਧ ਕੀਤੀਆਂ ਹੋਈਆਂ ਹਨ, ਦੂਜੇ ਪਾਸੇ ਪ੍ਰਮ ਚੇਤਨ ਸ਼ਕਤੀ ਏਕੰਕਾਰ ਜੀ ਉਹ ਸੰਸਾਰ ਦਾ ਰੂਪ ਧਾਰਨ ਕਰਕੇ ਕਦੇ ਵਧਦੇ ਨਹੀਂ ਹਨ, ਕਦੇ ਘਟਦੇ ਨਹੀਂ ਹਨ। ਫੁਰਮਾਨ ਹੈ ਕਿ -

ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤ ਹੈ॥

ਨਾ ਘਾਟ ਹੈ ਨਾ ਬਾਢ ਹੈ ਬਾਢ ਘਾਟ ਹੋਤ ਹੈ॥

ਅਕਾਲ ਉਸਤਤਿ

ਇਸ ਜੀਵ ਦੇ ਬਾਰੇ ਬਹੁਤੀ ਵਿਚਾਰ ਖੁਲ੍ਹ ਕੇ ਨਹੀਂ ਮਿਲਦੀ, ਇਹ ਘਟਦਾ ਹੈ ਕਿ ਵਧਦਾ ਹੈ ਇਸ ਸਬੰਧ ਵਿਚ ਐਨਾ ਹੀ ਕਿਹਾ ਜਾਂਦਾ ਹੈ ਕਿ ਜੀਵ ਹਉਮੈ ਦੇ ਅਧੀਨ ਹੋਇਆ ਹੋਇਆ ਜਮਣ ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ। ਇਹ ਨਾ ਅੱਗ ਨਾਲ ਜਲਦਾ ਹੈ, ਨਾ ਪਾਣੀ ਵਿਚ ਛੁਬਦਾ ਹੈ, ਨਾ ਸਸ਼ਤਰ ਨਾਲ ਕੱਟਿਆ ਜਾ ਸਕਦਾ ਹੈ, ਕੇਵਲ ਪ੍ਰਕਿਤੀ ਨਾਲ ਰਲ ਕੇ ਆਪਣੇ ਕਰਮਾਂ ਦੇ ਹਿਸਾਬ ਨਾਲ ਖੇਲ੍ਹ ਰਿਹਾ ਹੈ। ਸੋ ਇਹ ਵੱਖਰੇ-ਵੱਖਰੇ ਨਿਸ਼ਚੇ ਹਨ। ਜੀਵ ਨੂੰ ਚਾਰੇ ਸੰਸਾਰ ਨਾਲ ਰਲਾ ਲਵੇ ਭਾਵੇਂ ਸਤਿ ਚਿਤ ਚੇਤਨ ਤੱਤ ਨਾਲ ਰਲਾ ਲਓ ਇਹ ਦੋਵੇਂ ਪਾਸੇ ਰਲਣ ਦੀ ਸਮਰਥਾ ਰਖਦਾ ਹੈ। ਜਿੰਨੀ ਦੇਰ ਤਕ ਇਹ ਹਉਮੈ ਦੇ ਅਧੀਨ ਹੈ ਇਸ ਨੇ ਜਨਮ ਮਰਨ ਦਾ ਚੱਕਰ ਕੱਟਦੇ ਰਹਿਣਾ ਹੈ, ਕੋਈ ਨਹੀਂ ਕਹਿ ਸਕਦਾ ਕਿ ਜੀਵ ਨੇ ਖਰਬ-ਖਰਬ ਸਾਲ ਦਾ ਚੱਕਰ ਕੱਟ ਲਿਆ, ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਸੰਸਾਰ ਦੀ ਉਤਪਤੀ ਬਾਰੇ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਦਾ। ਕਈ ਪ੍ਰੇਮੀ ਮੈਂ ਸੁਣੇ ਹਨ ਕਿ ਸੰਸਾਰ 36 ਜੁਗਾਂ ਦਾ ਸਮਾਂ ਲੰਘਣ ਉਪਰੰਤ

ਉਤਪਨ੍ਹ ਹੋਇਆ ਹੈ, ਜਦੋਂ ਅਸੀਂ ਹਿਸਾਬ ਦੇਖਦੇ ਹਾਂ, ਵਿਸ਼ੇਸ਼ਕ ਸ਼ਾਸਤਰ ਵਗੈਰਾ, ਕਈ ਸ਼ਾਸਤਰਾਂ ਵਿਚ ਇਹ ਅਨੁਮਾਨ ਲਾਇਆ ਗਿਆ ਹੈ ਕਿ ਜਦੋਂ ਸਤਿਜੁਗ, ਤ੍ਰੇਤੇ ਦੁਆਪਰ ਵਿਚ ਕਲਜੁਗ 43 ਲੱਖ 20 ਹਜ਼ਾਰ ਦਾ ਸਮਾਂ ਲਗਾ ਕੇ ਮੁੜ ਕੇ ਸਤਿਜੁਗ ਵਿਚ ਪ੍ਰਗਟ ਹੋ ਗਿਆ ਉਸ ਸਮੇਂ ਨੂੰ ਇਕ ਚੌਕੜੀ ਆਖਦੇ ਹਨ, 71 ਚੌਕੜੀਆਂ ਲੰਘਣ ਤੇ ਜਾਂ 31 ਕਰੋੜ 14 ਲੱਖ 48 ਹਜ਼ਾਰ ਸਾਲ ਲੰਘਣ ਉਪਰਿਤ ਇਕ ਮਨੂੰਤਰ ਹੋਇਆ ਕਰਦਾ ਹੈ। ਕਈ ਗੰਥਾਂ ਵਿਚ ਮਨੂੰਤਰ ਦਾ ਸਮਾਂ 43 ਲੱਖ 20 ਹਜ਼ਾਰ ਸਾਲ ਹੀ ਦਿਤਾ ਹੋਇਆ ਹੈ ਜੋ ਦੇਵਤਿਆਂ ਦੇ 12000 ਸਾਲਾਂ ਦੇ ਤੁੱਲ ਹੈ। ਜਦੋਂ ਇਕ ਹਜ਼ਾਰ ਚੌਕੜੀ ਲੰਘ ਜਾਵੇ ਉਸ ਵੇਲੇ ਇਕ ਕਲਪ ਹੋਇਆ ਕਰਦਾ ਹੈ। ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇਕ ਦਿਨ 4 ਅਰਬ 32 ਲੱਖ ਸਾਲ ਦਾ ਹੁੰਦਾ ਹੈ, ਬ੍ਰਹਮਾ ਦੀ ਉਮਰ ਇਸ ਵੱਡੇ ਇਕ ਦਿਨ ਦੇ ਹਿਸਾਬ ਨਾਲ ਸੌ ਸਾਲ ਦੀ ਹੁੰਦੀ ਹੈ। ਜੋ 16 ਲੱਖ ਖਰਬ ਸਾਲ ਦੀ ਹੋਇਆ ਕਰਦੀ ਹੈ। ਜਦੋਂ ਇਕ ਬ੍ਰਹਮਾ ਖਤਮ ਹੋ ਜਾਂਦਾ ਹੈ ਤਾਂ ਸ਼ਿਵ ਜੀ ਦਾ ਇਕ ਦਿਨ ਹੋਇਆ ਕਰਦਾ ਹੈ। ਇਸੇ ਤਰ੍ਹਾਂ ਉਸ ਦੀ ਸੌ ਸਾਲ ਦੀ ਉਮਰ ਹੁੰਦੀ ਹੈ। ਇਸ ਤਰ੍ਹਾਂ ਵੀ ਦਸਦੇ ਹਨ ਕਿ ਕਲਪ ਬਿਛ ਦਾ ਜਦੋਂ ਇਕ ਪੱਤਾ ਝੜ ਜਾਂਦਾ ਹੈ ਤਾਂ ਉਸ ਸਮੇਂ ਨੂੰ ਕਲਪ ਆਖਦੇ ਹਨ। ਜਦੋਂ ਉਸ ਦੇ ਲੱਖਾਂ ਪੱਤੇ ਝੜ ਜਾਣ ਤਾਂ ਮਹਾਂਕਲਪ ਆਖਦੇ ਹਨ। ਉਸ ਸਮੇਂ ਸੰਸਾਰ ਵਿਚ ਪਰਲੋਂ ਆਉਂਦੀ ਹੈ। ਗੁਰੂ ਮਹਾਰਾਜ਼ ਜੀ ਵੀ ਇਸ ਤਰ੍ਹਾਂ ਫੁਰਮਾਨ ਕਰਦੇ ਹਨ -

ਕਈ ਬਾਰ ਪਸਰਿਓ ਪਾਸਾਰ॥

ਸਦਾ ਸਦਾ ਇਕੁ ਏਕੰਕਾਰ॥

ਪੰਨਾ - 276

ਸੋ ਸੰਸਾਰ ਦੀ ਐਨੀ ਲੰਮੀ ਉਮਰ ਹੈ ਜੋ ਖਰਬਾਂ-ਖਰਬਾਂ ਸਾਲਾਂ ਵਿਚ ਹੈ ਇਸ ਨੂੰ ਸਤਿ ਮੰਨ ਲਿਆ ਗਿਆ ਹੈ ਅਤੇ ਪ੍ਰਮੇਸ਼ਰ ਤੋਂ ਬਿਲਕੁਲ ਵੱਖਰਾ ਮੰਨਿਆ ਗਿਆ ਹੈ। ਗੁਰਮਤਿ ਦਾ ਸਿਧਾਂਤ ਇਹ ਦਸਦਾ ਹੈ ਕਿ ਇਥੇ ਵਾਹਿਗੁਰੂ ਜੀ ਆਪ ਹੀ ਸੰਸਾਰ ਰੂਪ ਹੋ ਕੇ ਖੇਲ੍ਹਦੇ ਹਨ ਇਸ ਨੂੰ ਸਤਿ ਇੱਥ ਕਰਕੇ ਕਿਹਾ ਜਾਂਦਾ ਹੈ ਕਿ ਇਹ ਸਤਿ ਤੋਂ ਉਤਪਤਿ ਹੋਇਆ ਸਤਿ ਹੀ ਇਕ ਖੇਲ੍ਹ ਹੈ -

ਆਪਿ ਸਤਿ ਕੀਆ ਸਭ ਸਤਿ॥

ਤਿਸੁ ਪ੍ਰਭ ਤੇ ਸਗਲੀ ਉਤਪਤਿ॥

ਤਿਸੁ ਭਾਵੈ ਤਾ ਕਰੇ ਬਿਸਥਾਰ॥

ਤਿਸੁ ਭਾਵੈ ਤਾ ਏਕੰਕਾਰ॥

ਅਨਿਕ ਕਲਾ ਲਖੀ ਨਹ ਜਾਇ॥

ਜਿਸੁ ਭਾਵੈ ਤਿਸੁ ਲਏ ਮਿਲਾਇ॥

ਕਵਨ ਨਿਕਟ ਕਵਨ ਕਹੀਐ ਦੂਰਿ॥

ਆਪੇ ਆਪਿ ਆਪ ਭਰਪੂਰਿ॥

ਅੰਤਰਗਤਿ ਜਿਸੁ ਆਪਿ ਜਨਾਏ॥

ਨਨਕ ਤਿਸੁ ਜਨ ਆਪਿ ਬੁਝਾਏ॥

ਪੰਨਾ - 294

ਗੁਰੂ ਮਹਾਰਾਜ਼ ਜੀ ਇਸੇ ਆਸੇ ਨਾਲ 'ਸਚੇ ਤੇਰੇ ਖੰਡ ਸਚੇ ਬ੍ਰਹਮੰਡ' ਫੁਰਮਾਨ ਕਰਦੇ ਹਨ ਇਸ ਦਾ ਮਤਲਬ ਇਹ ਹੈ ਕਿ ਵਾਹਿਗੁਰੂ ਜੀ ਕਿਉਂਕਿ ਆਪ ਹੀ ਅੰਨੰਤ ਰੂਪ ਹੋਇਆ ਹੈ, ਖੰਡ ਵੀ ਬ੍ਰਹਮੰਡ ਵੀ ਉਸ ਦਾ ਹੀ ਇਕ ਚਮਤਕਾਰ ਹਨ

ਇਥੇ ਮਾਇਆ ਮਾਖੀ ਵਗੈਰਾ ਕੋਈ ਚੀਜ਼ ਨਹੀਂ ਹੈ, ਉਹ ਆਪ ਹੀ ਸੰਸਾਰ ਨੂੰ ਰਚ ਲੈਂਦਾ ਹੈ -

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥

ਨਾਨਕ ਤਿਸੁ ਬਲਿਹਾਰਣੈ ਜਲਿ ਬਲਿ ਮਹੀਅਲਿ ਸੋਇ॥

ਪੰਨਾ - 276

ਗੁਰਮਤਿ ਸਿਧਾਂਤ ਅਨੁਸਾਰ ਇਹ ਮਨੌਤ ਜੋ ਸੰਸਾਰ ਨੂੰ ਅਤੇ ਵਾਹਿਗੁਰੂ ਜੀ ਨੂੰ ਵਖਰਾ-ਵੱਖਰਾ ਮੰਨਦੀ ਹੈ ਨਹੀਂ ਰਹਿੰਦੀ, ਗੁਰੂ ਮਹਾਰਾਜ਼ ਜੀ ਇਸ ਨੂੰ ਪ੍ਰਭੁ ਦੀ ਖੇਲ੍ਹ ਦਸਦੇ ਹਨ -

ਜਬ ਉਦਕਰਖ ਕਰਾ ਕਰਤਾਰਾ॥

ਪ੍ਰਜਾ ਧਰਤ ਤਬ ਦੇਹ ਅਪਾਰਾ॥

ਜਬ ਆਕਰਖ ਕਰਤ ਹੋ ਕਬਹੂੰ॥

ਤੁਮ ਮੈ ਮਿਲਤ ਦੇਹ ਧਰ ਸਬਹੂੰ॥

ਕਬਜ਼ੇ ਵਾਚ ਬੇਨਤੀ ਚੌਪਈ

ਜਦੋਂ ਸੰਸਾਰ ਦੀ ਖੇਲ੍ਹ ਉਜਾੜ ਦਿੰਦੇ ਹਨ। ਉਸ ਵੇਲੇ ਸਾਰਾ ਸੰਸਾਰ ਹੀ ਵਾਹਿਗੁਰੂ ਵਿਚ ਲੀਨ ਹੋ ਜਾਂਦਾ ਹੈ, ਵੱਖਰਾ ਨਹੀਂ ਰਹਿੰਦਾ, ਮੱਕੜੀ ਜਾਲਾ ਆਪਣੇ ਵਿਚੋਂ ਤਣਦੀ ਹੈ ਪਰ ਉਹ ਜਾਲੇ ਵਿਚ ਘਟ-ਘਟ ਵਿਚ ਵਿਆਪਕ ਨਹੀਂ ਹੈ, ਤੰਦ-ਤੰਦ ਵਿਚ ਵਿਆਪਕ ਨਹੀਂ ਹੈ। ਉਹ ਜਾਲੇ ਦੇ ਇਕ ਪਾਸੇ ਹੋ ਕੇ ਬੈਠ ਜਾਂਦੀ ਹੈ ਪਰ ਇਸ ਦੇ ਵਿਪਰੀਤ ਵਾਹਿਗੁਰੂ ਜੀ ਸੰਸਾਰ ਆਪ ਰਚਦੇ ਹਨ, ਰਚ ਕੇ ਇਸ ਦੇ ਕਣ-ਕਣ ਵਿਚ ਰਮੇ ਰਹਿੰਦੇ ਹਨ ਪਰ ਉਨ੍ਹਾਂ ਦੀ ਆਪਣੀ ਸੁਤੰਤਰ ਹਸਤੀ ਸੰਸਾਰ ਵਿਚ desolve (ਰਲ ਕੇ ਖਤਮ) ਨਹੀਂ ਹੁੰਦੀ। ਉਨ੍ਹਾਂ ਦੀ 'ਬੈਠਾ ਵੇਖੈ ਵਖ ਇਕੇਲਾ' ਸਥਿਤੀ ਬਣੀ ਰਹਿੰਦੀ ਹੈ, ਸੰਸਾਰ ਉਨ੍ਹਾਂ ਦਾ ਰੂਪ ਹੁੰਦਿਆਂ ਵੀ ਉਨ੍ਹਾਂ ਨੂੰ ਆਪਣੇ ਵਿਚ ਲੈਂਅ ਨਹੀਂ ਕਰ ਸਕਦਾ, ਵਾਹਿਗੁਰੂ ਜੀ ਸੰਸਾਰ ਨੂੰ ਆਪਣੇ ਵਿਚ ਲੈਂਅ ਕਰ ਲੈਂਦੇ ਹਨ ਅਤੇ ਸੰਸਾਰ ਉਨ੍ਹਾਂ ਤੋਂ ਕਿਸੇ ਤਰ੍ਹਾਂ ਵੀ ਵੱਖ ਨਹੀਂ ਹੋਇਆ ਕਰਦਾ, ਇਹ ਹਰੀ ਦਾ ਰੂਪ ਹੀ ਹੋਇਆ ਕਰਦਾ ਹੈ ਜਿਵੇਂ ਕਿ -

ਇਹ ਵਿਸੁ ਸੰਸਾਰ ਤੁਮ ਦੇਖਦੇ

ਏਹੁ ਗਰਿ ਕਾ ਰੂਪੁ ਹੈ ਗਰਿ ਰੂਪੁ ਨਦਰੀ ਆਇਆ॥

ਪੰਨਾ - 922

ਵਾਹਿਗੁਰੂ ਜੀ ਦੀ ਮੌਜ ਹੈ ਉਹ ਚਾਰੇ ਸਰਗੁਣ ਹੋਣ, ਚਾਰੇ ਨਿਰਗੁਣ ਹੋਣ, ਚਾਰੇ ਉਹ ਨਿਰੰਕਾਰ ਹੋਣ, ਚਾਰੇ ਸੁਨ ਸਮਾਧੀ ਹੋਣ ਉਹ ਆਪੇ ਹੀ ਆਪ ਹਨ ਜਦੋਂ ਸੰਸਾਰ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਤਾਂ ਵੀ ਉਹ ਆਪ ਹਨ ਜਦੋਂ ਸੰਸਾਰ ਸਥਿਤ ਹੁੰਦਾ ਹੈ ਤਾਂ ਵੀ ਹੋਏ ਹੁੰਦੇ ਹਨ ਜਦੋਂ ਸੰਸਾਰ ਨਹੀਂ ਰਹਿੰਦਾ ਉਸ ਵੇਲੇ ਵੀ ਉਹ ਆਪ ਹੀ ਰਹਿੰਦੇ ਹਨ। ਇਸ ਨੂੰ ਬਹੁਤ ਸਾਰੇ ਸਿਆਣੇ ਇਹ ਆਖਦੇ ਹਨ ਕਿ ਇਹ ਸੰਸਾਰ ਵਾਹਿਗੁਰੂ ਜੀ ਦਾ ਹੁਰਨਾ ਹੈ। ਅਸੀਂ ਅਲਪੱਗ ਹਾਂ, ਉਹ ਸਰਬੱਗ ਹੈ, ਫੁਰਨੇ ਤਾਂ ਅਸੀਂ ਵੀ ਕਰਦੇ ਹਾਂ ਪਰ ਅਲਪੱਗ ਹੋਣ ਕਰਕੇ ਸਾਡਾ ਫੁਰਨਾ ਸਾਕਾਰ ਨਹੀਂ ਹੁੰਦਾ, ਸਾਡੇ ਵਿਚ ਸੱਤਾ ਤਾਂ ਹੈ ਕਿ ਅਸੀਂ ਫੁਰਨੇ ਨਾਲ ਰਚਨਾ ਰਚ ਸਕੀਏ ਪਰ ਉਹ ਜਾਗ੍ਰਤ ਅਵਸਥਾ ਵਿਚ ਨਹੀਂ ਰਹਿੰਦਾ। ਸੁਰਤ ਵਾਲੀ ਸੁਪਨ ਅਵਸਥਾ ਵਿਚ ਜੋ ਅਸੀਂ ਰਚਨਾ ਰਚ ਰਖਦੇ ਹਾਂ ਸਾਡੀ ਹੋਂਦ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ ਪਰ ਇਹ ਫੁਰਨੇ ਅਨੇਕਾਂ

ਤੂਪ, ਅਨੇਕਾਂ ਰੰਗ, ਅਨੇਕਾਂ ਜੰਦੁ, ਰੇਲਾਂ, ਨਦੀ, ਨਾਲੇ, ਤੋਪਾਂ, ਫਸਲਾਂ, ਅਨੇਕਾਂ ਜੂਨਾਂ ਨੂੰ ਸੁਪਨੇ ਵਿਚ ਦੇਖਦੀ ਹੈ। ਅਸੀਂ ਉਸੇ ਤਰ੍ਹਾਂ ਰਹਿੰਦੇ ਹਾਂ, ਸਾਡਾ ਕੁਝ ਘਟਦਾ ਵਧਦਾ ਨਹੀਂ ਹੈ ਅਤੇ ਜਦੋਂ ਸੁਪਨਾ ਖਤਮ ਹੋ ਜਾਂਦਾ ਹੈ ਤਾਂ ਕੋਈ ਚੀਜ਼ ਬਕਾਇਆ ਨਹੀਂ ਰਹਿੰਦੀ। ਸਿਰਫ ਸਾਡੀ ਯਾਦਾਸ਼ਤ ਪਕ੍ਰਿਤੀ ਦੀ ਹੋਣੀ ਕਰਕੇ ਉਹਦੇ ਵਿਚ ਯਾਦ ਦੀਆਂ ਲਕੀਰਾਂ ਪੈ ਜਾਂਦੀਆਂ ਹਨ। ਪ੍ਰਮੇਸਰ ਵਿਚ ਇਹ ਚੀਜ਼ ਨਹੀਂ। ਉਸ ਦਾ ਸੁਤੇ ਛੁਨਨਾ ਜਿਸਨੂੰ ਸਾਸ਼ਤਰਾਂ ਵਿਚ ਕਿਹਾ ਗਿਆ ਹੈ ‘ਅਹੰ ਬਹੁਸਿਆਮਾ’ ਮੈਂ ਇਕ ਤੌਂ ਅਨੇਕ ਹੋ ਜਾਵਾਂ। ਇਸ ਨਾਲ ਹੀ ਪੂਰੀ ਸਾਈਂਸ ਦੀ ਉਤਪਤੀ ਹੁੰਦੀ ਹੈ, ਪੂਰਨ ਹੁਕਮ ਦੀ ਉਤਪਤੀ ਹੁੰਦੀ ਹੈ ਜਿਸ ਵਿਚ ਕਿਸੇ ਪਾਸੇ ਵੀ ਕੋਈ ਅਧੂਰਾਪਨ ਕੋਈ ਹੁੰਦੀ ਨਹੀਂ ਹੁੰਦਾ। ਉਸੇ ਵਿਚ ਸੰਸਾਰ ਜਿਸ ਵਿਚ ਅਸੀਂ ਦੇਖਦੇ ਹਾਂ ਪ੍ਰਗਟ ਹੋ ਜਾਂਦਾ ਹੈ -

ਏਕ ਕਵਾਵੈ ਤੇ ਸਭਿ ਹੋਆ॥ ਪੰਨਾ - 1003

ਸੋ ਇਸ ਕਰਕੇ ਸੰਸਾਰ ਅਤੇ ਵਾਹਿਗੁਰੂ ਜੀ ਨੂੰ ਵੱਖ-
ਵੱਖ ਦੇਖਣਾ ਇਕ ਬਹੁਤ ਵੱਡਾ ਭਰਮ ਹੈ, ਵੱਡੇ-ਵੱਡੇ
ਵਿਚਾਰਵਾਨ ਇਸ ਗੱਲ ਵਿਚ ਉਲੱਝੇ ਪਏ ਹਨ ਅਤੇ
ਬ੍ਰਹਮਗਿਆਨ ਦਾ ਅਨੁਭਵ ਨਹੀਂ ਹੋ ਸਕਦਾ ਕਿਉਂਕਿ
ਬ੍ਰਹਮਗਿਆਨ ਦਾ ਜੋ ਅਨੁਭਵ ਹੈ -

ਮਨਿ ਸਾਚਾ ਮੁਖਿ ਸਾਚਾ ਸੋਇ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬਹੁਮਗਿਆਨੀ ਹੋਇ॥

ਪੰਨਾ - 272

ਇਸ ਉਪਰ ਦੁਨੀਆਂ ਦੇ ਵਿਚ ਵਰਤ ਰਿਹਾ ਉਦਾਹਰਣ ਦੇ ਕੇ ਹੋਰ ਸਪਸ਼ਟ ਕਰਦੇ ਹਾਂ ਉਹ ਇਹ ਹੈ ਕਿ ਸੈਂਕੜੇ ਕੁਇੱਟਲ ਸੋਨੇ ਨੂੰ ਢਾਲ ਕੇ ਹਜ਼ਾਰਾਂ ਕਾਰੀਗਰ ਅਨੇਕ ਕਿਸਮ ਦੇ ਗਹਿਣੇ ਬਣਾ ਰਹੇ ਹਨ। ਗਹਿਣੇ ਦੇਖਣ ਵਿਚ ਬਿਲਕੁਲ ਵਖਰੇ-ਵਖਰੇ ਲਗ ਰਹੇ ਹਨ। ਮਨ ਨੂੰ ਮੌਹਰਦੇ ਹਨ ਗਹਿਣਿਆਂ ਦੀਆਂ ਅਨੇਕਾਂ-ਅਨੇਕਾਂ ਸ਼ਕਲਾਂ ਹਨ। ਸਾਰੇ ਵੱਖਰੇ-ਵੱਖਰੇ ਨਜ਼ਰ ਆ ਰਹੇ ਹਨ ਪਰ ਜਦੋਂ ਪਾਰਥੂ ਦੀ ਦ੍ਰਿਸ਼ਟੀ ਵਿਚ ਪੈਂਦੇ ਹਨ ਤਾਂ ਉਹ ਗਹਿਣਿਆਂ ਦੀਆਂ ਸ਼ਕਲਾਂ ਨਹੀਂ ਦੇਖਦਾ, ਉਹ ਕਸਵਟੀ ਤੇ ਲਾ ਕੇ ਦੇਖਦਾ ਹੈ ਇਹ ਕਿੰਨੇ ਵੰਨੀ (ਕੈਰਟ) ਦਾ ਸੋਨਾ ਹੈ। ਸਾਰੇ ਗਹਿਣੇ ਅਸਲ ਵਿਚ ਕੀ ਹਨ, ਸੋਨਾ ਹੀ ਹਨ। ਇਸੇ ਤਰ੍ਹਾਂ ਨਾਲ ਸੰਸਾਰ ਦੇ ਸਾਰੇ ਰੂਪ, ਰੰਗ ਜੋ ਕੁਝ ਦ੍ਰਿਸ਼ਟੀ ਵਿਚ ਆ ਰਹੇ ਹਨ। ਚਾਰੇ ਗੁਪਤ ਹੈ, ਪ੍ਰਗਟ ਹੈ, ਚਾਰੇ ਉਹ ਕੋਈ ਸ਼ਕਤੀ ਹੈ ਇਹ ਸਭ ਕੁਝ ਪ੍ਰਮੇਸ਼ਰ ਹੀ ਹੈ। ਇਸ ਵਿਚ ਇਕ ਬੜਾ ਫਰਕ ਪੈਂਦਾ ਹੈ ਜੋ ਹਰ ਚੀਜ਼ ਪ੍ਰਮੇਸ਼ਰ ਹੈ ਤਾਂ ਉਸ ਵਿਚ ਪ੍ਰਮੇਸ਼ਰ ਦੀ ਸ਼ਕਤੀ ਹੋਣੀ ਚਾਹੀਦੀ ਹੈ। ਗੁਰੂ ਮਹਾਰਾਜਾ ਜੀ ਫਰਮਾਨ ਕਰਦੇ ਹਨ ਕਿ ਪਿਆਰਿਓ! ਸਿਧਾਂਤ ਇਹ ਹੈ ਕਿ -

ਜੈਸੀ ਮਤਿ ਦੇਇ ਤੈਸਾ ਪਰਗਾਸੁ॥

ਪਾਰਬੁਹਮੁ ਕਰਤਾ ਅਬਿਨਾਸ॥ ਪੰਨਾ - 275

ਤੁਸੀਂ ਹਰ ਰੋਜ਼ ਦੇਖਦੇ ਹੋ ਕਿ ਖੇਤਾਂ ਵਿਚੋਂ ਉਚਿਆਂ ਖੰਭਿਆਂ ਉਪਰੋਂ ਬਿਜਲੀ ਦੀਆਂ ਤਾਰਾਂ ਗੁੰਜਾਰ ਪਾਉਂਦੀਆਂ ਲੰਘ ਰਹੀਆਂ ਹਨ, ਉਨ੍ਹਾਂ ਵਿਚ 11 ਹਜ਼ਾਰ ਵਾਟ ਦੀ ਸ਼ਕਤੀ ਹੁੰਦੀ ਹੈ ਜੋ ਨੇੜੇ ਆਈ ਚੀਜ਼ ਨੂੰ ਖਿਚ ਲੈਂਦੀਆਂ ਹਨ ਅਤੇ ਸਾਡਾ ਦਿੰਦੀਆਂ ਹਨ। ਜਦੋਂ ਇਸ ਨੂੰ ਅਸੀਂ ਟਰਾਂਸਫਾਰਮਾਂ ਰਾਹੀਂ

ਘਟਾ ਕੇ 110 ਜਾਂ ਹੋਰ ਘੱਟ ਕਰਦੇ ਹਾਂ ਤਾਂ ਉਹੀ ਬਿਜਲੀ ਡਾਕਟਰ ਵਰਤਦੇ ਹਨ ਜਿਸਦਾ ਦਿਮਾਗ ਸਹੀ ਕੰਮ ਨਾ ਕਰਦਾ ਹੋਵੇ, ਉਸ ਨੂੰ ਡਾਕਟਰ ਝਟਕੇ ਦਿੰਦੇ ਹਨ ਉਹ ਬਹੁਤ ਥੋੜ੍ਹੀ ਸ਼ਕਤੀ ਦੀ ਹੁੰਦੀ ਹੈ। ਇਸੇ ਤਰ੍ਹਾਂ ਜੇ ਕੋਈ ਬਲਬ ਬਣਾ ਲਿਆ ਜਾਵੇ ਉਹ ਲੱਖ ਵਾਟ ਦਾ ਹੋਵੇ, ਉਹ ਸੇਕ ਨਾਲ ਨਾ ਟੁੱਟੇ ਇਹ ਹੋ ਸਕਦਾ ਹੈ, ਪਰ ਇਹੀ ਬਲਬ ਜਦੋਂ ਜੀਰੇ ਵਾਟ ਦਾ ਬਣ ਜਾਂਦਾ ਹੈ ਤਾਂ ਉਸ ਦੀ ਗੋਸ਼ਨੀ ਬਹੁਤ ਘੱਟ ਜਾਂਦੀ ਹੈ। ਇਸ ਤੋਂ ਵੀ ਥੱਲੇ ਗੋਸ਼ਨੀ ਨੂੰ ਘਟਾਇਆ ਜਾ ਸਕਦਾ ਹੈ। ਹੈ ਤਾਂ ਸਾਰੀ ਬਿਜਲੀ ਪਰ ਉਹ ਟਰਾਂਸਫਾਰਮਾਂ ਰਾਹੀਂ ਘਟ ਕੀਤੀ ਹੋਈ ਟਿਊਬਵੈਲ ਚਲਾਉਂਦੀ ਹੈ। ਹੋਰ ਅਨੇਕਾਂ ਕਾਰਜ ਚਲਾਉਂਦੀ ਹੈ। ਇਹ ਨਹੀਂ ਕਿ ਸਾਰੀ ਬਿਜਲੀ ਇਕੋ ਤਾਕਤ ਦੀ ਹੋਵੇ, ਇਸੇ ਤਰ੍ਹਾਂ ਨਾਲ ਪ੍ਰਮ ਚੇਤਨ ਪ੍ਰਕਿਤੀ ਦੇ ਅਨੇਕਾਂ ਸਰੀਰਾਂ ਵਿਚ ਖੇਲ੍ਹ ਕਰਦੀ ਹੈ, ਜਿਹੋ ਜਿਹੀ ਸਰੀਰ ਦੀ ਬਣਤਰ ਹੁੰਦੀ ਹੈ, ਉਤਨੀ ਹੀ ਤਾਕਤ ਉਸ ਵਿਚ ਹੋਇਆ ਕਰਦੀ ਹੈ ਇਸ ਕਰਕੇ ਇਹ ਕਹਿਣਾ ਕਿ ਇਹ ਵੀ ਰੱਬ ਹੈ, ਉਹ ਵੀ ਰੱਬ ਹੈ ਤਾਂ ਰੱਬ ਵਰਗੀ ਤਾਕਤ ਵੀ ਆਉਣੀ ਚਾਹੀਦੀ ਹੈ। ਜੇ ਅਸੀਂ ਹੋਰ ਅੱਗੇ ਵਧ ਕੇ ਵਿਚਾਰ ਕਰੀਏ, ਦੇਖੋ, ਇਹ ਜੀਵ ਪਮੇਸ਼ਰ ਦੀ ਅੰਸ ਹੈ ਉਸ ਦੀ ਇਕ ਨੂੰਗੀ ਕਿਰਨ ਹੈ ਪਰ ਜਦੋਂ ਪ੍ਰਕਿਤੀ ਵਿਚ ਰਲ ਕੇ ਆਪਣੇ ਆਪ ਨੂੰ ਜੋਤ ਦੀ ਥਾਂ ਸਰੀਰ ਸਮਝਦੀ ਹੈ ਉਸ ਵੇਲੇ ਇਹ ਪੂਰਨ ਰੂਪ ਵਿਚ ਭੁੱਲ ਜਾਂਦਾ ਹੈ ਕਿ ਮੈਂ ਤਾਂ ਉਸ ਵਾਹਿਗੁਰੂ ਦੀ ਜੋਤ ਹਾਂ ਜਿਸ ਨੂੰ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਹਨ -

ਧਾਰਨਾ - ਮਨ ਤੂੰ ਜੋਤ ਸਰੂਪ ਹੈ,
 ਆਪਣਾ ਮੂਲ ਪਛਾਣ।
 ਆਪਣਾ ਮੂਲ ਪਛਾਣ - 2, 2.
 ਮਨ ਤੂੰ ਜੋਤ ਸਰੂਪ ਹੈ.....।

ਮਨ ਤੂੰ ਜੋਤ ਸਰ੍ਹਪੁ ਹੈ ਆਪਣਾ ਮੂਲ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥

ਪੰਨਾ - 441

ਸੋ ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਿਆ ਕਿ ਸੰਸਾਰ ਤੇ ਵਾਹਿਗੁਰੂ ਨੂੰ ਅੱਡ-ਅੱਡ ਸਮਝਣਾ ਇਕ ਭਰਮ ਮਾਤਰ ਹੈ, ਮਾਇਆ ਦਾ ਅਸਰ ਹੈ, ਅਗਿਆਨਤਾ ਹੈ ਪਰ ਜਦੋਂ ਪੁਰਨ ਮਹਾਂਪੁਰਸ਼, ਪੂਰਨ ਸਤਿਗੁਰੂ ਇਸ ਨੂੰ ਸਰੀਰ ਰੂਪੀ ਘਰ ਵਿਚ, ਵਾਹਿਗੁਰੂ ਜੀ ਦਾ ਘਰ ਦਿਖਾ ਦੇਵੇ ਤਾਂ ਇਹ ਵਖਰਾ ਹੋਇਆ ਹੋਇਆ ਜੀਵ ਜਾਣ ਜਾਂਦਾ ਹੈ ਕਿ ਮੈਂ ਉਸ ਪ੍ਰਭੂ ਤੋਂ ਵੱਖ ਨਹੀਂ ਹਾਂ, 100% ਮੈਂ ਓਹੋ ਜਿਹਾ ਹੀ ਹਾਂ, ਪਰ ਮੈਂ ਲਈ ਹਾਂ ਉਹ ਮਹਾਨ ਹੈ; ਮੈਂ ਛੋਟਾ ਹਾਂ ਉਹ ਸੰਪੂਰਨ ਹੈ, ਹਾਂ ਮੈਂ ਉਸੇ ਦਾ ਰੂਪ, ਮੇਰੀ ਵੱਖਰੀ ਹਸਤੀ ਕੋਈ ਨਹੀਂ ਹੈ, ਕੇਵਲ ਹਉਮੈ ਕਰਕੇ ਮੈਨੂੰ ਵਖਰਾਪਣ ਭਾਸਦਾ ਹੈ। ਸੋ ਇਹ ਭਰਮ ਸਤਿਗੁਰੂ ਦੁਰ ਕਰਦਾ ਹੈ। ਇਸ ਭਰਮ ਨੂੰ ਸੰਸਾਰ ਅਤੇ ਬੁਹਮ ਨੂੰ ਵੱਖੋ-ਵੱਖਰਾ ਜਾਨਣਾ ਕਹਿੰਦੇ ਹਨ ਪਰ ਜਦੋਂ ਗੁਰੂ ਗਿਆਨ ਦਾ ਸੁਰਮਾ ਨੇਤਰਾਂ ਵਿਚ ਪਾ ਦਿੰਦਾ ਹੈ ਤਾਂ ਦਿਬਨ ਨੇਤਰ ਖਲ੍ਹ ਜਾਂਦੇ ਹਨ ਜਿਵੇਂ ਕਿ ਸਾਰੇ ਬੋਲ ਕੇ ਪੜ੍ਹੇ -

ਧਾਰਨਾ - ਗੁਰਾਂ ਨੇ ਮੇਰੇ ਓ ਨੈਣ ਥੋੜ੍ਹ ਤੇ,
ਮੈਨੂੰ ਸਾਰਿਆਂ ਘਟਾਂ ਦੇ ਵਿਚ ਦਿਸਿਆ-2, 2

ਗਰਹਿ ਦਿਖਾਇਓ ਲੋਇਨਾ॥
 ਈਤਰਹਿ ਉਤਰਹਿ ਘਟਿ ਘਟਿ ਘਟਿ ਤੁੰਹੀ ਤੁੰਹੀ ਮੋਹਿਨਾ॥

ਪੰਨਾ - 407

ਸੋ ਇਸੇ ਤਰ੍ਹਾਂ ਨਾਲ ਇਸ ਜੀਵ ਨੂੰ ਇਹ ਭਰਮ ਪਏ ਹੋਏ ਹਨ ਜੋ ਇਸ ਜੀਵ ਨੂੰ ਬੇਹਿਸ ਕਰ ਰਹੇ ਹਨ। ਸਾਰੇ ਸੰਸਾਰ ਨੂੰ ਵੱਖਰਾ-ਵੱਖਰਾ ਕੀਤਾ ਪਿਆ ਹੈ ਕਿਉਂਕਿ ਸਾਰੇ ਮਜ਼ਬਾਂ ਦੀ ਸ਼ਰਾ ਇਕ ਨਹੀਂ ਹੋ ਸਕਦੀ, ਉਨ੍ਹਾਂ ਦੇ ਆਪਣੀਆਂ-ਆਪਣੀਆਂ ਪ੍ਰਸਥਿਤੀਆਂ ਦੇ ਮੁਤਾਬਿਕ ਕਰਮ ਹੋਇਆ ਕਰਦੇ ਹਨ -

ਧਰਨਾ - ਬੰਧਨ ਦਾ ਮੂਲ ਨੇ,
 ਕਰਮ ਤੇ ਧਰਮ ਦੋਵੇਂ - 2, 2.
 ਕਰਮ ਤੇ ਧਰਮ ਦੋਵੇਂ - 2, 2.
 ਬੰਧਨ ਦਾ ਮੂਲ ਨੇ.....।

ਤੀਰਥ ਨਾਇ ਕਹਾ ਸੁਚਿ ਸੈਲੁ॥
 ਮਨ ਕੁ ਵਿਆਪੈ ਹਉਮੈ ਸੈਲੁ॥
 ਕੋਟਿ ਕਰਮ ਬੰਧਨ ਕਾ ਮੂਲੁ॥
 ਗਰ ਕੇ ਭਜਨ ਬਿਨੁ ਬਿਰਥਾ ਪੁਲੁ॥

ਪੰਨਾ - 1149

ਆਦਮੀ ਅਨੇਕ ਕਿਸਮ ਦੇ ਕਰਮ ਕਰਦਾ ਹੈ, ਕਰਮ ਦੋ ਤਰ੍ਹਾਂ ਦੇ ਹੁੰਦੇ ਹਨ - ਇਕ ਨੂੰ ਸਾਕਾਮ ਦੂਜੇ ਨੂੰ ਨਿਸ਼ਕਾਮ ਕਰਮ ਕਿਹਾ ਜਾਂਦਾ ਹੈ। ਇਕ ਕਰਮਾਂ ਦਾ ਹੋਰ ਵੀ ਵਰਗ ਹੈ ਜਿਸ ਨੂੰ ਨਖਿੱਧ ਕਰਮ ਕਿਹਾ ਜਾਂਦਾ ਹੈ। ਸੋ ਅਸੀਂ ਜੋ ਜ਼ਿਕਰ ਕਰਦੇ ਹਾਂ ਇਹ ਸਾਕਾਮ ਤੇ ਨਿਸ਼ਕਾਮ ਦਾ ਕਰਦੇ ਹਨ ਕਰਮ ਕਰਨ ਤੋਂ ਪਿਛੋਂ ਉਸ ਦਾ ਫਲ ਮੰਗਿਆ ਜਾਂਦਾ ਹੈ, ਦੁਨੀਆਂ ਦੀਆਂ ਪ੍ਰਾਪਤੀਆਂ ਵਾਸਤੇ ਵੀ ਕਰਮ ਕਹਿੰਦੇ ਹਾਂ ਜਿਵੇਂ ਅੱਜਕਲੁ ਬਹੁਤ ਸਾਰੇ ਪ੍ਰਮੀ ਕਰਮ ਦਾ ਫਲ ਮੁਖ ਰੱਖ ਕੇ ਅਖੰਡਪਾਠ ਕਰਾਉਂਦੇ ਹਨ, ਦਾਨ ਕਰਦੇ ਹਨ। ਲੰਗਰ ਚਲਾਉਂਦੇ ਹਨ, ਬੱਝਵੀਂ ਸੇਵਾ ਕਰਦੇ ਹਨ ਕਿ ਮੈਂ ਐਨੀ ਵਾਰੀ ਹਜ਼ੂਰ ਸਾਹਿਬ, ਹੇਮਕੁੰਟ ਸਾਹਿਬ, ਕਾਹਬੇ ਜਾਂ ਕਾਂਸ਼ੀ ਜਾਵਾਂਗਾ ਇਹ ਕਰਮ ਕਿਸੇ ਫਲ ਦੀ ਪ੍ਰਾਪਤੀ ਵਾਸਤੇ ਕੀਤੇ ਜਾਂਦੇ ਹਨ।

ਕਈ ਕਰਮ ਐਸੇ ਹਨ ਜਿਨ੍ਹਾਂ ਦੇ ਕਰਨ ਨਾਲ ਪਾਪ ਲਗਦਾ ਹੈ ਜਿਵੇਂ ਪੜ੍ਹਾਂਦਾਂ ਜਾਂ ਆਦਮੀ ਦੀ ਬਲੀ ਦੇਣੀ, ਜਾਂ ਹੋਰ ਨਖਿੱਧ ਕਰਮ ਕਰਕੇ ਫਲ ਭਾਲਣਾ। ਕਰਮ ਕਰਨ ਨਾਲ ਸਵਰਗ ਵੀ ਮਿਲ ਜਾਂਦਾ ਹੈ, ਨਰਕ ਵੀ ਮਿਲ ਜਾਂਦਾ ਹੈ, ਧਨ ਵੀ ਮਿਲ ਜਾਂਦਾ ਹੈ, ਸੁਖ ਵੀ ਮਿਲ ਜਾਂਦਾ ਹੈ, ਵਿਸ਼ਿਆਂ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਪਰ ਮੁਕਤੀ ਕਿਸੇ ਤਰ੍ਹਾਂ ਵੀ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਮੁਕਤੀ ਕੇਵਲ ਗਿਆਨ ਪ੍ਰਾਪਤ ਹੋਣ ਨਾਲ ਹੁੰਦੀ ਹੈ। ਅੰਤਸ਼ਕਰਣ ਵਿਚ ਤਿੰਨ ਕਿਸਮ ਦੀਆਂ ਮੈਲਾਂ ਹਨ - ਮਲ, ਵਿਖਸ਼ੇਪ ਅਤੇ ਆਵਰਣ। ਮਲ ਰੂਪ ਮੈਲ ਹੋਣ ਕਰਕੇ ਆਦਮੀ ਦੇ ਮਨ ਵਿਚ ਅਨੇਕ ਕਿਸਮ ਦੇ ਵਿਸ਼ਿਆਂ ਦੀ ਤਿਸ਼ਨਾ ਬਣੀ ਰਹਿੰਦੀ ਹੈ। ਇਸ ਤਰ੍ਹਾਂ ਸਮਝ ਲਓ ਕਿ ਕਿਸੇ ਖੇਤ ਵਿਚ ਬੇਅੰਤ ਘਾਹ ਖੜ੍ਹਾ ਹੈ, ਅਨੇਕ ਕਿਸਮ ਦੀਆਂ ਮਾਰੂ ਬੂਟੀਆਂ ਪੈਦਾ ਹੋਈਆਂ ਹਨ ਜੋ ਫਸਲ ਨੂੰ ਕਿਸੇ ਤਰ੍ਹਾਂ ਵੀ ਵਧਣ ਛੁਲਣ ਨਹੀਂ ਦਿੰਦੀਆਂ। ਅਸੀਂ ਟਰੈਕਟਰ ਲੈ ਕੇ ਉਸ ਜ਼ਮੀਨ ਨੂੰ ਵਾਹ ਦਿੰਦੇ ਹਾਂ ਅਤੇ ਪੁੱਪ ਲੁਆ ਕੇ ਉਸ ਦੀਆਂ ਜੜ੍ਹਾਂ ਸੁਕਾ ਲੈਂਦੇ ਹਾਂ, ਫੇਰ ਫਸਲ ਬੀਜੀ ਜਾ ਸਕਦੀ ਹੈ। ਇਸੇ ਤਰ੍ਹਾਂ ਅੰਤਸ਼ਕਰਣ ਦੀ ਮਲ ਦੂਰ

ਕਰਨ ਲਈ ਜਗਿਆਸੂ ਨੂੰ ਨਿਸ਼ਕਾਮ ਕਰਮ ਕਰਨੇ ਪੈਂਦੇ ਹਨ। ਮੰਦਰ ਜਾਣਾ, ਗੁਰਦੁਆਰੇ ਜਾਣਾ, ਗਿਰਜੇ ਜਾਣਾ, ਮਸਜਿਦ ਵਿਚ ਨਮਾਜ਼ ਪੜ੍ਹਨ ਲਈ ਜਾਣਾ। ਜਾ ਕੇ ਸਫ਼ਾਈ ਕਰਨੀ, ਜੋੜਿਆਂ ਦੀ ਸੰਭਾਲ ਕਰਨੀ, ਸ਼ਾਮਿਆਨੇ ਲਾਉਣੇ, ਸਤਿਸੰਗ ਵਿਚ ਦਰੀਆਂ ਝਾੜਨੀਆਂ, ਬਰਤਨ ਮਾੰਜਣੇ, ਝਾੜੂ ਦੇਣਾ ਇਹ ਨਿਸ਼ਕਾਮ ਕਰਮ ਹੋਰ ਥਾਵਾਂ ਤੇ ਵੀ ਹੋ ਜਾਇਆ ਕਰਦੇ ਹਨ ਜਿਵੇਂ ਹਸਪਤਾਲ ਬਣਾ ਕੇ ਮੰਗੀਜਾਂ ਨੂੰ ਸਾਂਭਣਾ, ਦੁਖੀਆਂ ਦੀ ਸੇਵਾ ਕਰਨੀ ਜਾਂ ਕੋਈ ਬੱਚਾ ਗਰੀਬ ਹੈ ਉਸ ਦੀ ਪੜ੍ਹਾਈ ਲਈ ਉਸ ਨੂੰ ਪੁਸਤਕਾਂ ਲੈ ਦੇਣੀਆਂ ਤੇ ਫੀਸ ਭਰ ਦੇਣੀ। ਇਸੇ ਤਰ੍ਹਾਂ ਨਾਲ ਕਿਸੇ ਦੇ ਮਨਾਂ ਵਿਚ ਪਈਆਂ ਗਲਤਫ਼ਹਿਮੀਆਂ ਨੂੰ ਦੂਰ ਕਰਾ ਕੇ ਮੇਲ ਕਰਾ ਦੇਣਾ ਅਤੇ ਟੁਟਿਆਂ ਨੂੰ ਮਿਲਾ ਦੇਣਾ, ਰਸਤੇ ਸਾਫ਼ ਕਰਾ ਦੇਣੇ, ਰਸਤੇ ਤੇ ਲੱਗੇ ਬਿਛ੍ਹਾਂ ਦੀ ਰਾਖੀ ਕਰਨੀ। ਮਿਸਾਲ ਦੇ ਤੌਰ ਤੇ ਟਰੱਕ ਵਾਲੇ ਟਰੱਕ ਦੀ ਮੁਰੰਮਤ ਕਰਾ ਕੇ ਉਥੇ ਹੀ ਪੱਥਰ ਰੋੜੇ ਛੱਡ ਜਾਂਦੇ ਹਨ। ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਕਿ ਕੋਈ ਗਿਰ ਜਾਵੇਗਾ। ਉਨ੍ਹਾਂ ਨੂੰ ਤਾਂ ਇਹ ਹੁੰਦਾ ਹੈ ਕਿ ਮੇਰਾ ਕੰਮ ਤਾਂ ਹੋ ਗਿਆ, ਮੈਂ ਕਿਉਂ ਇਹ ਪੱਥਰ ਚੁਕਾਂ। ਇਹ ਪਾਪ ਕਰਮ ਹੈ ਜੋ ਇਥੇ ਵੀ ਤੇ ਦਰਗਾਹ ਵਿਚ ਵੀ ਭੁਗਤਣਾ ਪੈਂਦਾ ਹੈ। ਦੁਜਾ ਪ੍ਰੇਮੀ ਸੋਚਦਾ ਹੈ ਕਿ ਮੈਂ ਇਹ ਪੱਥਰ ਚਕ ਦੇਵਾਂ, ਰਸਤੇ ਵਿਚੋਂ ਕਾਰਾਂ ਲੰਘਣਗੀਆਂ ਕਾਰਾਂ ਦੇ ਨੀਚੇ ਰੇਡੀਏਟਰ ਅਤੇ ਪੈਟਰੋਲ ਟੈਂਕ ਟੁੱਟ ਜਾਣਗੇ। ਮੋਟਰਸਾਈਕਲ ਵਾਲਾ ਜੇ ਪੱਥਰ ਵਿਚ ਲੱਗ ਕੇ ਗਿਰ ਜਾਵੇ ਤਾਂ ਗਿਰ ਕੇ ਮਰ ਵੀ ਸਕਦਾ ਹੈ। ਤਾਂ ਇਹ ਦੋਸ਼ ਉਸ ਉਪਰ ਆਉਂਦਾ ਹੈ ਜਿਸ ਨੇ ਰੋੜੇ ਖਿੰਡੇ ਹੋਏ ਛੱਡ ਦਿਤੇ, ਜਿਸ ਨੇ ਚੁੱਕ ਦਿਤੇ ਉਹ ਨਿਸ਼ਕਾਮ ਕਰਮ ਕਰਦਾ ਹੈ।

ਹਰਵਰੀ 98 ਵਿਚ ਇਕ ਮਿਨੀ ਬੱਸ ਸ਼ਾਦੀ ਪਿਛੋਂ ਬੱਚਿਆਂ ਨੂੰ ਲਿਆ ਰਹੀ ਸੀ, ਪੁਲ ਉਪਰ ਕਿਸੇ ਟਰੱਕ ਵਾਲੇ ਨੇ ਪੱਥਰ ਰੱਖ ਕੇ ਆਪਣੇ ਟਰੱਕ ਦੀ ਮੁਰੰਮਤ ਕਰਾਈ ਸੀ ਪਰ ਮੁਰੰਮਤ ਕਰਾਉਣ ਪਿਛੋਂ ਖੁਦਗਰਜ਼ੀ ਦੇ ਭਾਵ ਅੰਦਰ ਪੱਥਰ ਨਾ ਚੁੱਕੇ। ਪੁਲ ਲੰਘ ਰਹੀ ਬਸ ਪੱਥਰਾਂ ਨਾਲ ਟਕਰਾ ਗਈ ਅਤੇ ਬੇਕਾਸੂ ਹੋ ਕੇ ਦਰਿਆ ਵਿਚ ਗਿਰ ਗਈ, ਸਾਰੇ ਬੱਚੇ ਮਰ ਗਏ।

ਦੁਨੀਆਂ ਵਿਚ ਭੁਚਾਲ ਆਉਂਦੇ ਹਨ, ਅੱਗਾਂ ਲਗ ਜਾਂਦੀਆਂ ਹਨ, ਪਾਣੀ ਵਿਚ ਘਿਰ ਜਾਂਦੇ ਹਨ, ਅੱਗ ਲਗਣ ਨਾਲ ਸਭ ਕੁਝ ਸੜ ਜਾਂਦਾ ਹੈ, ਜੀਵ ਦੁਖੀ ਹੁੰਦੇ ਹਨ। ਕੁਝ ਪੁਰਸ਼ ਵਾਹਿਗੁਰੂ ਦੀ ਦਿਤੀ ਹੋਈ ਦਾਤ ਵਿਚੋਂ ਉਨ੍ਹਾਂ ਪੀੜ੍ਹਤਾਂ ਦੀ ਸਹਾਇਤਾ ਕਰਦੇ ਹਨ ਅਤੇ ਹਮਦਰਦੀ ਨਾਲ ਉਨ੍ਹਾਂ ਦਾ ਦਿਲ ਵਧਾਉਂਦੇ ਹਨ। ਇਸ ਤਰ੍ਹਾਂ ਦੇ ਸੈਂਕੜੇ ਕਰਮ ਚਾਹੇ ਤੁਸੀਂ ਪੰਛੀਆਂ ਦੀ ਮਦਦ ਕਰ ਰਹੇ ਹੋ, ਪੰਛੀਆਂ ਨੂੰ ਚੋਗਾ ਪਾ ਰਹੇ ਹੋ, ਭੁੱਖੇ ਪਸੂਆਂ ਨੂੰ ਚਾਰਾ ਪਾ ਰਹੇ ਹੋ, ਇਹ ਦਇਆ ਦੇ ਕੀਤੇ ਕਰਮ ਦਰਗਾਹ ਵਿਚ ਫਲਦੇ ਹਨ ਅਤੇ ਅੰਤਸ਼ਕਰਣ ਦੀ ਮੈਲ ਲਾਹੁਣ ਦੀ ਸਮਰਥਾ ਰਖਦੇ ਹਨ ਪਰ ਇਹ ਕਰਮ ਵਾਹਿਗੁਰੂ ਦੀ ਬਖ਼ਸ਼ਿਸ਼ ਸਮਝ ਕੇ ਕੀਤੇ ਜਾਣ, ਕਿ ਹੇ ਵਾਹਿਗੁਰੂ! ਤੂ ਮੇਰੇ ਤੋਂ ਇਹ ਸੇਵਾ ਲੈ ਰਿਹਾ ਹੈਂ, ਮੈਂ ਤੇਰਾ ਰਿਣੀ ਹਾਂ ਤਾਂ ਇਹ ਕਰਮ ਫਲ ਦਿੰਦੇ ਹਨ। ਜੇ ਕਹੇ ਮੈਂ ਧਨੀ ਹਾਂ, ਮੈਂ ਹੀ ਇਹ ਸਭ ਕੁਝ ਕਰ ਸਕਦਾ ਹਾਂ, ਲੋਕ ਮੇਰੀ ਪ੍ਰਸ਼ੰਸਾ

ਕਿਉਂ ਨਹੀਂ ਕਰ ਰਹੇ, ਫੇਰ ਇਹ ਕਰਮ ਅਭਿਮਾਨ ਦੇ ਖੇਤਰ
ਵਿਚ ਆਉਣ ਕਰਕੇ ਬੇਫਲ ਹੋ ਜਾਂਦੇ ਹਨ। ਮਹਾਰਾਜ ਜੀ
ਕਹਿੰਦੇ ਹਨ ਕਿ ਹਉਮੈ ਵਿਚ ਕੀਤੀ ਹੋਈ ਸੇਵਾ ਥਾਂ ਨਹੀਂ
ਪਿਆ ਕਰਦੀ।

ਗਣਤੈ ਸੇਵ ਨ ਹੋਵਈ ਕੀਤਾ ਬਾਣੀ ਨ ਪਾਇ॥
ਸਬਦੈ ਸਾਡੁ ਨ ਆਇਓ ਸਚਿ ਨ ਲਗੋ ਭਾਉ॥
ਪੰਨਾ - 1246

ਵਿਚਿ ਹਉਮੈ ਸੇਵਾ ਬਾਣੀ ਨ ਪਾਏ॥
ਜਨਮਿ ਮਰੈ ਫਿਰਿ ਆਵੈ ਜਾਏ॥
ਸੋ ਤਪੁ ਪੁਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਣੀ ਹੋ॥
ਪੰਨਾ - 1071

ਸੋ ਇਸ ਤਰ੍ਹਾਂ ਨਾਲ ਕਰਮ ਧਰਮ ਜਦੋਂ ਆਸੀਂ ਸਕਾਮ
ਬਿਹਤੀ ਨਾਲ ਕਰਦੇ ਹਾਂ ਤਾਂ ਇਹ ਬੰਧਨ ਹੋ ਜਾਇਆ
ਕਰਦੇ ਹਨ।

ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ॥
ਕਰਮ ਧਰਮ ਅਨੇਕ ਕਿਰਿਆ ਸਭ ਉਪਰਿ ਨਾਮੁ ਅਚਾਰੁ॥
ਪੰਨਾ - 405

ਅੰਤਸ਼ਕਰਣ ਦੀ ਮੈਲ ਦੂਰ ਕਰਨ ਵਾਸਤੇ ਨਿਸ਼ਕਾਮ
ਕਰਮ ਸਮਰੱਥ ਹਨ। ਵਿਖਸ਼ੇਪਤਾ ਦੂਰ ਕਰਨ ਵਾਸਤੇ ਸਾਨੂੰ
ਉਪਾਸਨਾ ਕਰਨੀ ਪੈਂਦੀ ਹੈ। ਉਪਾਸਨਾ ਦੇ ਅਨੇਕਾਂ-ਅਨੇਕਾਂ
ਤਰੀਕੇ ਹਨ ਜੋ ਤੱਤ ਬੇਤੇ ਮਹਾਂਪੁਰਸ਼ਾਂ ਦੀ ਸੰਗਤ ਵਿਚੋਂ ਸੁਖੈਨ
ਹੀ ਲੱਭ ਜਾਂਦੇ ਹਨ। ਫੇਰ ਇਕ ਦੋਸ਼ ਰਹਿ ਜਾਂਦਾ ਹੈ ਜਿਸ
ਨੂੰ ਆਵਰਨ ਦਾ ਪੜਦਾ ਆਖਦੇ ਹਨ, ਫੇਰ ਗੁਰੂ ਜਦੋਂ ਦੇਖਦਾ
ਹੈ ਇਹ ਅਧਿਕਾਰੀ ਹੈ ਤਾਂ ਉਸ ਨੂੰ ਉਪਦੇਸ਼ ਦੇ ਕੇ ਗਿਆਨ
ਕਰਾ ਦਿੰਦਾ ਹੈ ਫੁਰਮਾਨ ਹੈ -

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ
ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥ ਪੰਨਾ - 306

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥
ਗਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥
ਪੰਨਾ - 293

ਗਿਆਨਵਾਨ ਜੋ ਸੇਵਾ ਕਰਦਾ ਹੈ ਉਹ, ਸ਼ੁਭ ਕਰਮ,
ਹੁਕਮ ਅਧੀਨ ਹੋਇਆ ਕਰਦੇ ਹਨ ਅਤੇ ਉਸ ਨੂੰ ਪੁੰਨ ਪਾਪ
ਕੋਈ ਨਹੀਂ ਲੱਗਿਆ ਕਰਦਾ। ਪੁੰਨ ਪਾਪ ਤੋਂ ਨਿਰਲੇਪ ਹੋ
ਜਾਇਆ ਕਰਦਾ ਹੈ ਕਿਉਂਕਿ ਉਸ ਵਿਚ ਕੁਝ ਕਰਨ ਦਾ
ਛੁਰਨਾ ਨਹੀਂ ਹੁੰਦਾ ਉਸ ਦਾ ਮਨ ਅ-ਮਨ ਹੋ ਚੁਕਿਆ ਹੁੰਦਾ
ਹੈ, ਉਹ ਉਨਮਨ ਵਿਚ ਪ੍ਰਵੇਸ਼ ਕਰ ਜਾਂਦਾ ਹੈ ਜਿਸ ਨੂੰ
ਆਤਮ ਮੰਡਲ ਆਖਿਆ ਜਾਂਦਾ ਹੈ ਉਥੇ ਪ੍ਰਤੱਖ ਰੂਪ ਵਿਚ-

ਕੁਰਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
ਪੰਨਾ - 1

ਜੀਵ ਦੀ ਕ੍ਰਿਆ ਆਮ ਤੌਰ ਤੇ ਹਉਮੈ ਅਧੀਨ ਹੋਇਆ
ਕਰਦੀ ਹੈ। ਸੋ ਕਰਮ ਧਰਮ ਬੰਧਨ ਹੋਇਆ ਕਰਦੇ ਹਨ -

ਰਜੇ ਧਰਮੁ ਕਰਹਿ ਪਰਥਾਏ॥
ਆਸਾ ਬੰਧੇ ਦਾਨੁ ਕਰਾਏ॥
ਗਮ ਨਾਮ ਬਿਨੁ ਮੁਕਤਿ ਨ ਹੋਈ

ਥਾਕੇ ਕਰਮ ਕਮਾਈ ਹੋ॥
ਕਰਮ ਧਰਮ ਕਰਿ ਮੁਕਤਿ ਮੰਗਾਹੀ॥
ਮੁਕਤਿ ਪਦਾਰਥੁ ਸਬਦਿ ਸਲਾਹੀ॥
ਬਿਨੁ ਗੁਰ ਸਬਦੈ ਮੁਕਤਿ ਨ ਹੋਈ
ਪਰਪੰਚੁ ਕਰਿ ਭਰਮਾਈ ਹੋ॥

ਪੰਨਾ - 1024

ਛੇਵਾਂ ਬੰਧਨ ਜੋ ਇਸ ਜੀਵ ਦੇ ਗਮਤੇ ਵਿਚ ਬਹੁਤ ਭਾਰੀ
ਰੁਕਾਵਟ ਹੈ ਉਹ ਇਸ ਦੀਆਂ ਅਨੇਕਾਂ-ਅਨੇਕਾਂ ਕਦੇ ਵੀ ਖਤਮ
ਨਾ ਹੋਣ ਵਾਲੀਆਂ ਵਾਸ਼ਨਾਵਾਂ ਹਨ। ਜਨਮ ਲੰਘ ਜਾਂਦੇ ਹਨ
ਪਰ ਵਾਸ਼ਨਾ ਨਹੀਂ ਮਰਿਆ ਕਰਦੀ। ਭਾਵੇਂ ਮਨੁੱਖ ਸਰੀਰ ਵਿਚੋਂ
ਨਖਿੱਧ ਜੂਨੀਆਂ ਵਿਚ ਚਲਿਆ ਜਾਵੇ ਤਾਂ ਵੀ ਵਾਸ਼ਨਾ ਖਤਮ
ਨਹੀਂ ਹੋਇਆ ਕਰਦੀ। ਇਨ੍ਹਾਂ ਵਾਸ਼ਨਾਵਾਂ ਬਾਰੇ ਪਹਿਲਾਂ ਲੱਗੇ
ਦੀਵਾਨਾਂ ਵਿਚ ਬਹੁਤ ਹੀ ਵਿਸਥਾਰ ਨਾਲ ਦਸਿਆ ਜਾ ਚੁਕਿਆ
ਹੈ ਅਤੇ ‘ਅਗੰਮ ਅਗੋਚਰ ਦਾ ਮਾਰਗ’ ਪੁਸਤਕ ਵਿਚ ਬਹੁਤ ਹੀ
ਵਿਸਥਾਰ ਨਾਲ ਦਰਜ ਹੈ, ਸੋਂਕ ਵਾਲੇ ਜਗਿਆਸੂ ਉਸ ਥਾਂ ਤੋਂ
ਪੜ੍ਹ ਕੇ ਵਿਚਾਰ ਕਰ ਸਕਦੇ ਹਨ।

॥ ॥ ॥ ॥ ॥ ॥

(ਪੰਨਾ 46 ਦੀ ਬਾਕੀ)

ਪਾ ਰਹੇ ਹਨ। ਡਾਕਟਰ ਸਿੰਗਲਾ ਬਹੁਤ ਹੀ ਸੁਲਝੇ ਹੋਏ ਡਾਕਟਰ
ਹਨ। ਉਨ੍ਹਾਂ ਦੇ ਹੱਥ ਵਿਚ ਵਾਹਿਗੁਰੂ ਜੀ ਨੇ ਸਫ਼ਾ ਬਖਸ਼ੀ ਹੋਈ
ਹੈ। ਉਨ੍ਹਾਂ ਦੀ ਸਖਸ਼ੀਅਤ ਹਰ ਬੰਦੇ ਨੂੰ ਆਪਣੇ ਵਲ
ਆਕਰਸ਼ਿਤ ਕਰ ਲੈਂਦੀ ਹੈ, ਕਿਉਂਕਿ ਉਹ ਸਵਾਮੀ ਜੀ ਦੇ
ਪਿਆਰ ਦੇ ਬੰਨੇ ਉਨ੍ਹਾਂ ਦੀ ਹੀ ਸੇਵਾ ਕਰ ਰਹੇ ਹਨ। ਨਰਸਾਂ
ਦੇ ਕਾਲਜ ਦਾ, ਬੱਚਿਆਂ ਦੇ ਕਾਲਜ ਦਾ, ਹੋਰ ਅਦਾਰਿਆਂ
ਦਾ ਪ੍ਰਬੰਧ ਸਵਾਮੀ ਜੀ ਦੀ ਸਤਾ ਨਾਲ ਉਨ੍ਹਾਂ ਦੀ ਯਾਦ
ਵਿਚ ਬਹੁਤ ਸੋਹਣਾ ਚਲ ਰਿਹਾ ਹੈ। ਸੋਂ ਕਾਮਨਾ ਕਰਦਾ ਹਾਂ
ਕਿ ਗੁਰੂ ਮਹਾਰਾਜ ਜੀ ਇਸ ਪਰਉਪਕਾਰੀ ਅਦਾਰੇ ਨੂੰ ਹੋਰ
ਚੜ੍ਹਦੀ ਕਲਾ ਵਿਚ ਲੈ ਜਾਣ। ਇਸ ਅਦਾਰੇ ਦੇ ਸੰਚਾਲਕ
ਸੱਝ ਵਾਲੇ ਅਤੇ ਪਿਆਰ ਵਾਲੇ ਹਨ, ਉਹ ਮੈਨੂੰ ਬਹੁਤ ਹੀ
ਪਿਆਰ ਅਤੇ ਸਤਿਕਾਰ ਦਿੰਦੇ ਹਨ। ਸੋਂ ਉਨ੍ਹਾਂ ਦਾ ਰਿਣੀ ਹਾਂ,
ਬੀਬੀ ਰਣਜੀਤ ਕੌਰ ਜੀ ਵੀ ਉਨ੍ਹਾਂ ਦੇ ਰਿਣੀ ਹਨ। ਡਾਕਟਰ
ਸਿੰਗਲਾ ਨੇ ਬੀਬੀ ਜੀ ਦੀ ਸਿਹਤ ਜੋ ਬਹੁਤ ਖਰਾਬ ਹੋ ਚੁਕੀ
ਸੀ ਜਿਸ ਲਈ ਉਹ ਚਾਰ ਮਹੀਨੇ ਲਈ ਇੰਗਲੈਂਡ ਇਲਾਜ
ਕਰਾਉਂਦੇ ਰਹੇ, ਉਨ੍ਹਾਂ ਦੀ ਦੇਖਭਾਲ ਲਈ ਡਾ. ਸਿੰਗਲਾ ਹਰ
ਮਹੀਨੇ ਆ ਕੇ ਚੈਕ ਕਰਦੇ ਹਨ, ਵਾਹਿਗੁਰੂ ਜੀ ਕ੍ਰਿਪਾ ਕਰਨ
ਅਤੇ ਇਸ ਅਦਾਰੇ ਨੂੰ ਬੁਲੰਦੀਆਂ ਤਕ ਪਹੁੰਚਾ ਦੇਣ।

ਕਹਿਣ ਨੂੰ ਤਾਂ ਸਵਾਮੀ ਜੀ ਸਰੀਰਕ ਤੌਰ ਉਤੇ ਸੰਸਾਰ
ਵਿਚੋਂ ਅਲੋਪ ਹੋ ਗਏ ਹਨ ਪਰ ਉਨ੍ਹਾਂ ਦੇ ਜੀਵਨ ਵਿਚ ਕੀਤੇ
ਹੋਏ ਸ਼ੁਭ ਕੰਮ ਅਤੇ ਉਨ੍ਹਾਂ ਦੇ ਮਹਾਨ ਉਚੇ ਉਪਦੇਸ਼ ਸਦੀਆਂ
ਤਕ ਪ੍ਰੇਰਨਾ ਦਿੰਦੇ ਰਿਹਣਗੇ। ਅਸੀਂ ਹਾਰਦਿਕ ਕਾਮਨਾ ਕਰਦੇ
ਹਾਂ ਕਿ ਜੌਲੀ ਗਰਾਂਟ ਦੀ G overning Body (ਪ੍ਰਬੰਧਕ)
ਅਤੇ ਸੁਚੜਾ ਬੋਰਡ ਸਵਾਮੀ ਜੀ ਤੋਂ ਕੁਰਬਾਨ ਹੋਣ ਵਾਲੈ ਅਤੇ
ਆਪਣਾ ਜੀਵਨ ਦਾਨ ਢੇਣ ਵਾਲੇ ਸੱਚੇ ਜਗਿਆਸੂਆਂ ਦੀ
ਕਦਰ ਕਰਨ ਕਿਉਂਕਿ ਉਹ ਕੋਈ ਵੀ ਦੁਨਿਆਵੀ ਲਾਭ
ਆਪਣੀ ਵਿਚਿਆ ਤੋਂ ਨਹੀਂ ਲੈ ਰਹੇ। ਸਵਾਮੀ ਜੀ ਆਪਣੇ
ਪ੍ਰੇਮੀਆਂ ਤੇ ਕ੍ਰਿਪਾ ਕਰਨ।

॥ ॥ ॥ ॥ ॥ ॥

ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਮੁਖੀ ਸੰਤ ਵਰਿਆਮ ਸਿੰਘ ਜੀ ਵਲੋਂ ਲਿਖਤ ਅਤੇ ਪ੍ਰਕਾਸ਼ਿਤ ਪੁਸਤਕਾਂ

ਇਹ ਪੁਸਤਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੜ੍ਹ ਸਿਧਾਂਤਾਂ ਨੂੰ ਭਲੀਭਾਤ ਨਿਖਾਰ ਕੇ ਪੇਸ਼ ਕਰਦੀਆਂ ਹਨ। ਇਨ੍ਹਾਂ ਵਿਚ ਨਾਮ, ਸੇਵਾ ਤੇ ਸਿਮਰਨ ਦੀਆਂ ਜ੍ਰਗਤੀਆਂ ਨੂੰ ਜਨ ਸਾਧਾਰਣ ਦੀ ਬੋਲੀ ਵਿਚ ਅੰਕਿਤ ਕੀਤਾ ਗਿਆ ਹੈ ਜੋ ਹਰ ਗੁਰਸਿੱਖ ਜਗਿਆਸੂ ਲਈ ਅਮੇਲਕ ਖਜ਼ਾਨਾ ਹੈ। ਆਤਮਕ ਸੁੱਖ-ਸ਼ਾਂਤੀ ਲਈ ਇਨ੍ਹਾਂ ਨੂੰ ਪ੍ਰਾਪਤ ਕਰਕੇ ਆਪ ਪੜ੍ਹੋ ਅਤੇ ਹੋਰਨਾਂ ਨੂੰ ਪੜ੍ਹਾਓ।

ਪੰਜਾਬੀ

| | |
|--------------------------------|------------|
| 1. ਸੁਰਤਿ ਸਬਦਿ ਮਾਰਗ | ਭੇਟਾ 50/- |
| 2. ਕਿਵ ਕੂੜੈ ਤੁਟੈ ਪਾਲਿ | ਭੇਟਾ 50/- |
| 3. ਬਾਤ ਅਰੰਮ ਕੀ - ਸੱਤ ਭਾਗਾਂ ਵਿਚ | ਭੇਟਾ 155/- |
| 4. ਕਿਵ ਸਚਿਆਰਾ ਹੋਈਐ - ਭਾਗ ਪਹਿਲਾ | ਭੇਟਾ 30/- |
| 5. ਕਿਵ ਸਚਿਆਰਾ ਹੋਈਐ - ਭਾਗ ਦੂਜਾ | ਭੇਟਾ 60/- |
| 6. ਕਿਵ ਸਚਿਆਰਾ ਹੋਈਐ - ਭਾਗ ਤੀਜਾ | ਭੇਟਾ 80/- |
| 7. ਹੋਵੈ ਅਨੰਦੁ ਘਣਾ | ਭੇਟਾ 25/- |
| 8. ਚਉਥੈ ਪਹਰਿ ਸਬਹ ਕੈ | ਭੇਟਾ 55/- |
| 9. ਸੁਰਤਿਆਂ ਉਪਜੈ ਚਾਉ | ਭੇਟਾ 40/- |
| 10. ਬਾਬਾਣੀਆਂ ਕਹਾਣੀਆਂ | ਭੇਟਾ 50/- |
| 11. ਅਰੰਮ ਅਗੋਚਰ ਦਾ ਮਾਰਗ | ਭੇਟਾ 60/- |
| 12. ਪੁਰਾਤਨ ਟੀਕਾ - ਜਪੁਜੀ ਸਾਹਿਬ | ਭੇਟਾ 10/- |

ਹਿੰਦੀ

| | |
|--|------------|
| 1. ਕਿਵ ਕੂੜੈ ਤੁਟੈ ਪਾਲਿ | ਭੇਟਾ 35/- |
| 2. ਬਾਤ ਅਰੰਮ ਕੀ - ਸੱਤ ਭਾਗਾਂ ਵਿਚ | ਭੇਟਾ 235/- |
| 3. ਕਿਵ ਸਚਿਆਰਾ ਹੋਈਐ - ਭਾਗ ਪਹਿਲਾ | ਭੇਟਾ 35/- |
| 4. ਕਿਵ ਸਚਿਆਰਾ ਹੋਈਐ - ਭਾਗ ਦੂਜਾ | ਭੇਟਾ 65/- |
| 5. ਸੁਰਤਿਆ ਉਪਜੈ ਚਾਉ ॥ | ਭੇਟਾ 45/- |
| 6. ਹੋਵੈ ਅਨੰਦੁ ਘਣਾ | ਭੇਟਾ 30/- |
| 7. ਸੁਰਤਿ ਸਬਦਿ ਮਾਰਗ | ਭੇਟਾ 70/- |
| English | |
| 1. BAISAKHI | Rs. 5/- |
| 2 HOW REND THE VEIL OF UNTRUTH | Rs. 70/- |
| | US\$ 10 |
| 3. DISCOURSES ON THE BEYOND (Part I) | Rs. 50/- |
| | US\$ 5 |
| 4 THE WAY TO THE IMPERCEPTIBLE | Rs. 80/- |
| | US\$ 10 |

ਉਪਰੋਕਤ ਪੁਸਤਕਾਂ ਦੀਵਾਨ ਸਮੇਂ ਸਟਾਲ ਤੋਂ, ਜਾਂ ਹਰ ਰੋਜ਼ ਦਫ਼ਤਰ 'ਆਤਮ ਮਾਰਗ' ਤੋਂ ਨਕਦ ਭੇਟਾ ਦੇ ਕੇ ਲੈ ਸਕਦੇ ਹੋ ਜਾਂ M.O./ Bank Draft ਭੇਜ ਕੇ ਡਾਕ ਰਾਹੀਂ ਮੰਗਵਾ ਸਕਦੇ ਹੋ। ਬੋਲੀਆਂ ਪੁਸਤਕਾਂ ਲੈਣ ਲਈ 10/- ਅਤੇ ਸਾਰਾ ਸੈਟ ਲੈਣ ਲਈ 25/- ਡਾਕ ਖਰਚ ਵੀ ਭੇਜਣ ਦੀ ਕਿਰਪਾਲਤਾ ਕਰੋ ਜੀ।

- : ਮਿਲਣ ਦਾ ਪਤਾ : -

ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ

(ਪਬਲੀਕੇਸ਼ਨ ਬਰਾਂਚ)

ਕੋਠੀ ਨੰਬਰ 1782, ਫੇਜ਼ 3ਬੀ2,

ਐਸ. ਏ. ਐਸ ਨਗਰ,

ਮੋਹਾਲੀ - 160055

(ਟੈਲੀਫੋਨ ਅਤੇ ਫੈਕਸ) : (0172) 220972

ਜ਼ਰੂਰੀ ਬੇਨਤੀ

1. ਪੱਤਰ ਵਿਵਹਾਰ ਦੀ ਸੁਵਿਧਾ ਲਈ ਮੈਂਬਰਸ਼ਿਪ ਨੰਬਰ ਜ਼ਰੂਰ ਲਿਖੋ ਜੋ ਕਿ ਲਿਲਾਫੇ ਉਤੇ ਲਿਖੇ ਐਡਰੈਸ ਦੇ ਸ਼ੁਰੂ ਵਿਚ ਦਿਤਾ ਹੁੰਦਾ ਹੈ।
2. ਰਿਨੂਅਲ ਦਾ ਚੰਦਾ ਭੇਜਣ ਲਈ ਮੈਂਬਰਸ਼ਿਪ ਨੰਬਰ ਅਤੇ ਰਿਨੂਅਲ ਤਰੀਕ ਦਾ ਵੇਰਵਾ ਜ਼ਰੂਰ ਦਿਤਾ ਜਾਵੇ ਅਤੇ ਇਹ ਵੀ ਦਸਿਆ ਜਾਵੇ ਕਿ ਚੰਦਾ ਰਿਨੂਅਲ ਲਈ ਹੈ ਜਾਂ ਨਵੀਂ ਮੈਂਬਰਸ਼ਿਪ ਲਈ ਹੈ।
3. Out station (ਬਾਹਰਲੇ ਥਾਵਾਂ) ਤੋਂ ਚੈਕ ਦੁਆਰਾ ਚੰਦਾ ਭੇਜਦੇ ਸਮੇਂ 1.4.98 ਤੋਂ ਸ਼ੁਰੂ ਹੋਣ ਵਾਲੀ ਮੈਂਬਰਸ਼ਿਪ ਲਈ 220/- ਰੁਪਏ ਦਾ ਚੈਕ ਬਣਾ ਕੇ ਭੇਜਿਆ ਜਾਵੇ।
4. 'ਆਤਮ ਮਾਰਗ' ਮੈਗਜ਼ੀਨ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੋਸਟ ਕਰ ਦਿਤਾ ਜਾਂਦਾ ਹੈ ਪਰ ਕਈ ਵਾਰ ਇਹ ਪਾਠਕਾਂ ਤਕ ਪੁਜਦਾ ਹੀ ਨਹੀਂ ਜਾਂ ਲੇਟ ਪੁਜਦਾ ਹੈ ਇਸ ਸੂਰਤ ਵਿਚ ਇਸ

5. ਪਾਠਕਾਂ ਵਾਲੋਂ ਦਫ਼ਤਰ ਵਿਚ ਪੁਜ ਰਹੀਆਂ ਚਿੱਠੀਆਂ ਤੇ ਉਨ੍ਹਾਂ ਦਾ ਐਡਰੈਸ ਅਧਿਕ ਹੁੰਦਾ ਹੈ ਜਾਂ ਬਿਲਕੁਲ ਹੀ ਨਹੀਂ ਹੁੰਦਾ। ਪਾਠਕ ਜਨਾਂ ਨੂੰ ਬਨਤੀ ਹੈ ਕਿ ਉਹ ਪੱਤਰ ਵਿਹਾਰ ਕਰਦੇ ਸਮੇਂ ਪੂਰਾ ਪਤਾ ਲਿਖਿਆ ਕਰਨ।
6. ਜੇ ਕਿਸੇ ਪੇਸ਼ੀ ਨੇ ਆਤਮ ਮਾਰਗ ਲਈ ਚੰਦਾ ਜਮ੍ਹਾਂ ਕਰਾਇਆ ਹੋਵੇ ਅਤੇ ਉਸ ਨੂੰ ਮੈਗਜ਼ੀਨ ਨਾ ਪੁਜਦਾ ਹੋਵੇ ਤਾਂ ਉਹ ਜਮ੍ਹਾਂ ਕਰਵਾਈ ਗਈ ਰਕਮ ਦਾ ਰਸੀਦ ਨੰਬਰ ਆਦਿ ਲਿਖ ਕੇ ਭੇਜਣ ਦੀ ਕਿਰਪਾਲਤਾ ਕਰੋ।
7. 'ਆਤਮ ਮਾਰਗ' ਇਕ ਧਾਰਮਿਕ ਮੈਗਜ਼ੀਨ ਹੈ, ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛਪੀ ਹੁੰਦੀ ਹੈ, ਕ੍ਰਿਪਾ ਕਰਕੇ ਇਸ ਨੂੰ ਰੱਦੀ ਵਿਚ ਨਾ ਵਰਤਿਆ ਜਾਵੇ।

ਪ੍ਰਚਾਰ ਫੇਰੀ

ਸੰਤ ਵਰਿਆਮ ਸਿੰਘ ਜੀ
ਬਨੀ ਤੇ ਮੁਖੀ ਵਿ. ਗੁ. ਕੁ. ਮਿਸ਼ਨ।

(ਲੜੀ ਜੋੜਨ ਲਈ ਦੇਖੋ ਅਕਤੂਬਰ ਅੰਕ, ਪੰਨਾ - 35)

ਭਾਈ ਕੁਲਦੀਪ ਸਿੰਘ ਜੀ ਸ਼ੇਰਗਿੱਲ ਕਾਫ਼ੀ ਮਿਲਣਸਾਰ ਹੋਣ ਕਰਕੇ ਜਦੋਂ ਉਸ ਦੇ ਘਰ ਚਰਨ ਪਾਏ ਤਾਂ ਨੇੜੇ ਤੇੜੇ ਤੋਂ ਸੰਗਤਾਂ ਦਾ ਇਕੱਠ ਹੋ ਗਿਆ, ਬੀਬੀ ਪਰਵਿੰਦਰ ਕੌਰ ਭਾਈ ਕੁਲਦੀਪ ਸਿੰਘ ਦੀ ਛੋਟੀ ਭੈਣ ਹੈ, ਉਸ ਦੇ ਬਾਰ-ਬਾਰ ਬੇਨਤੀ ਕਰਨ ਤੇ ਉਸ ਦੇ ਘਰ ਚਰਨ ਪਾਏ। ਉਹ 1824 wodridge WAT ਸਨਹੋਜੇ ਵਿਚ ਰਹਿੰਦੀ ਸੀ। ਉਸ ਦੇ ਬੱਚੇ ਲਈ ਸ਼ਬਦ ਦਿਤਾ। ਭਾਈ ਤਲਵਿੰਦਰ ਸਿੰਘ ਮਾਨ ਦੇ ਘਰ ਵੀ ਸੰਗਤਾਂ ਦੇ ਦਰਸ਼ਨ ਕੀਤੇ। ਫੇਰ ਭਾਈ ਬਲਦੇਵ ਸਿੰਘ ਜੀ ਦੇ ਘਰ 2519 VILLON CITY ਦੇ ਘਰ ਚਰਨ ਪਾਏ। ਉਥੋਂ ਬਹੁਤ ਸਾਰੇ ਪੇਸ਼ੀ ਇਕੱਠੇ ਹੋ ਗਏ ਜਿਨ੍ਹਾਂ ਵਿਚ ਕਈ ਬਹੁਤ ਸੋਝੀ ਵਾਲੇ ਸਨ, ਉਸ ਵੇਲੇ ਇਕ ਪ੍ਰਸ਼ਨ ਚਲ ਪਿਆ ਕਿ ਗੁਰੂ ਮਹਾਰਾਜ਼ ਬਾਰ-ਬਾਰ ਤਾਰੀਦ ਕਰਦੇ ਹਨ ਕਿ ਨਾਮ ਜਪੋ, ਜਦੋਂ ਅਸੀਂ ਮਹਾਂਪੁਰਸ਼ਾਂ ਦੇ ਬਚਨ ਸੁਣਦੇ ਹਾਂ ਤਾਂ ਇਸ ਗੱਲ ਉਪਰ ਬਹੁਤ ਜ਼ੋਰ ਦਿੰਦੇ ਹਨ ਕਿ ਜੋ ਨਾਮ ਜਪਣ ਦੀ ਜੁਗਤੀ ਪਾਪਤ ਹੋ ਜਾਵੇ ਤਾਂ ਕਾਰਜ ਛੇਤੀ ਸਿਧ ਹੋ ਜਾਂਦਾ ਹੈ। ਇਸ ਗੱਲ ਵਿਚ ਕੀ ਭੇਦ ਹੈ ਜੋ ਗੁਰਮੰਤਰ ਗੁਰੂ ਘਰ ਵਿਚ ਪੰਜ ਪਿਆਰਿਆਂ ਤੋਂ ਮਿਲ ਗਿਆ, ਉਹ ਜਪੀ ਜਾਵੇ। ਫੇਰ ਕਿਸੇ ਖਾਸ ਜੁਗਤ ਦੀ ਕੀ ਲੋੜ ਹੈ। ਇਹ ਇਕ ਸੰਕਾ ਹੈ ਇਸ ਦਾ ਸਮਾਧਾਨ ਜ਼ਰੂਰੀ ਹੈ।

ਸਾਰਿਆਂ ਦੇ ਮਨ ਦੀ ਜਗਿਆਸਾ ਵੇਖ ਕੇ ਬੇਨਤੀ ਕੀਤੀ ਕਿ ਕੋਈ ਵੀ ਦੁਨੀਆਂ ਦਾ ਐਸਾ ਕਾਰਜ ਨਹੀਂ ਜੋ ਜੁਗਤੀ ਤੋਂ ਬਹੁਤ ਅਗੜਾ-ਦੁਗੜਾ ਨੇਪਰੇ ਚੜ੍ਹ ਜਾਵੇ, ਸੰਤਾਂ ਨੇ ਆਪ ਘਾਲ ਕਮਾਈ ਕੀਤੀ ਹੁੰਦੀ ਹੈ ਅਤੇ ਉਹ ਕਪਰ ਪੈਣ ਵਾਲੇ ਪਤਣ ਦੇ ਜਾਣੂੰ ਹੁੰਦੇ ਹਨ। ਮਹਾਰਾਜ਼ ਜੀ ਦਾ ਹੁਕਮ ਹੈ -

ਜੇ ਤੂੰ ਤਾਰੂ ਪਾਣਿ ਤਾਰੂ ਪੁਛੁ ਤਿੰਨ ਕਲ॥
ਤਾਰੂ ਖਰੇ ਸੁਜਾਣ ਵੰਵਾ ਏਨੀ ਕਪਰੀ॥ ਪੰਨਾ - 1410

ਗੁਰੂ ਮਹਾਰਾਜ਼ ਜੀ ਫੁਰਮਾਨ ਕਰਦੇ ਹਨ ਕਿ ਜੇ ਤੂੰ ਪਾਣੀ ਦੈ ਗੰਭੀਰ ਗਹਿਣਾ ਦਾ ਭੇਤੀ ਹੋ ਕੇ ਤਾਰੂ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਪੁਛ ਜਿਨ੍ਹਾਂ ਨੂੰ ਤਰਨ ਦੀ ਜਾਂਚ ਹੈ। ਉਹ ਅਸਲ ਸਿਆਣੇ ਹਨ ਜੋ ਇਨ੍ਹਾਂ ਕਪਰਾਂ ਵਿਚੋਂ ਲੰਘ ਗਏ ਹਨ।

ਝੜ ਝੜ ਓਹੜ ਲਹਰੀ ਵਹਨਿ ਲਖੇਸਰੀ॥
ਸਤਿਗੁਰ ਸਿਉ ਆਲਾਇ ਬੇੜੇ ਛੁਬਣਿ ਨਾਹਿ ਭਉ॥ ਪੰਨਾ - 1410

ਦੂਸਰਾ ਗੁਰੂ ਮਹਾਰਾਜ਼ ਜੀ ਨੇ ਆਪ ਨਾਮ ਜਪਣਾ ਅਤੇ ਦੂਸਰਿਆਂ ਨੂੰ ਜਪਾਉਣਾ ਇਹ ਬਹੁਤ ਹੀ ਜ਼ਰੂਰੀ ਸਿਧਾਂਤ ਦਿਤਾ ਹੈ, ਫੁਰਮਾਨ ਕਰਦੇ ਹਨ -

ਜਨੁ ਨਾਨਕ ਧੁੜੀ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ ਪੰਨਾ - 305

ਪਹਿਲੇ ਸਮਿਆਂ ਵਿਚ ਤਾਂ ਪੂਰਨ ਯੋਗੀ ਦੀ ਮਦਦ ਬਹੌਰ ਅੰਦਰਲੀ ਖੋਜ ਲਈ ਇਕ ਕਦਮ ਵੀ ਨਹੀਂ ਸੀ ਤੁਰਿਆ ਜਾਂਦਾ ਕਿਉਂਕਿ ਜੋ ਰਸਤਾ ਉਹ ਚੁਣਦੇ ਸਨ ਉਹ ਅਨੇਕ ਖਤਰਿਆਂ ਭਰਪੂਰ ਸੀ, ਉਥੋਂ ਜੀਵ ਨੂੰ ਲੰਘਣਾ ਹਦ ਤੋਂ ਜ਼ਿਆਦਾ ਮਸ਼ਕਲ ਹੁੰਦਾ ਸੀ। ਜਿਸ ਦੇ ਅੰਦਰ ਤੀਬਰ ਲਗਨ ਹੁੰਦੀ ਹੈ, ਉਹ ਕਿਸੇ ਪੂਰਨ ਯੋਗੀ ਦੇ ਪਾਸ ਪਹੁੰਚਦਾ ਅਤੇ ਦਸਵੇਂ ਦੁਆਰ ਜਾਣ ਦੀ ਜੁਗਤੀ ਪੁਛਦਾ। ਉਹ ਉਸ ਨੂੰ ਆਪਣੀ ਯੋਗਸ਼ਾਲਾ ਵਿਚ ਦਾਖਲਾ ਦੇ ਦਿੰਦੇ ਸਨ। ਉਸ ਦੀ ਖੁਗਾਕ, ਉਸ ਦੀਆਂ ਸਾਰੀਆਂ ਕ੍ਰਿਆਵਾਂ ਨਿਯਮਬਧ ਕਰ ਦਿਆ ਕਰਦੇ ਸਨ। ਮਨ ਅਤੇ ਸਰੀਰ ਰਾਹੀਂ ਜੋ ਗਿਰਾਵਟਾਂ ਲਿਆਉਣ ਵਾਲਾ ਮਨ ਅਤੇ ਕਰਮ ਹਨ ਉਨ੍ਹਾਂ ਤੋਂ ਬਚਾਉਣ ਲਈ ਹਦਾਇਤਾਂ ਦੇ ਦਿਆ ਕਰਦੇ ਸਨ ਅਤੇ ਸਰੀਰ ਦੀ ਤੰਦਰਸਤੀ ਦੀ ਪੂਰੀ ਜਾਂਚ ਕਰਕੇ ਉਸ ਨੂੰ ਪ੍ਰਾਣਾਯਾਮ ਦਾ ਪਹਿਲਾ ਸਬਕ ਦਿਆ ਕਰਦੇ ਸਨ। ਪ੍ਰਾਣਾਯਾਮ ਵਿਚ ਤਿੰਨ ਨਾੜੀਆਂ ਨਾਲ ਵਾਹ ਪੈਂਦਾ ਹੈ। ਇਨ੍ਹਾਂ ਵਿਚੋਂ ਸੁਖਮਨਾ ਉਹ ਨਾੜੀ ਹੈ ਜਿਸ ਵਿਚ ਸੁਆਸ ਪ੍ਰਵੇਸ਼ ਕਰਕੇ ਜੀਵ ਦਸਵੇਂ ਦੁਆਰ ਵਿਚ ਪਹੁੰਚ ਜਾਇਆ ਕਰਦਾ ਹੈ। ਇਸ ਕੰਮ ਲਈ ਕਈ ਮਹਾਤਮਾ ਤਾਂ ਬਹੁਤ ਹੀ ਕਠਨ ਕ੍ਰਿਆਵਾਂ ਕਰਾਇਆ ਕਰਦੇ ਸਨ ਜਿਵੇਂ ਕਿ ਬਸਤੀ, ਧੋਤੀ, ਨੇਤੀ, ਨਿਉਲੀ, ਤ੍ਰਾਕਟ, ਕਪਾਲਭਾਤੀ, ਧੋਂਕਣੀ ਆਦਿ। ਇਹ ਸਾਰੀਆਂ ਕ੍ਰਿਆਵਾਂ ਬਹੁਤ ਹੀ ਸ਼ਾਂਤ ਵਾਤਾਵਰਣ ਅੰਦਰ ਹੋ ਸਕਦੀਆਂ ਹਨ। ਜਿਥੋਂ ਕੋਈ ਪ੍ਰਦੂਸ਼ਨ, ਰੌਲਾ ਗੋਲਾ, ਕੋਈ ਆਵਾਜਾਈ ਨਾ ਹੋਵੇ; ਸਮੇਂ ਸਿਰ ਆਰਾਮ, ਸਮੇਂ ਸਿਰ ਸੈਰ ਵਗੀਰਾ ਦਾ ਪ੍ਰਬੰਧ ਜਿਥੋਂ ਹੋ ਸਕੇ ਪ੍ਰਾਣਾਯਾਮ ਇਕ ਤਰ੍ਹਾਂ ਐਸੀ ਹੀ ਕਸਰਤ ਹੈ ਜੋ ਪਹਿਲਾਵਾਨ ਆਪਣੇ ਚੇਲਿਆਂ ਨੂੰ ਅਖਾੜੇ ਵਿਚ ਘੋਲ ਕਰਕੇ ਸਿਖਾਇਆ ਕਰਦੇ ਹਨ। ਉਸ ਦੀ ਕਰਨੀ ਬਹੁਤ ਹੀ ਸੁਚੱਜੀ ਅਤੇ ਬਹਾਦਰਾਂ ਵਾਲੀ ਕਰਨੀ ਹੈ। ਹਰ ਕੋਈ ਬੰਦਾ ਪੂਰੇ ਉਸਤਾਦ ਤੋਂ ਬਹੌਰ ਉਹ ਦਾਓ ਪੇਚ ਨਹੀਂ ਸਿਖ ਸਕਦਾ ਜਿਨ੍ਹਾਂ ਤੋਂ ਉਹ ਜਿੱਤ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਸਸਤਰ ਵਿਦਿਆ ਸਿਖਣ ਲਈ ਉਸਤਾਦ ਪਹਿਲਾਂ ਲਕੜੀ ਦੇ ਗਤਿਕਾਂ ਤੇ ਫਰੀਆਂ ਰਾਹੀਂ ਪੈਂਤਰੇ ਬਦਲਣ ਦੀ ਸਿਖਿਆ ਦਿੰਦੇ ਹਨ, ਫੇਰ ਵਾਰ ਰੋਕਣ ਲਈ ਬਹੁਤ ਹੀ ਚੁਸਤੀ ਧਾਰ ਕੇ ਬਚਣ ਦੀ ਸਿਖਿਆ ਦਿੰਦੇ ਹਨ। ਉਹ ਦੇਖਦਾ ਹੈ ਕਿ ਇਹ ਵਿਦਿਆਰਥੀ ਆਪਣੀ ਰਖਸ਼ਾ ਕਰਨ ਵਿਚ ਪੂਰੀ ਤਰ੍ਹਾਂ ਨਿਪੁੰਨ ਹੋ ਗਿਆ। ਇਕ ਉਹ ਪ੍ਰਹਾਰ ਕਰਨ ਦੀ ਸਿਖਿਆ ਦਿੰਦਾ ਹੈ। ਇਸੇ ਤਰ੍ਹਾਂ ਨਾਲ ਦੁਨੀਆਂ ਦਾ ਕੋਈ ਕੰਮ ਦੇਖ ਲਓ ਉਸ ਲਈ ਸਿਖਿਆ ਦੀ ਲੋੜ ਹੈ, ਸੋ ਇੜਾ, ਪਿੰਗਲਾ ਤੇ ਸੁਖਮਨਾ ਤਿੰਨ ਨਾੜੀਆਂ ਦਾ ਪ੍ਰਯੋਗ ਕਰਨਾ ਇਹ ਪੂਰੀ ਜੁਗਤ ਬਹੌਰ ਨਹੀਂ ਹੋ ਸਕਿਆ ਕਰਦਾ। ਫੁਰਮਾਨ ਕਰਦੇ ਹਨ -

ਸੁਰ ਸੁਰ ਸੋਸਿ ਲੈ ਸੋਮ ਸੁਰੁ ਪੋਖਿ ਲੈ
ਜੁਗਤਿ ਕਰਿ ਮਰਤ ਸੁ ਸਨਬੰਧੁ ਕੀਜੈ॥
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ
ਉਡੈ ਨਹ ਹੰਸੁ ਨਹ ਕੰਧੁ ਛੀਜੈ॥ ਪੰਨਾ - 991

ਮਨ ਨੂੰ ਰੋਕਣ ਦੀ ਜੁਗਤ ਹੋਇਆ ਕਰਦੀ ਹੈ ਜਿਨ੍ਹਾਂ ਨੇ ਮਨ ਨੂੰ ਰੋਕਿਆ ਹੈ ਅਤੇ ਮਨ ਨੂੰ ਜਿਤਿਆ ਹੈ ਉਨ੍ਹਾਂ ਪਾਸ ਬੇਅੰਤ ਜੁਗਤਾਂ ਹੋਇਆ ਕਰਦੀਆਂ ਹਨ, ਕਿਉਂਕਿ ਮਨ ਤੋਂ ਅਵਾਰਾ, ਦੁਨੀਆਂ ਵਿਚ ਹੋਰ ਕੋਈ ਚੀਜ਼ ਨਹੀਂ, ਨਾ ਹੈ ਇਹ ਫਿੜਿਆਂ ਫੜ ਹੁੰਦਾ ਹੈ, ਨਾ ਹੀ ਰੋਕਿਆ ਰੁਕਦਾ ਹੈ।

ਫੁਰਮਾਨ ਹੈ ਕਿ ਸੁਰਜ ਦੀ ਇੜਾ ਨਾੜੀ ਨੂੰ ਕੰਟਰੋਲ ਕਰਕੇ ਅਤੇ ਤਸੇ ਗੁਣੀ ਸੁਭਾਅ ਨੂੰ ਸਾੜ ਕੇ ਇੜਾ ਵਿਚ ਪ੍ਰਾਣ ਚਾੜ੍ਹਨੇ ਹਨ। ਚੰਦਰਮਾ ਦੀ ਪਿੰਗਲਾ ਨਾੜੀ ਸਤੇ ਗੁਣੀ ਸੁਭਾਵ ਤਕੜਾ ਕਰਕੇ ਜਿੰਦਗੀ ਨੂੰ ਇਕ ਨਿਅੰਤਰਣ ਵਿਚ ਲਿਆ ਕੇ ਅਤੇ ਪ੍ਰਾਣਾ ਨੂੰ ਸੁਖਮਨਾ ਵਿਚ ਟਿਕਾਣਾ ਦੇ, ਜੁਗਤੀ ਨਾਲ ਮੱਛੀ ਵਾਲੀ ਚਪਲ ਚੰਚਲਤਾ ਵਾਲੇ ਮਨ ਨੂੰ ਸਾਂਭਿਆ ਜਾ ਸਕਦਾ ਹੈ। ਭਾਈ ਗੁਰਦਾਸ ਜੀ ਇਸ ਕਿਆ ਨੂੰ ਦਸਦੇ ਹੋਏ ਫੁਰਮਾਨ ਕਰਦੇ ਹਨ -

**ਉਲਟਿ ਪਵਨ ਮਨ ਮੀਨ ਕੀ ਚਪਲ ਗਤਿ
ਸਤਿਗੁਰ ਪਰਚੇ ਪਰਮ ਪਦ ਪਾਏ ਹੈ॥**
**ਸੂਰ ਸਰ ਸੋਖਿ, ਪੋਖਿ ਸੋਮ ਸਰ ਪੂਰਨ ਕੈ,
ਬੰਧਨ ਦੈ ਮ੍ਰਿਤ ਸਰ ਅਪਿਆ ਪੀਆਏ ਹੈ॥**
**ਅਜਰਹਿ ਜਾਰਿ, ਮਾਰਿ ਅਮਰਹਿ ਭ੍ਰਾਤਿ ਛਾਡਿ,
ਆਸਿਰ ਕੰਧ ਹੰਸ ਅਨਤ ਨ ਧਾਏ ਹੈ॥**
**ਆਦੈ ਆਦਿ ਨਾਦੈ ਨਾਦਿ ਸਲਿਲੈ ਸਲਿਲ ਮਿਲਿ,
ਬ੍ਰਹਮੈ ਬ੍ਰਹਮ ਮਿਲਿ ਸਹਜਿ ਸਮਾਏ ਹੈ॥੧੯੬॥**

ਕਬਿੱਤ ਸਵੈ ਭਾਈ ਗੁਰਦਾਸ ਜੀ

ਸ਼ਾਸਾਂ ਨੂੰ ਬਾਹਰ ਤੋਂ ਅੰਦਰ ਵਲ ਉਲਟਾ ਕੇ ਭਾਵ ਨਾਮ ਸਿਮਰਨ ਦੇ ਅਭਿਆਸ ਨਾਲ ਪਵਨ ਵਰਗੇ ਚੰਚਲ ਮਨ ਨੂੰ, ਮੱਛੀ ਦੀ ਚੰਚਲ ਤਿੱਖੀ ਚਾਲ ਵਾਂਗ ਸਤਿਗੁਰੂ ਦੇ ਸ਼ਬਦ ਨਾਲ ਪਰਚਾ ਪਾਉਣ ਕਰਕੇ ਪਰਮ ਪਦ ਪਾਈਦਾ ਹੈ। ਸੱਜੀ ਸੂਰ (ਇੜਾ) ਪ੍ਰਾਣਾਂ ਨੂੰ ਰੋਕ ਕੇ ਅਤੇ ਖੱਬੀ ਸੂਰ (ਪਿੰਗਲਾ) ਦੁਆਰਾ ਪ੍ਰਾਣਾਂ ਨੂੰ ਚੜ੍ਹਾ ਕੇ (ਸੁਖਮਨਾ ਨਾੜੀ ਵਿਚ) ਪੂਰਨ ਕਰਕੇ, ਅਤੇ ਮ੍ਰਿਤ ਸਰ (ਸੁਖਮਨਾ) ਦੇ ਘਾਟ ਤੇ ਪ੍ਰਾਣਾਂ ਨੂੰ ਟਿਕਾਈਏ ਤਾਂ ਅੰਮ੍ਰਿਤ ਰਸ ਦੇ ਗਟਾਕ ਪੀਵੀਏ ਹਨ। ਕਦੀ ਨਾ ਮੁਕਣ ਵਾਲੀ ਹਉਮੈ ਨੂੰ ਸਾੜ ਕੇ, ਨਾ ਮਰਨ ਵਾਲੇ ਮਨ ਨੂੰ ਮਾਰ ਕੇ ਅਤੇ ਭਰਮ ਭ੍ਰਾਤੀ ਨੂੰ ਛੱਡ ਕੇ ਜੋ ਪ੍ਰਾਣੀ ਸਰੀਰ ਨੂੰ ਸਥਿਰ ਕਰਦੇ ਹਨ, ਉਨ੍ਹਾਂ ਦਾ ਜੀਵ ਆਤਮਾ ਮਨ ਦਾ ਬਹਿਕਾਇਆ ਹੋਇਆ ਹੋਰ ਕਿਸੇ ਪਾਸੇ ਨਹੀਂ ਦੌੜਦਾ। ਅਕਾਸ਼ ਦਾ ਤੱਤ ਅਕਾਸ਼ ਵਿਚ ਮਿਲਣ ਵਾਂਗ, ਵਾਯੂ ਦਾ ਵਾਯੂ ਵਿਚ ਅਤੇਜਲ ਦਾ ਤੱਤ ਜਲ ਵਿਚ ਮਿਲ ਜਾਣ ਵਾਂਗ ਪ੍ਰਭੂ ਦੀ ਜੋਤਿ ਵਿਚ ਜੀਵ ਆਤਮਾ ਦੇ ਇਕ-ਮਿਕ ਹੋ ਕੇ ਮਿਲ ਜਾਣ ਨਾਲ ਸਹਿਜ ਸੁਖ ਵਿਚ ਸਮਾਈ ਹੁੰਦੀ ਹੈ।

ਵਿਚਾਰਵਾਨਾਂ ਨੇ ਇਸ ਤੇ ਹੋਰ ਵਿਚਾਰ ਕਰਦਿਆਂ ਹੋਇਆ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਜੋ ‘ਅਨਹਦ ਸ਼ਬਦ ਦਸਮ ਦੁਆਰ’ ਵਿਚ ਅੰਕਿਤ ਕੀਤੇ ਹਨ ਉਹ ਇਸ ਤਰ੍ਹਾਂ ਹਨ ਕਿ ‘ਸ਼ਬਦ ਸਰਤਿ ਅਭਿਆਸੀ ਗੁਰਮਖ ਜਨਾਂ ਦੇ ਪ੍ਰਾਣ ਜਦੋਂ ਨਾਭਿ ਨਿਵਾਸ ਦੇ ਠਹਿਰਾਉ-ਸਹਿਜਾਉ ਵਿਚ ਸੁਖ ਲੀਣੇ ਹੋ ਜਾਂਦੇ ਹਨ ਤਦ ਇਕ ਦਮ ਇਹ ਅਵਸਥਾ ਆ ਜਾਂਦੀ ਹੈ ਕਿ ਇਕੋ ਮੀਨ-ਛੜ੍ਹਪੇ ਦੁਆਰਾ ਪ੍ਰਾਣ, ਸੁਰਤਿ, ਪਵਨ ਸੰਜੁਗਤ ਦਸਮ ਦੁਆਰ ਵਿਖੇ ਜਾ ਚੜ੍ਹਦੇ ਹਨ। ਨਾਭੀ

ਵਿਚੋਂ ਜੋਤਿ ਰਸ ਠਰੰਮੀ ਪਵਨ ਇਕੋ ਹੀ ਪ੍ਰੇਮ-ਹਿਲੋਰੇ ਹਿਜਕੋਰੇ ਨਾਲ ਉਲਟ ਕੇ ਮੀਨ ਨਿਆਈਂ ਪੁਠੀਆਂ ਤਾਰੀਆਂ ਲਾਉਂਦੀ ਹੋਈ ਦਸਮ ਦੁਆਰ ਵਿਖੇ ਜਾਏ ਪ੍ਰਵੇਸ਼ ਕਰਦੀ ਹੈ। ਇਹ ਪਰਮ ਪਦ ਸਤਿਗੁਰੂ ਦਿੜਾਏ ਸ਼ਬਦ ਗੁਰ-ਮੰਤਰ ਨਾਲ ਪਰਚਾ ਪਾਉਣ ਕਰਿ ਪ੍ਰਾਪਤ ਹੁੰਦਾ ਹੈ।

ਫੇਰ ਤਾਂ ਸੂਰਸਰ ਸੋਮਸਰ ਇੜਾ ਪਿੰਗਲਾ ਸੁਖਮਨਾ ਸਾਰੀਆਂ ਨਾੜੀਆਂ ਹੀ ਰਸ ਜੋਤਿ ਭਰਪੂਰ ਲੀਣੀਆਂ ਹੋ ਕੇ ਤੇਜਸਵੀ ਚਾਨਣੇ ਨਾਲ ਜਗਮਗਾ ਉਠਦੀਆਂ ਹਨ। ਸੋਮਸਰ ਲਬਾਲਬ ਹੋ ਕੇ ਮਿਤ ਸਰ ਨੂੰ ਬੰਨ੍ਹ ਲਗ ਜਾਂਦੇ ਹਨ ਅਤੇ ਅੰਮ੍ਰਿਤ-ਗਟਾਕ ਰਸਾਂ ਦਾ ਅਹਿਨਸੀ ਅਮਿਉ ਪੀਅਣ ਆਇ ਬਣਦਾ ਹੈ ਅਤੇ ਆਦਿ ਨਾਲ ਆਦਿ ਅਰ ਨਾਦ ਨਾਲ ਨਾਦ ਮਿਲ ਕੇ, ਜਲ ਨਾਲ ਜਲ ਮਿਲਣ ਵਾਂਗ ਓਤਿ ਪੋਤਿ ਇਕ ਜੋਤਿ ਹੋਣ ਵਾਲੀ ਸਹਿਜ ਸਮਾਈ ਹੋ ਜਾਂਦੀ ਹੈ।

ਭਾਈ ਸਾਹਿਬ ਜੀ ਰਸਤਾ ਦਸ ਰਹੇ ਹਨ ਕਿ ਹੱਠ ਯੋਗ ਦੇ ਸੰਕਟ ਭਰੇ ਝਮੇਲੇ ਵਿਚ ਪੈਣ ਦੀ ਲੋੜ ਨਹੀਂ। ਜਿਵੇਂ ਮੀਨ ਤ੍ਰਿਵੇਣੀ ਵਿਖੇ ਉਲਟ ਪਵਨ ਭਬਕ ਤਾਰੀਆਂ ਲਾ ਕੇ ਸੁਖੈਨ ਹੀ ਤ੍ਰਿਵੇਣੀ ਦੇ ਆਰ ਪਾਰ ਲੰਘ ਜਾਂਦੀ ਹੈ, ਇਸੇ ਤਰ੍ਹਾਂ ਸਬਦ-ਸੁਰਤਿ ਅਭਿਆਸੀ ਜਨ ਟੁਕ-ਦਮ ਕਰਾਰੀਆਂ, ਉਲਟ ਪਵਨ ਨਾਭ ਉਡਾਰੀਆਂ ਮਾਰ ਕੇ ਤ੍ਰਿਕੁਟੀਆਂ ਸਹਜ ਸੁਖੈਨ ਹੀ ਉਲੰਘ ਕੇ ਸੁਖ ਸਾਗਰ ਵਿਚ ਜਾਇ ਸਮਾਉਂਦਾ ਹੈ। ਉਸ ਨੂੰ ਪ੍ਰਾਣਾਯਾਮੀ ਹੱਠ ਯੋਗ ਕਰਿ ਤ੍ਰਿਕੁਟੀ ਖੁਲ੍ਹਣ ਦੀ ਕਸ਼ਟ-ਕਿਰਿਆ ਕਰਨੀ ਹੀ ਨਹੀਂ ਪੈਂਦੀ। ਗੁਰੂ ਮਹਾਰਾਜ ਜੀ ਇਸੇ ਸਬੰਧ ਵਿਚ ਫੁਰਮਾਨ ਕਰਦੇ ਹਨ -

**ਸੂਰ ਸੁਰ ਸੋਸਿ ਲੈ ਸੋਮ ਸੁਰ ਪੋਖਿ ਲੈ
ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ॥**
**ਮੀਨ ਕੀ ਚਪਲ ਸਿਉ ਜੁਗਤਿ ਮਨੁ ਰਖੀਐ
ਉਡੈ ਨਹ ਹੰਸੁ ਨਹ ਕੰਧੁ ਛੀਜੈ॥**
ਮੂੜੇ ਕਾਇਚੇ ਭਰਮਿ ਭੁਲਾ॥
ਨਹ ਚੀਨਿਆ ਪਰਮਾਨੰਦੁ ਬੈਰਾਗੀ॥
**ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ
ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ॥**
**ਮੀਨ ਕੀ ਚਪਲ ਸਿਉ ਜੁਗਤਿ ਮਨੁ ਰਖੀਐ
ਉਡੈ ਨਹ ਹੰਸੁ ਨਹ ਕੰਧੁ ਛੀਜੈ॥**
**ਭਣਤਿ ਨਾਨਕੁ ਜਨੋ ਰਵੈ ਜੇ ਹਰਿ
ਮਨੋ ਮਨ ਪਵਨ ਸਿਉ ਅੰਮ੍ਰਤੁ ਪੀਜੈ॥**
**ਮੀਨ ਕੀ ਚਪਲ ਸਿਉ ਜੁਗਤਿ ਮਨੁ ਰਖੀਐ
ਉਡੈ ਨਹ ਹੰਸੁ ਨਹ ਕੰਧੁ ਛੀਜੈ॥**

ਪੰਨਾ - 991

ਗੁਰੂ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਹੇ ਜਨੋ! ਜੋ ਹਗੀ ਨੂੰ ਸਿਮਰਦਾ ਹੈ ਉਸ ਦੇ ਅੰਦਰ ਅੰਮ੍ਰਿਤ ਝਰਦਾ ਹੈ। ਭਾਵ ਸ਼ਾਸ ਨਾਮ ਜਪਦਾ ਹੋਇਆ ਅਨੰਦ ਲੈਂਦਾ ਹੈ।

ਗੁਰਮਤਿ ਰਾਹੀਂ ਨਾਮ ਸਿਮਰਨ ਤੋਂ ਪਹਿਲਾਂ ਕਿਸੇ ਪੂਰੇ ਯੋਗੀ ਦੇ ਆਸ਼ਰਮ ਵਿਚ ਦਾਖਲਾ ਲੈਣਾ ਪੈਂਦਾ ਸੀ। ਉਹ ਪਹਿਲਾਂ ਛੋਟੇ ਪ੍ਰਾਣਾਯਾਮ ਕਰਾਉਂਦੇ ਸਨ, ਫੇਰ ਲੰਮੇ ਪ੍ਰਾਣਾਯਾਮ ਕਰਾ ਕੇ, ਪ੍ਰਾਣ ਵਾਯੂ ਅਤੇ ਅਪਾਨ ਵਾਯੂ ਨੂੰ ਮਿਲਾਉਣ ਦੀ ਜੁਗਤ ਦਸਿਆ ਕਰਦੇ ਸਨ ਜਿਸ ਕਰਕੇ ਸਰੀਰ ਵਿਚ ਐਨੀ ਗਰਮੀ ਵਧ ਜਾਂਦੀ ਸੀ ਕਿ ਜੇ ਸਰੀਰ ਨੂੰ ਪੂਰੇ ਤਰੀਕੇ ਨਾਲ

ਨਾ ਸੰਭਾਲਿਆ ਜਾਵੇ, ਬਦਾਮ, ਸ਼ਰਦਾਈਆਂ, ਮੱਖਣ ਵਰਗੇ ਰਾਨਾ ਵਰਤੇ ਜਾਣ ਤਾਂ ਦਿਮਾਗ ਫੇਲ੍ਹੁ ਹੋ ਜਾਂਦੇ ਸਨ ਜਿਸ ਵਿਚ ਆਦਮੀ ਅੱਧਾ ਝੱਲਾ ਹੋ ਕੇ ਤੁਰਿਆ ਫਿਰਦਾ ਸੀ। ਇਹ ਰਸਤਾ ਬਹੁਤ ਹੀ ਖਤਰਨਾਕ ਸੀ ਪਰ ਗੁਰੂ ਮਹਾਰਾਜਾਂ ਤੋਂ ਪਹਿਲਾਂ ਇਸ ਰਾਹੀਂ ਜਾਣਾ ਪੈਂਦਾ ਸੀ। ਸਭ ਤੋਂ ਪਹਿਲਾਂ ਭੁਜੰਗਾ ਨਾੜੀ ਜੋ ਗੀੜ੍ਹ ਦੀ ਹੱਡੀ ਦੇ ਆਖਰੀ ਸਿਰੇ ਉਪਰ ਢਾਈ ਵਲ ਪਾ ਕੇ ਸੁਖਮਨਾ ਦਾ ਮੂੰਹ ਰੋਕੀ ਬੈਠੀ ਹੈ, ਉਸਦਾ ਮੂੰਹ ਖੁਲ੍ਹੇ ਜਾਂਦਾ ਸੀ ਅਤੇ ਪ੍ਰਾਣ ਮੂਲ ਚੱਕਰ ਵਿਚ ਸੁਖਮਨਾ ਰਾਹੀਂ ਪ੍ਰਵੇਸ਼ ਕਰਕੇ ਮੂਲ ਚੱਕਰ ਦਾ ਬੰਧ ਬੇਧ ਕੇ ਮੂਲ ਚੱਕਰ ਵਿਚ ਪ੍ਰਵੇਸ਼ ਕਰ ਜਾਇਆ ਕਰਦੀ ਸੀ। ਇਸ ਤੋਂ ਬਾਦ ਯੋਗੀ ਗੁਰੂ ਉਸ ਨੂੰ ਮਣੀਪੁਰਕ ਚੱਕਰ ਦੇ ਅਨੁਭਵ ਬਾਰੇ ਦਸਦਾ ਹੈ ਅਤੇ ਹੋਣ ਵਾਲੇ ਦੇਵਤੇ ਬਾਰੇ ਦਸਦਾ ਹੈ, ਰੋਸ਼ਨੀ ਫੁੱਲ ਅਤੇ ਪੱਤੀਆਂ ਦਾ ਨਿਰਣਾ ਕਰਦਾ ਹੈ। ਇਸ ਤਰ੍ਹਾਂ ਸਵਾਧਿਸਥਾਨ, ਮਣੀਪੁਰਕ, ਅਨਾਹਦ, ਵਿਸ਼ੁੱਧ ਚੱਕਰ ਵਿਚਾਂ ਪ੍ਰਾਣਾਂ ਨੂੰ ਗਰਮੀ ਦੇ ਬਲ ਨਾਲ ਰੁਕਾਵਟਾਂ ਦੂਰ ਕਰਕੇ ਆਗਿਆ ਚੱਕਰ ਜਿਥੇ ਦੇਵੇਂ ਅੱਖਾਂ ਤੇ ਨੱਕ ਦੀ ਜੜ੍ਹ ਹੈ ਉਸ ਥਾਂ ਤਕ ਲੈ ਜਾਣ ਦੀ ਜੁਗਤ ਦਸਦਾ ਰਹਿੰਦਾ ਸੀ। ਉਥੋਂ ਪ੍ਰਾਣਾਂ ਦੇ ਬਲ ਨਾਲ ਤਿਕੁਟੀ ਨੂੰ ਵੇਧ ਕੇ ਸਹੰਸਰਾਰ ਦਲ ਕਮਲ ਵਿਚ ਪ੍ਰਵੇਸ਼ ਕਰਾ ਦਿਆ ਕਰਦਾ ਸੀ। ਬਹੁਤ ਸਾਰੇ ਯੋਗੀ ਭਗਤੀ ਮਾਰਗ ਨੂੰ ਨਾ ਅਪਣਾਉਣ ਕਰਕੇ ਸਹੰਸਰਾਰ ਦਲ ਕਮਲ ਦੀਆਂ ਬਿਖੂਤੀਆਂ ਵਿਚ ਐਸੇ ਮਸਤ ਹੁੰਦੇ ਸਨ ਕਿ ਅੱਗੇ ਚਲਣ ਦਾ ਨਾਮ ਹੀ ਨਹੀਂ ਸੀ ਲੈਂਦੇ ਕਿਉਂਕਿ ਇਨ੍ਹਾਂ ਸ਼ਕਤੀਆਂ ਦਾ ਬਹੁਤ ਪ੍ਰਭਾਵ ਹੈ। ਕੋਈ ਇਕ ਅਧ ਯੋਗੀ ਜਿਸ ਨੂੰ ਦ੍ਰਿੜ੍ਹ ਲਗਨ ਲਗੀ ਹੁੰਦੀ ਹੈ, ਉਹ ਦਸਮ ਦੂਆਰ ਵਿਚ ਪ੍ਰਾਣਾਂ ਦਾ ਪ੍ਰਵੇਸ਼ ਕਰ ਲੈਂਦਾ ਸੀ। ਇਸ ਅੰਦਰਲੇ ਅੰਮ੍ਰਿਤ ਦਾ ਅਨੰਦ ਮਾਣਦਾ ਸੀ। ਉਸ ਦੀ ਦ੍ਰਿਸ਼ਟੀ ਐਨੀ ਖੁਲ੍ਹੇ ਜਾਂਦੀ ਹੈ ਕਿ ਉਹ ਸਾਰੀ ਦੁਨੀਆਂ ਨੂੰ ਦੇਖ ਸਕਦਾ ਸੀ, ਕੋਈ ਰੁਕਾਵਟ ਉਸ ਨੂੰ ਨਹੀਂ ਰਹਿੰਦੀ।

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੀ ਜੇਲ੍ਹ ਚਿੱਠੀਆਂ ਵਿਚ ਲਿਖਦੇ ਹਨ ਕਿ ਇਕ ਵਾਰੀ ਮੈਨੂੰ ਇਕ ਨਾਂਗਾ ਸਾਧੂ ਮਿਲਿਆ। ਉਸ ਨੇ ਮੈਨੂੰ ਆਪਣਾ ਚੇਲਾ ਬਣਾਉਣ ਦਾ ਯਤਨ ਕੀਤਾ ਅਤੇ ਸੈਰ ਕਰਾਉਣ ਲਈ ਨਾਲ ਲੈ ਗਿਆ। ਉਸ ਦਾ ਜਿਥੇ ਜੀਅ ਕਰਦਾ ਸੀ ਉਹ ਉਥੇ ਹੀ ਚਲਿਆ ਜਾਂਦਾ ਸੀ। ਯੂਨੀਵਰਸਿਟੀ ਵਿਚ ਸਾਰੇ ਬੱਚੇ ਪੜ੍ਹ ਰਹੇ ਸਨ ਉਹ ਮੈਨੂੰ ਨਾਲ ਲੈ ਕੇ ਸਾਰਿਆਂ ਵਿਚ ਘੁੰਮ ਆਇਆ ਪਰ ਕਿਸੇ ਨੇ ਉਸ ਨੂੰ ਨਹੀਂ ਦੇਖਿਆ। ਅਮੀਰ ਘਰਾਂ ਵਿਚ ਸਾਰੇ ਘਰਾਂ ਵਿਚ ਮੇਰੇ ਸਮੇਤ ਘੁੰਮ ਆਇਆ ਪਰ ਕਿਸੇ ਨੇ ਅਸਾਨੂੰ ਨਾ ਦੇਖਿਆ। ਦੂਸਰੇ ਦਿਨ ਫੇਰ ਭਾਈ ਸਾਹਿਬ ਨੂੰ ਲੈ ਕੇ 10-10 ਮੰਜ਼ਲੀਆਂ ਬਿਲਡਿੰਗਾਂ ਤੇ ਇਕ ਲਾਂਘ ਨਾਲ ਚੜ੍ਹਾ ਲਿਆ ਕਰੇ ਇਹ ਬਿਖੂਤੀਆਂ ਸਨ ਇਥੇ ਪੁੰਚ ਕੇ ਵੀ ਜੋ ਸਾਧਕ ਹੈ ਉਸ ਦੀ ਮਨ ਦੀ ਮੈਲ ਨਹੀਂ ਜਾਂਦੀ। ਤੀਜੇ ਦਿਨ ਭਾਈ ਸਾਹਿਬ ਨੇ ਉਸ ਨੂੰ ਸੁਲਫਾ ਪੀਂਦੇ ਦੇਖ ਲਿਆ ਅਤੇ ਕਿਹਾ ਕਿ ਪ੍ਰੇਮੀਆਂ -

ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ॥
ਜੇ ਜਾਣਾ ਬਗੁ ਬਧੁੜਾ ਤ ਜਨਮਿ ਨ ਦੇਦੀ ਅੰਗੁ॥

ਪੰਨਾ - 585

ਅਤੇ ਉਸ ਤੋਂ ਲਾਂਭੇ ਹੋ ਗਏ।

ਅੱਜ ਦੇ ਜੋ ਕਥਾਕਾਰ ਹਨ ਉਹ ਸਿਰਫ ਅੱਖਰਾਂ ਦੇ ਅਰਥ ਜਾਣਦੇ ਹਨ, ਅਗਰ-ਮਗਰ ਦੇ ਅੱਖਰਾਂ ਰਾਹੀਂ ਵੇਲਾ ਪੂਰਾ ਕਰਦੇ ਹਨ। ਗੁਰਮਤਿ ਦੇ ਗਹਿਰੇ ਸਿਧਾਂਤਾਂ ਤੋਂ ਅੰਦਰਲੀਆਂ ਗਹਿਰਾਈਆਂ, ਸਚਾਈਆਂ ਤੋਂ 100% ਅੰਨ੍ਹੇ ਹਨ। ਉਹ ਇਥੋਂ ਤਕ ਕਹਿ ਦਿੰਦੇ ਹਨ ਕਿ ਇਨ੍ਹਾਂ ਗੱਲਾਂ ਦੀ ਗੁਰਮਤਿ ਵਿਚ ਲੋੜ ਹੀ ਨਹੀਂ। ਗੁਰੂ ਮਹਾਰਾਜਾ ਜੀ ਨੇ ਤਾਂ ਸੁਖੈਨ ਦਾ ਮਾਰਗ ਦਿਤਾ ਹੈ। ਤੁਸੀਂ ਇਨ੍ਹਾਂ ਨੂੰ ਪੁੱਛੋ ਕਿ ਤੁਸੀਂ ਕੋਈ ਅਨੁਭਵ ਵੀ ਪ੍ਰਾਪਤ ਕੀਤਾ ਹੈ? ਸੋ ਇਨ੍ਹਾਂ ਅੱਖਾਂ ਦੇ ਅੰਨ੍ਹਿਆਂ ਨੇ ਧਰਮ ਵਿਚ ਆ ਕੇ ਆਪਣੀਆਂ ਕਥਾਵਾਂ, ਵਾਰਤਾਵਾਂ ਰੋਲੇ-ਗੱਲੇ ਵਿਚ ਜਗਿਆਸੂ ਨੂੰ ਰੋਲ ਦਿਤਾ। ਮਾਨਸ ਜਨਮ ਬਹੁਤ ਹੀ ਮੁਸ਼ਕਲ ਦੇ ਨਾਲ ਮਿਲਿਆ ਹੈ। ਜਿਨ੍ਹਾਂ ਦੇ ਅੰਦਰ ਲਗਨ ਹੈ, ਖੋਜ ਹੈ, ਉਹ ਚਾਹੁੰਦੇ ਹਨ ਕਿ ਸਾਨੂੰ ਕੋਈ ਐਸਾ ਗੁਰਮੁਖ ਪਿਆਰਾ ਮਿਲੇ ਜੋ ਕਿਸੇ ਕਿਨਾਰੇ ਪੁੰਚਾ ਦੇਵੇ। ਬਾਣੀ ਵਿਚ ਅਨੇਕ ਤਰ੍ਹਾਂ ਦੇ ਬਚਨ ਆਉਂਦੇ ਹਨ -

ਹਉ ਮਨ ਅਰਪੀ ਸਭ ਤਨ ਅਰਪੀ

ਅਰਪੀ ਸਭ ਦੇਸਾ॥

ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ

ਜੋ ਪ੍ਰਭ ਦੇਇ ਸਦੇਸਾ॥

ਅਰਪਿਆ ਤ ਸੀਸੁ ਸੁਖਾਨਿ ਗੁਰ ਪਹਿ

ਸੰਗ ਪ੍ਰਭੁ ਦਿਖਾਇਆ॥

ਖਿਨ ਮਾਹਿ ਸਗਲਾ ਦੂਖੁ ਮਿਟਿਆ

ਮਨਹੁ ਚਿੰਦਿਆ ਪਾਇਆ॥

ਪੰਨਾ - 247

ਸੋ ਵੱਡੀ ਤੋਂ ਵੱਡੀ ਕੁਰਬਾਨੀ ਕੀਤੀ ਜਾ ਸਕਦੀ ਹੈ ਜੇ ਕੋਈ ਜਨ ਸਾਧਕ ਵਾਹਿਗੁਰੂ ਜੀ ਦੇ ਦਰਸ਼ਨ ਕਰਾ ਦੇਵੇ। ਗੁਰਮਤਿ ਦਾ ਜੋ ਮਾਰਗ ਹੈ ਉਹ ਸੁਖੈਨ ਹੈ। ਉਸ ਦੀ ਜੋ ਪਹਿਲੀ ਵਿਧੀ ਹੈ ਉਹ ਹਰ ਪ੍ਰਾਣੀ ਨੂੰ ਨਿਭਾਉਣੀ ਪੈਂਦੀ ਹੈ। ਉਹ ਹੈ ਕਿ ਗੁਰੂ ਤੋਂ ਮੁਲਮੰਤਰ ਲੈਣਾ। ਗੁਰਸਿੱਖੀ ਮੰਡਲ ਵਿਚ ਮੰਤਰ ਪ੍ਰਾਪਤੀ ਲਈ ਜੋ ਵਿਧਾਨ ਬੰਨਿਆ ਗਿਆ ਹੈ ਉਹ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਅੰਮ੍ਰਿਤ ਛਕ ਕੇ ਮੰਤਰ ਲਿਆ ਜਾਂਦਾ ਹੈ। ਉਸ ਦੀ ਕਮਾਈ ਕਰਨ ਲਈ ਗੁਰਮੁਖ ਦੀ ਮਦਦ ਬਹੁਤ ਹੀ ਜ਼ਰੂਰੀ ਹੈ। ਨਾਮ ਜਪਣ ਦੀਆਂ ਜੁਗਤੀਆਂ ਬਹੁਤ ਹੀ ਸੁਖਾਲੇ ਤਰੀਕੇ ਨਾਲ ਉਨ੍ਹਾਂ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਆਪ ਕਮਾਈਆਂ ਕੀਤੀਆਂ ਹਨ, ਉਹ ਦਸਿਆ ਕਰਦੇ ਹਨ। ਆਪਣੇ ਆਪ ਜ਼ੋਰ ਨਾਲ ਜੇ ਕੋਈ ਕੋਸ਼ਿਸ਼ ਕਰੇ ਤਾਂ ਉਸ ਦਾ ਸਮਾਂ ਬਹੁਤ ਲਗਦਾ ਹੈ, ਪ੍ਰਾਪਤੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਹਰ ਚੀਜ਼ ਜੁਗਤ ਨਾਲ ਛੇਤੀ ਹਾਸਲ ਹੋ ਜਾਂਦੀ ਹੈ। ਦੁਨੀਆਂ ਦੀਆਂ ਜਿਨ੍ਹਿਆਂ ਵਿਦਿਆਵਾਂ ਹਨ ਉਨ੍ਹਾਂ ਲਈ ਉਸਤਾਦਾਂ ਦੀ ਲੋੜ ਹੈ। ਇਸੇ ਤਰ੍ਹਾਂ ਨਾਲ ਅਧਿਆਤਮ ਵਿਦਿਆ ਜੋ ਕਿਸੇ ਕਿਤਾਬ ਰਾਹੀਂ ਪ੍ਰਾਪਤ ਨਹੀਂ। ਸਿਰਫ ਅੰਦਰਲੀ ਖੋਜ ਰਾਹੀਂ ਪ੍ਰਾਪਤ ਹੁੰਦੀ ਹੈ। ਇਸ ਲਈ ਬਹੁਤ ਹੀ ਸਾਵਧਾਨੀ ਵਰਤਣ ਦੀ ਲੋੜ ਹੈ। ਇਸੇ ਕਿਤਕਿ ਗੁਰੂ ਮਹਾਰਾਜਾ ਜੀ ਨੇ ਕਿਹਾ ਕਿ ਜੇ ਤੁੰ ਤਾਨੂੰ ਵੀ ਹੈਂ ਤਾਂ ਉਸ ਨੂੰ ਪੁੱਛ ਜਿਨ੍ਹਾਂ ਨੇ ਕਪਰਾਂ ਦੇ ਖਤਰੇ ਆਪ ਦੇਖੇ ਹਨ ਅਤੇ ਉਨ੍ਹਾਂ ਵਿਚੋਂ ਪਾਰ ਹੋਏ ਹਨ। ਮੋਟੀ ਗੱਲ ਹੈ ਕਿ ਸੂਾਸ-ਸੂਾਸ ਨਾਮ ਜਪਣ ਲਈ ਵੀ ਜੁਗਤੀ ਹੋਇਆ ਕਰਦੀ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿ ਸਾਧਕ ਆਪੇ ਹੀ ਸੁਣੀਆਂ ਸੁਣਾਈਆਂ ਗੱਲਾਂ ਜਾਂ ਪੁਸਤਕਾਂ ਤੋਂ ਪੜ੍ਹ

ਕੇ ਜੁਗਤੀਆਂ ਧਾਰਨ ਕਰਦਾ ਹੈ। ਕਈ ਵਾਰੀ ਉਹ ਗਲਤ ਤਰੀਕੇ ਤੇ ਜ਼ੋਰ ਲਾ ਦਿੰਦਾ ਹੈ ਅਤੇ ਆਪਣੇ ਦਿਮਾਗ ਦਾ ਸੰਤੁਲਨ ਗਵਾ ਲੈਂਦਾ ਹੈ। ਬਹੁਤ ਵਾਰੀ ਦੇਖਿਆ ਹੈ ਕਿ ਨਾਮ ਜਪਣ ਲਗਦੇ ਤਾਂ ਬਹੁਤ ਉਤਸ਼ਾਹ ਨਾਲ ਹਨ ਪਰ ਵਿਚ ਵਿਚਾਲੇ ਹੀ ਡੱ� ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਕੋਈ ਰਸਦਾਇਕ ਅਵਸਥਾ ਪ੍ਰਾਪਤ ਨਹੀਂ ਹੋਈ ਹੁੰਦੀ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਸਭ ਤੋਂ ਸ਼੍ਰੋਮਣੀ ਕਰਮ ਵਾਹਿਗੁਰੂ ਜੀ ਦਾ ਕੀਰਤਨ ਦਸਿਆ ਹੈ -

**ਗਰੀਬੀ ਕੀਰਤਨ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸੁ ਭਣਿਓ ਪਰਾਪਤਿ ਸਿਸੁ ਪੁਰਬ ਲਿਖੇ ਕਾ ਲਹਨਾ॥**

ਪੰਨਾ - 642

ਕਿਉਂਕਿ ਮੈਂ ਅੱਜ ਹੋਰ ਵੀ ਘਰਾਂ ਵਿਚ ਜਾਣਾ ਸੀ ਉਹ ਪ੍ਰੇਮੀ ਇੰਤਜ਼ਾਰ ਕਰ ਰਹੇ ਸਨ, ਸੋ ਸ. ਬਲਵੇਦ ਸਿੰਘ ਜੀ ਦੇ ਘਰ ਤੋਂ ਇਥੇ ਹੀ ਗੱਲ ਡੱ� ਕੇ ਭਾਈ ਹਰਵਿੰਦਰ ਸਿੰਘ ਜੀ ਦੇ ਗਹਿ ਵਿਚ ਜਾ ਕੇ ਸੰਗਤਾਂ ਨੂੰ ਮਿਲਿਆ। ਕਿਉਂਕਿ ਅੱਜ ਦਾ ਪ੍ਰੋਗਰਾਮ ਯੂਬਾ ਸਿਟੀ ਵਿਚ ਸੀ ਜਿਥੇ ਪੰਥ ਦੇ ਜਾਣੇ ਪਛਾਣੇ ਮਸ਼ਹੂਰ ਸੇਵਕ ਸ. ਦੀਦਾਰ ਸਿੰਘ ਜੀ ਬੈਂਸ ਨਿਵਾਸ ਰਖਦੇ ਸਨ, ਜਿਨ੍ਹਾਂ ਬਾਰੇ ਭਾਰਤ ਵਿਚ ਸ਼ਾਇਦ ਹੀ ਕੋਈ ਘਰ ਹੋਵੇ ਜਿਹੜਾ ਨਾ ਜਾਣਦਾ ਹੋਵੇ। ਰਸਤੇ ਵਿਚੋਂ ਸਾਈਕਰੋਮੈਂਟ ਆਉਂਦਾ ਹੈ ਉਹ ਕੈਲੋਫੋਨੀਆਂ ਦੀ ਰਾਜਧਾਨੀ ਹੋਣ ਕਰਕੇ ਬਹੁਤ ਉਘਾ ਸ਼ਹਿਰ ਹੈ। ਉਥੇ ਵੱਡੇ-ਵੱਡੇ ਕਾਰੋਬਾਰ ਹੁੰਦੇ ਹਨ। ਉਥੇ ਦੇ ਹਸਪਤਾਲ ਸੰਸਾਰ ਭਰ ਵਿਚ ਪ੍ਰਸਿੱਧ ਹਨ। ਉਥੇ ਮੈਂ ਕੀਰਤਨ ਦਾ ਪ੍ਰੋਗਰਾਮ ਤਾਂ ਦਿਤਾ ਨਹੀਂ ਸੀ ਪਰ ਭਾਈ ਕੁਲਦੀਪ ਸਿੰਘ ਜੀ ਦੇ ਭਣਵੀਏ ਉਥੇ ਹਸਪਤਾਲ ਵਿਚ ਭਰਤੀ ਸਨ ਜਿਨ੍ਹਾਂ ਦੀ ਖਤਰਨਾਕ ਹਾਲਤ ਸੀ, ਉਹ ਕੌਮਾ (ਬੋਹੜੀ) ਵਿਚ ਸਨ, ਸੰਗਤਾਂ ਦੇ ਅਤੇ ਬੀਬੀ ਦੇ ਕਹਿਣ ਤੇ ਮੈਂ ਹਸਪਤਾਲ ਵਿਚ ਗਿਆ।

ਅੱਜ 17 ਮਾਰਚ ਸੀ, ਕਲੁ ਦਾ ਜੋ ਪ੍ਰੋਗਰਾਮ ਸੀ ਉਹ Freemount ਦੇ ਗੁਰਦੁਆਰੇ ਸੀ। ਜਿਥੇ ਮੈਂ ਸ਼ਰਧਾ ਬਾਰੇ ਦਸਿਆ ਸੀ। ਅੱਜ ਯੂਬਾ ਸਿਟੀ ਪ੍ਰੋਗਰਾਮ ਹੋਣ ਕਰਕੇ ਟਰਲੋਕ ਤੋਂ ਦੂਸਰੇ ਰਸਤੇ ਤੇ ਜਾ ਰਹੇ ਸੀ। ਸੈਕਰੋਮੈਂਟ ਤੋਂ ਚਲ ਕੇ ਸ. ਮਹਿੰਦਰ ਸਿੰਘ ਗਿਲ ਦੀ ਭਤੀਜੀ ਦੇ ਘਰ ਪਹੁੰਚ ਕੇ ਪ੍ਰਸ਼ਾਦਾ ਛਕਿਆ ਅਤੇ ਕਾਫੀ ਲੰਮਾ ਸਫਰ ਕੱਟ ਕੇ ਸੂਰਜ ਛਿਪਣ ਤੋਂ ਬੜ੍ਹਾ ਚਿਰ ਪਹਿਲਾਂ ਯੂਬਾਸਿਟੀ ਪਹੁੰਚੇ। ਇਥੇ ਸ਼ਹਿਰ ਤਾਂ ਨਜ਼ਰ ਨਹੀਂ ਸੀ ਆਉਂਦਾ। ਅਸੀਂ ਪਹਿਲਾਂ ਇਕ ਗੁਰਦੁਆਰਾ ਸਾਹਿਬ ਚਲੇ ਗਏ, ਉਹ ਬਹੁਤ ਹੀ ਸੋਹਣਾ ਬਣਿਆ ਹੋਇਆ ਸੀ ਉਥੇ ਦੇ ਸੇਵਾਦਾਰ ਅਤੇ ਪ੍ਰਬੰਧਕ ਬੜੇ ਹੀ ਸੁਝ ਵਾਲੇ ਸਨ ਉਨ੍ਹਾਂ ਨੇ ਸਾਮਾਂ ਲੈਣ ਦੀ ਬੇਨਤੀ ਕੀਤੀ। ਪਰ ਸਾਡਾ ਸਮਾਂ ਪਹਿਲਾਂ ਹੀ ਅਲਾਟ ਹੋ ਚੁਕਿਆ ਸੀ। ਉਸ ਵਿਚ ਕਿਸੇ ਹੋਰ ਨੂੰ ਸਮਾਂ ਦੇਣ ਦੀ ਗੁੰਜਾਇਸ਼ ਨਹੀਂ ਸੀ। ਬਦਾਮਾਂ ਦੇ ਬਾਗ ਹੀ ਬਾਗ ਖੜ੍ਹੇ ਸਨ, ਲੰਮੇ ਪੈਂਡੇ ਬਦਾਮਾਂ ਦੇ ਬਾਗਾਂ ਵਿਚੋਂ ਲੰਘ ਕੇ ਗਏ। ਆਪਣੇ ਪੰਜਾਬ ਵਾਂਗੂ ਛੋਟੇ-ਛੋਟੇ ਬਾਗ ਨਹੀਂ ਉਥੇ ਹੁੰਦੇ, ਸ. ਚਰਨਜੀਤ ਸਿੰਘ ਜੀ ਨੇ ਅੰਗੂਰਾ ਦਾ ਬਾਗ ਲਾਇਆ ਹੋਇਆ ਸੀ ਅਤੇ 8 ਹਜ਼ਾਰ ਏਕੜ ਭੂਮੀ ਹੈ ਜਿਸ ਦੀਆਂ ਬਾਹੀਆਂ ਚਾਰ ਮੀਲ ਇਕ ਪਾਸੇ ਨੂੰ, ਤੰਨ ਮੀਲ ਇਕ ਪਾਸੇ ਨੂੰ ਸਨ। ਉਹ ਦਾਖਾਂ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਦਾਖਾਂ ਦੇ

ਬਾਦਸ਼ਾਹ ਕਿਹਾ ਜਾਂਦਾ ਹੈ, ਬੜੇ ਮਿਲਣਹਾਰ ਪ੍ਰੇਮੀ ਹਨ। ਇਥੇ ਯੂਬਾਸਿਟੀ ਵਿਚੋਂ ਸ. ਦੀਦਾਰ ਸਿੰਘ ਜੀ ਮਸ਼ਹੂਰ ਫਾਰਮਰ ਹਨ ਜਿਹੜੇ ਬਹੁਤ ਪੁਰਾਣੇ ਆਏ ਹੋਣ ਕਰਕੇ ਅਮਰੀਕਾ ਵਿਚ ਬਹੁਤ ਮਾਣ ਤੇ ਸਤਿਕਾਰ ਰਖਦੇ ਹਨ। ਬਾਗਾਂ ਵਿਚੋਂ ਲੰਘ ਕੇ ਮੈਂ ਭਾਈ ਨਾਨਕ ਸਿੰਘ ਜੀ ਦੇ ਘਰ ਚਰਨ ਪਾਏ, ਨਾਨਕ ਸਿੰਘ ਕਿਉਂਕਿ ਚੜ੍ਹਾਈ ਕਰ ਗਏ ਸਨ, ਉਹ ਮੇਰੇ ਨਾਲ ਟੈਲੀਫੋਨ ਤੇ ਬਹੁਤ ਸੰਪਰਕ ਰੱਖਿਆ ਕਰਦੇ ਸਨ। ਦਰਸ਼ਨ ਮੈਂ ਉਨ੍ਹਾਂ ਦੇ ਨਹੀਂ ਸੀ ਕੀਤੇ। ਜਦੋਂ ਮੈਂ ਉਨ੍ਹਾਂ ਦੀ ਤਸਵੀਰ ਦੇਖੀ, ਬਹੁਤ ਹੀ ਸੁਚੜ੍ਹਾ ਜਵਾਨ ਸੀ। ਜਿਨ੍ਹਾਂ ਨੂੰ ਵੇਖ ਕੇ ਖਿੱਚ ਪੈਂਦੀ ਸੀ। ਵਾਹਿਗੁਰੂ ਜੀ ਨੇ ਉਨ੍ਹਾਂ ਨੂੰ ਛੇਤੀ ਸਦ ਲਿਆ। ਉਨ੍ਹਾਂ ਨੇ ਦਸਿਆ ਕਿ ਕਛ ਦੇਰ ਪਹਿਲਾਂ ਨੇੜੇ ਹੀ ਡੈਮ ਹੈ, ਐਨੀ ਬਾਰਸ ਹੋਈ ਕਿ ਡੈਮ ਟੁੱਟ ਗਿਆ, ਉਸਦੇ ਕੱਚੇ ਕੰਢੇ ਉਛਲ ਗਏ ਅਤੇ ਦੱਸ-ਦੱਸ ਛੁਟ ਪਾਣੀ ਆ ਗਿਆ। ਘਰ ਦਾ ਸਾਰਾ ਸਮਾਨ, ਟਰੈਕਟਰ ਰੋੜ੍ਹ ਕੇ ਲੈ ਗਿਆ। ਅਸੀਂ ਬੜੀ ਮੁਸ਼ਕਲ ਨਾਲ ਉਚੇ ਥਾਵਾਂ ਤੇ ਬੈਠ ਕੇ ਬਚੇ।

ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਸਾਡਾ ਜੱਬਾ ਕੀਰਤਨ ਕਰ ਰਿਹਾ ਸੀ। ਜਿਨ੍ਹਾਂ ਵਿਚ ਭਾਈ ਹਰਪਾਲ ਸਿੰਘ ਜੀ ਜਥੇਦਾਰ, ਭਾਈ ਕੁਲਬੀਰ ਸਿੰਘ, ਭਾਈ ਗੁਰਦੀਪ ਸਿੰਘ ਤੇ ਭਾਈ ਪਰਮਿੰਦਰ ਸਿੰਘ ਸਨ। ਇਥੇ ਮੈਂ ਢਾਈ ਘੰਟੇ ਦੀ ਭਰਾਈਵਿੰਗ ਕਰਕੇ ਪਹੁੰਚਿਆ ਸੀ। ਢਾਈ ਘੰਟੇ ਇਥੇ ਕੀਰਤਨ ਕੀਤਾ, ਸੇਵਾ ਬਾਰੇ ਖੋਲ੍ਹ ਕੇ ਦਸਿਆ ਗਿਆ ਅਤੇ ਸੇਵਾ ਤੋਂ ਮੇਵਾ ਦੇ ਸਿਧਾਂਤ ਨੂੰ ਗੁਰਬਾਣੀ ਰਾਹੀਂ ਦਸਿਆ। ਦੀਵਾਨ ਦੀ ਸਮਾਪਤੀ ਉਪਰੰਤ ਸ. ਦੀਦਾਰ ਸਿੰਘ, ਸੇਵਾ ਬਾਰੇ ਬੋਲਦੇ ਰਹੇ। ਉਨ੍ਹਾਂ ਦੇ ਬੋਲ ਵਿਚੋਂ ਐਉਂ ਲਗਿਆ ਕਿ ਉਨ੍ਹਾਂ ਨੂੰ ਇਤਿਹਾਸ ਦੀ ਜਾਣ ਪਛਾਣ ਜ਼ਰੂਰ ਹੈ।

10 ਵਜੇ ਦੀਵਾਨ ਦੀ ਸਮਾਪਤੀ ਹੋਈ ਉਥੋਂ ਟਰਲੋਕ ਢਾਈ ਘੰਟੇ ਦੀ ਭਰਾਈਵਿੰਗ ਸੀ, ਅਸੀਂ ਸਾਢੇ ਬਾਰ੍ਹਾਂ ਵਜੇ ਰਾਤ ਨੂੰ ਘਰ ਪਹੁੰਚੇ, ਸ. ਮਹਿੰਦਰ ਸਿੰਘ ਗਿੱਲ ਅਣਬੱਕ ਸੇਵਕ ਸੀ, ਉਹ ਸਵੇਰੇ ਹੀ ਕਾਰ ਚਲਾਉਣ ਲੱਗੇ ਸਨ ਅਤੇ ਰਾਤ ਦੇ ਸਾਢੇ ਬਾਰਾਂ ਜਾ ਕੇ ਘਰ ਆਗਾਮ ਕੀਤਾ।

ਡਾ. ਜਸਬੀਰ ਸਿੰਘ ਸੋਨੀ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਕਰ ਚੁਕਿਆ ਹਾਂ, ਉਨ੍ਹਾਂ ਨੇ ਮੇਰਾ ਮੈਡੀਕਲ ਚੈਕਅਪ ਕੀਤਾ। ਆਪਣੇ ਕਲੀਨਿਕ ਵਿਚ ਲੈ ਕੇ ਗਏ। ਉਹ Heart ਦੇ specialist ਹਨ। ਉਨ੍ਹਾਂ ਨੇ ਨੌ-ਦੱਸ ਦਵਾਈਆਂ ਲਿਆਂਦੀਆਂ। ਮੈਂ ਕਿਹਾ ਕਿ ਮੈਂ ਤਾਂ ਬਹੁਤ ਘੱਟ ਦਵਾਈਆਂ ਖਾਣੀਆਂ ਹਨ। ਮੇਰੇ ਉਪਰ ਇਨ੍ਹਾਂ ਦਾ side effect ਹੋ ਜਾਵੇਗਾ।

ਰਸ਼ਾਲ ਮਲਹੋਤਰਾ ਜੀ ਸਾਰਾ ਦਿਨ ਮੇਰੇ ਨਾਲ ਰਹੇ ਸਨ। ਉਹ ਵੀ ਅਣਬੱਕ ਬੰਦੇ ਹਨ ਕਿਉਂਕਿ ਮੇਰੇ ਨਾਲ ਚਲਣ ਵਾਲੇ ਸਾਥੀਆਂ ਨੂੰ ਇਕ ਬੜਾ ਭਾਰੀ ਘਾਟਾ ਰਹਿੰਦਾ ਹੈ ਕਿ ਮੈਂ ਆਪ ਤਾਂ ਕੁਝ ਖਾਂਦਾ ਨਹੀਂ ਅਤੇ ਮੇਰੇ ਤੋਂ ਸੰਗਦੇ ਦੂਜੇ ਵੀ ਕੁਝ ਨਹੀਂ ਖਾਂਦੇ। ਮੈਨੂੰ ਕਹਿਣਾ ਪੈਂਦਾ ਹੈ ਕਿ ਤੁਸੀਂ ਕੁਛ ਛਕ ਲਓ, ਮੈਨੂੰ ਭੁੱਖ ਬਹੁਤ ਹੀ ਘੱਟ ਲਗਦੀ ਹੈ। ਮੈਨੂੰ ਉਨ੍ਹਾਂ ਦਾ ਬਿਆਲ ਰਖਣਾ ਪੈਂਦਾ ਸੀ। ਜਦੋਂ Mcdonald ਹੋਟਲ ਆ ਜਾਣਾ ਉਥੇ ਅਸੀਂ ਇਕ-ਇਕ ਕੱਪ ਕੌਫੀ ਪੀ ਲੈਣੀ ਅਤੇ ਸ. ਮਹਿੰਦਰ ਸਿੰਘ (ਬਾਬੀ ਪੰਨਾ 64 ਤੇ)

ਸਿਹਤ ਵਿਗਿਆਨ

ਦਮਾਂ

1. ਇਕ ਕੋਰਾ ਘੜਾ (ਜੋ ਖੁਰਦਾ ਨਾ ਹੋਵੇ) ਲੈ ਕੇ ਉਸ ਵਿਚ 4 ਸੇਰ ਸੱਜੀ ਕੁੱਟ ਕੇ ਪਾ ਦੇਵੇ, ਫੇਰ ਉਸ ਵਿਚ ਮੁੰਹ ਤਕ ਮੁਲੀਆਂ ਕੁਤਰ ਕੇ ਪਾ ਦੇਵੇ ਤੇ ਪਾਣੀ ਭੀ ਪਾ ਦੇਵੇ। ਮੁੰਹ ਬੰਦ ਕਰਕੇ ਬਾਹਰ ਢੇਲ ਵਿਚ ਰੱਖ ਦੇਵੇ। ਕੁਛ ਦਿਨਾਂ ਤੋਂ ਬਾਅਦ ਉਸ ਤੋਂ ਬਾਹਰ ਚਿੱਟਾ ਖਾਰ ਨਿਕਲੇਗਾ, ਉਸਨੂੰ ਲਾਹ ਕੇ ਬਰੀਕ ਕਰ ਲਵੇ। ਸਵੇਰੇ ਸੁੱਚੇ ਮੁੰਹ ਇਕ ਮਾਸਾ ਕੜਾਹ ਵਿਚ ਦੇਵੇ।

2. ਮੌਰ ਦੇ ਫੰਘ ਸਾੜ ਕੇ ਸੁਆਹ ਕਰ ਲਵੇ। 1 ਰੱਤੀ ਪਾਠ ਵਿਚ ਦੇਵੇ। ਦਸ ਦਿਨਾਂ ਵਿਚ ਦਮੇ ਨੂੰ ਆਰਾਮ ਆਵੇਗਾ।

3. ਐਸੀ ਗਊ ਜੋ ਪਹਿਲੀ ਵਾਰ ਬੱਚਾ ਦੇਵੇ, ਉਸ ਦਾ ਪਹਿਲਾ ਦੂਧ ਤਾਜ਼ਾ ਰੋਗੀ ਨੂੰ ਪਿਲਾ ਦੇਵੇ, ਬਸ ਇਕ ਹੀ ਵਾਰ ਨਾਲ ਆਰਾਮ ਹੋ ਜਾਵੇਗਾ।

4. ਏਲੂਆ ਬਰੀਕ ਕਰਕੇ ਪਾਣੀ ਨਾਲ ਰੱਤੀ-ਰੱਤੀ ਦੀਆਂ ਗੋਲੀਆਂ ਬਣਾ ਲਵੇ। ਇਕ ਗੋਲੀ ਸਵੇਰੇ ਪਾਣੀ ਨਾਲ ਦੇਵੇ।

5. ਜ਼ਰਾਵੰਦ ਬਰੀਕ ਕਰਕੇ ਥੋੜਾ ਗੋਕਾ ਘਿਉ ਪਾ ਕੇ ਸਾਢੇ ਤਿੰਨ ਮਾਸੇ ਦੀਆਂ ਟਿਕੀਆਂ ਬਣਾ ਲਵੇ। ਲੋੜ ਵੇਲੇ ਇਕ ਟਿਕ ਅੱਗ ਤੇ ਰੱਖ ਕੇ ਉਸ ਦਾ ਧੂਆਂ ਲਵੇ।

ਨਮੋਨੀਆ

1. ਕਾਲੀ ਮਿਰਚ 5 ਤੋਲੇ, ਵਾਵਡਿੰਗ 5 ਤੋਲੇ ਬਰੀਕ ਕਰ ਲਵੇ। ਛੇ ਮਾਸੇ ਠੰਡੇ ਪਾਣੀ ਨਾਲ ਦੇਵੇ।

2. ਐਮ.ਬੀ. 693 ਦੀਆਂ ਚਾਰ ਗੋਲੀਆਂ ਦੇਵੇ।

3. ਕੁਸ਼ਤਾ ਬਾਰਾਂ ਸਿੰਗਾ 1 ਰੱਤੀ ਸ਼ਹਿਦ ਨਾਲ ਦੇਵੇ।

4. ਅਲਸੀ 6 ਮਾਸੇ ਪਾਣੀ 2 ਛਟਾਂਕ ਵਿਚ ਉਬਾਲ ਕੇ ਪੁਣ ਕੇ ਸ਼ਹਿਦ ਜਾਂ ਖੰਡ ਪਾ ਕੇ ਪਿਲਾਵੇ।

5. ਤਿਲਾਂ ਦਾ ਤੇਲ 6 ਮਾਸੇ, ਕਾਫੂਰਤ ਟਿਕੀਆਂ, ਤੇਲ ਤਾਰਪੀਨ 6 ਮਾਸੇ, ਸ਼ੀਸ਼ੀ ਵਿਚ ਮਿਲਾ ਲਵੇ। ਦੋ ਤਿੰਨ ਵਾਰ ਮਾਲਸ਼ ਕਰੋ।

ਸਿੱਲ

1. ਕਰਿਆਜ਼ੋਟ, ਤੇਲ ਸੰਦਲ, ਯੂਕਲ-ਪਟਿਸ ਆਇਲ ਹਰ ਇਕ ਦੇ ਦੋ ਬੂੰਦਾਂ ਸ਼ਹਿਦ ਵਿਚ ਪਾ ਕੇ ਚਿਟਾਵੇ।

2. ਮੱਛੀ ਦਾ ਤੇਲ 1 ਤੋਲਾ ਦੂਧ ਵਿਚ ਪਾ ਕੇ ਰੋਟੀ ਤੋਂ ਬਾਅਦ ਪਿਲਾਵੇ।

3. ਸੁਰਜਾਂ 1 ਸੇਰ, ਫਟਕੜੀ ਅੱਧ ਸੇਰ, ਦੂਧ ਪੱਥਰੀ ਅੱਧ ਸੇਰ। ਤਿੰਨਾਂ ਨੂੰ ਪਿੱਪਲ ਦੇ ਪਾਣੀ ਵਿਚ ਘੋਟ ਕੇ ਟਿੱਕੀ

ਬਣਾ ਲਵੇ ਤੇ ਕੁੱਜੇ ਵਿਚ ਬੰਦ ਕਰਕੇ ਕੱਪੜ ਮਿੱਟੀ ਕਰਕੇ ਗਜ਼ਪੁਟ ਦੀ ਅੱਗ ਦੇ ਲਵੇ। 1 ਤੋਂ 3 ਮਾਸੇ ਤਕ ਸ਼ਹਿਦ ਵਿਚ ਪਾ ਕੇ ਚਟਾਵੇ।

4. ਖਰੋਟੀ, ਅਸਗੰਧ ਨਾਗੌਰੀ, ਗੁਲ ਬਹਾਰੀ ਦੇ ਛੁਲ, ਸਿਤਾਵਰ, ਸਾਂਠੀ (ਇਟ ਸਿਟ) ਹਰ ਚੀਜ਼ ਇਕ ਇਕ ਤੋਲਾ ਬਰੀਕ ਕਰ ਲਵੇ। 6 ਮਾਸੇ ਦੁੱਧ ਨਾਲ ਹਰ ਰੋਜ਼ ਦੇਵੇ।

ਦਿਲ ਧੜਕਣਾ

1. ਹਰੀ ਸੌਗੀ 40 ਦਾਣੇ ਤੇ ਕੇਸਰ 1 ਮਾਸਾ, ਰਾਤ ਨੂੰ ਅਰਕ ਗੁਲਾਬ 5 ਤੋਲੇ ਵਿਚ ਭਿਉ ਦਿਉ ਤੇ ਕੇਸਰ ਵਿਚ ਮਿਲਾ ਦੇਵੇ। ਸਵੇਰੇ ਇਕ-ਇਕ ਦਾਣਾ ਸੂਈ ਨਾਲ ਚੁਕ ਚੁਕ ਖਾਵੇ ਤੇ ਅਰਕ ਗੁਲਾਬ ਪੀ ਲਵੇ।

2. ਕਹੂ ਦੀ ਲੱਕੜੀ ਦਾ ਛਿਲਕਾ ਬਰੀਕ ਕਰ ਲਵੇ। ਰੋਜ਼ 1 ਤੋਲਾ ਦੁੱਧ ਜਾਂ ਪਾਣੀ ਨਾਲ ਵਰਤੋ।

3. ਹਰੀ ਹਰੜ ਵਿਚ, ਰਾਸਨਾਂ ਮਘਾਂ, ਸੁੰਢ, ਕਚੂਰ, ਪੋਖਰ ਮੂਲ, ਹਰ ਇਕ ਤੋਲਾ ਲੈ ਕੇ ਬਰੀਕ ਕਰ ਲਵੇ। ਹਰ ਰੋਜ਼ 3 ਮਾਸੇ ਪਾਣੀ ਜਾਂ ਦੁੱਧ ਨਾਲ ਦੇਵੇ, ਦਿਲ ਦੀਆਂ ਬੀਮਾਰੀਆਂ ਤੇ ਪਿੱਠ ਦੇ ਦਰਦ ਲਈ ਅਕਸੀਰ ਹੈ।

ਤਵਾਸੀਰ 1 ਮਾਸਾ ਜ਼ਹਿਰ ਮੋਹਰਾ 1 ਮਾਸਾ ਬਰੀਕ ਪੀਹ ਕੇ ਸ਼ਰਬਤ ਅਨਾਰ ਮਿੱਠੇ ਦੋ ਤੋਲੇ ਨਾਲ ਦੇਵੇ।

ਦਿਲ ਦੀ ਕਮਜ਼ੋਰੀ

1. ਸੁੱਚੇ ਸਿੱਪ (ਸਾੜੇ ਹੋਏ) 3 ਮਾਸੇ, ਤਵਾਸੀਰ 3 ਮਾਸੇ, ਚਾਂਦੀ ਦੇ ਵਰਕ 3, ਮਿਸਰੀ 6 ਮਾਸੇ ਬਰੀਕ ਪੀਹ ਕੇ ਬਕਰੀ ਦੇ ਦੁੱਧ ਨਾਲ ਦੇਵੇ।

2. ਹਦਵਾਣਿਆਂ ਦੇ ਬੀਜਾਂ ਦੀਆਂ ਗਿਰੀਆਂ 6 ਮਾਸੇ ਘੋਟ ਕੇ ਮਿਸਰੀ ਪਾ ਕੇ ਪਿਲਾਵੇ। ਦਿਨ ਵਿਚ ਦੋ ਤਿੰਨ ਵਾਰੀ ਦੇਵੇ। ਦਿਲ ਦੀ ਕਮਜ਼ੋਰੀ ਦਿਲ ਧੜਕਣਾ ਆਦਿ ਲਈ ਅਕਸੀਰ ਹੈ।

ਦਰਦ ਮੇਹਦਾ

1. ਕਾਲਾ ਲੂਣ, ਗੋਲ ਮਿਰਚ, ਨੁਸਾਦਰ, ਸੁਹਾਰਾ ਹਰ ਇਕ ਇਕ ਤੋਲਾ ਬਰੀਕ ਪੀਹ ਲਵੇ। ਲੋੜ ਵੇਲੇ ਇਕ ਚੁਟਕੀ ਦੇਵੇ।

2. ਹਿੰਗ (ਘਿਉ ਵਿਚ ਭੁੰਨੀ ਹੋਈ) 1 ਤੋਲਾ, ਛਿਲਕਾ ਹਰੜ, ਸੁੰਢ, ਮਘਾਂ, ਕਾਲੀ ਮਿਰਚ ਵਲ ਅਜਵੈਣ, ਚਿੱਟਾ ਜੀਰਾ, ਲੂਣ ਹਰ ਇਕ ਇਕ ਤੋਲਾ ਬਰੀਕ ਪੀਹ ਲਵੇ। ਲੋੜ ਵੇਲੇ 3 ਤੋਂ 6 ਮਾਸੇ ਤਕ ਦੇਵੇ।

3. ਅਤਰ ਗੁਲਾਬ ਦੀ ਮਾਲਸ਼ ਕਰੋ।

॥ ॥ ॥ ॥ ॥ ॥

(ਪੰਨਾ 62 ਦੀ ਬਾਕੀ)

ਗਿੱਲ ਅਤੇ ਮਲਹੋਤਰਾ ਸਾਹਿਬ ਵਾਸਤੇ ਇਕ-ਇਕ ਪੈਕਟ ਤਲੇ
ਹੋਏ ਆਲੂਆਂ ਦਾ ਲੈ ਲਿਆ ਕਰਦੇ ਸਾਂ। ਵੈਸੇ ਮੈਂ ਉਨ੍ਹਾਂ ਨੂੰ
ਬਦਾਮਾਂ ਵਗੈਰਾਂ ਦਾ ਪੁਸ਼ਟ ਕਾਫੀ ਦੇ ਦਿਆ ਕਰਦਾ ਸੀ
ਕਿਉਂਕਿ ਮੈਨੂੰ ਪਤਾ ਸੀ ਕਿ ਅਸੀਂ ਲੰਮਾ ਸਫਰ ਕਟਣਾ ਹੈ ਅਤੇ
ਰਸਤੇ ਵਿਚ ਖਾਂਦੇ ਪੀਂਦੇ ਜਾਣ ਤਾਂ ਕਿ ਨੀਂਦ ਵੀ ਨਾ ਆਵੇ।
ਮੇਰਾ ਵੀ ਹੱਠ ਹੀ ਸੀ ਕਿ ਰੋਜ਼ ਕੀਰਤਨ ਤੇ ਜਾਂਦਾ ਸੀ। ਐਉਂ
ਸਮਝ ਲਈ ਕਿ ਜਿਵੇਂ ਮੈਂ ਰੋਜ਼ ਮੋਹਾਲੀ ਤੋਂ ਦਿੱਲੀ ਜਾਂਦਾ ਹੋਵਾਂ।
400 ਮੀਲ ਦੇ ਕਰੀਬ ਉਹ ਕਾਰਾਂ ਸਫਰ ਕਟਦੀਆਂ ਸਨ। ਥੋੜ੍ਹੇ
ਦਿਨ ਪਹਿਲਾਂ ਉਥੇ ਸਾਨੂੰ ਪਤਾ ਲੱਗਿਆ ਸੀ ਕਿ ਪੰਜਾਬ ਦੇ
ਚੀਫ ਮਨਿਸਟਰ ਪ੍ਰਕਾਸ਼ ਸਿੰਘ ਬਾਦਲ ਉਪਰੋਸ਼ਨ ਕਰਾਉਣ ਆਏ
ਹੋਏ ਸਨ। ਮੇਰੇ ਮਨ ਵਿਚ ਉਨ੍ਹਾਂ ਦਾ ਕਾਫੀ ਸਤਿਕਾਰ ਹੈ। ਇਸ
ਕਰਕੇ ਕਿ ਉਨ੍ਹਾਂ ਨੇ ਰਾਜਨੀਤੀ ਨੂੰ ਗੰਦਾ ਨਹੀਂ ਹੋਣ ਦਿਤਾ।
ਉਹ ਇਕ ਸਾਰ ਹੀ ਚਲ ਰਹੇ ਹਨ। ਉਨ੍ਹਾਂ ਦੀ ਤੰਦਰੁਸਤੀ ਲਈ
ਰਤਵਾੜਾ ਸਾਹਿਬ ਅਖੰਡਪਾਠ ਲਈ ਟੈਲੀਫੋਨ ਕੀਤਾ ਗਿਆ।
ਮਲਹੋਤਰਾ ਸਾਹਿਬ ਨੇ ਦਸ ਦਿਤਾ ਕਿ ਬਾਦਲ ਸਾਹਿਬ ਦੀ
ਸਿਹਤ ਲਈ ਸੰਪਟ ਪਾਠ ਕਰਨਾ ਹੈ। ਉਸ ਸੰਪਟ ਪਾਠ ਦਾ
ਹੁਕਮਨਾਮਾ ਕੌਰੀਅਰ ਰਾਹੀਂ ਟਰਲੋਕ ਪਹੁੰਚ ਗਿਆ ਸੀ। ਸੀ
ਰਸ਼ਪਾਲ ਮਲਹੋਤਰਾ ਜੀ ਨੇ ਟੈਲੀਫੋਨ ਤੇ ਸ. ਪ੍ਰਕਾਸ਼ ਬਾਦਲ ਨੂੰ
ਇਹ ਗੱਲ ਦਸ ਦਿਤੀ ਸੀ ਕਿ ਰਤਵਾੜਾ ਸਾਹਿਬ ਗੁਰਦਵਾਰਾ
ਈਸ਼ਤਰ ਪ੍ਰਕਾਸ਼ ਵਿਚ ਤੁਹਾਡੀ ਸਿਹਤਯਾਬੀ ਲਈ ਸੰਪਟ ਪਾਠ
ਕਰਾ ਕੇ ਸੰਗਤ ਨੇ ਅਰਦਾਸ ਕੀਤੀ ਹੈ, ਹੁਕਮਨਾਮਾ ਉਸ ਨੂੰ
ਭੇਜ ਦਿਤਾ।

ਮਹਾਂਪੁਰਸ਼ਾਂ ਦੇ ਦੀਵਾਨਾਂ ਦਾ ਪ੍ਰੋਗਰਾਮ

ਐਤਵਾਰ - ਸਮਾਂ ਸਵੇਰੇ 12.00 ਵਜੇ ਤੋਂ ਬਾਦ

ਦੁਪਹਿਰ 4.00 ਵਜੇ ਤੱਕ - 1, 8, 15, 22 ਨਵੰਬਰ ਕੋਠੀ

ਨੰ: 781, 3ਬੀ1 ਮੋਹਾਲੀ।

ਪੂਰਨਮਾਸੀ - 4 ਨਵੰਬਰ, ਦਿਨ ਬੁੱਧਵਾਰ,
ਰਤਵਾੜਾ ਸਾਹਿਬ

ਸੰਗਰਾਂਦ - 16 ਨਵੰਬਰ, ਦਿਨ ਸੋਮਵਾਰ,
ਰਤਵਾੜਾ ਸਾਹਿਬ

(ਸਮਾਂ - ਦੁਪਹਿਰ 12 ਵਜੇ ਤੋਂ ਸ਼ਾਮ 4.00 ਵਜੇ ਤੱਕ)

ਮੌਸਿਆ - 19 ਨਵੰਬਰ, ਦਿਨ ਵੀਰਵਾਰ, ਗੁਰਦੁਆਰਾ

ਈਸ਼ਤਰ ਪ੍ਰਕਾਸ਼, ਬਨੂੜ (ਰਾਜਪੁਰਾ) ਪਟਿਆਲਾ (ਸਮਾਂ -

ਦੁਪਹਿਰ 12 ਵਜੇ ਤੋਂ ਸ਼ਾਮ 3.30 ਤੱਕ)

ਅੰਮ੍ਰਿਤ ਸੰਚਾਰ - ਹਰੇਕ ਪੂਰਨਮਾਸੀ ਨੂੰ ਗੁਰਦਵਾਰਾ ਈਸ਼ਤਰ ਪ੍ਰਕਾਸ਼,

ਰਤਵਾੜਾ ਸਾਹਿਬ ਵਿਖੇ ਦਿਨ ਦੇ 11.00 ਵਜੇ ਹੁੰਦਾ ਹੈ।

॥ ॥ ॥ ॥ ॥ ॥